
ੴ

ਧਾਰਮਿਕ ਗੁਰੂ ਅਤੇ ਅਵਤਾਰ

(ਜੋਤਿਸ਼ ਦੀ ਨਜ਼ਰ ਤੋਂ)



Astro-Sketch of Satguru

Sh. Jagjit Singh Ji

Narsingh Dass Achint



Sri Satguru Jagjit Singh Ji E-library

Sri Satguru Jagjit Singh Ji E-library has been created with the approval and personal blessings of Sri Satguru Uday Singh Ji. You can easily access the wealth of teaching, learning and research materials on Sri Satguru Jagjit Singh Ji E-library online, which until now have only been available to a handful of scholars and researchers.

This new Sri Satguru Jagjit Singh Ji E-library allows school children, students, researchers and armchair scholars anywhere in the world at any time to study and learn from the original documents.

As well as opening access to our historical pieces of world heritage, digitisation ensures the long-term protection and conservation of these fragile treasures. This is a significant milestone in the development of the Sri Satguru Jagjit Singh Ji E-Library, but it is just a first step on a long road.

Please join with us in this remarkable transformation of the Library. You can share your books, magazines, pamphlets, photos, music, videos etc. This will ensure they are preserved for generations to come. Each item will be fully acknowledged.

To continue this work, we need your help

Your generous contribution and help will ensure that an ever-growing number of the Library's collections are conserved and digitised, and are made available to students, scholars, and readers the world over. The Sri Satguru Jagjit Singh Ji E-Library collection is growing day by day and some rare and priceless books/magazines/manuscripts and other items have already been digitised.

We would like to thank all the contributors who have kindly provided items from their collections. This is appreciated by us now and many readers in the future.

Contact Details

For further information - please contact

Email: NamdhariElibrary@gmail.com

kirpal singh chana

ਧਾਰਮਿਕ ਗੁਰੂ ਅਤੇ ਅਵਤਾਰ

(ਜੋਤਿਸ਼ ਦੀ ਨਜ਼ਰ ਤੋਂ)

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕੁੰਡਲੀ

Narsingh Dass Achint

Namdhari Darbar Shree Bhaini Sahib, Ludhiana

मूल्य : 150 रुपये

जनवरी 1998

प्रकाशक : नामधारी दरबार
श्री भैणी साहिब लुधियाना (पंजाब)

मुद्रक : मोदी कम्पयूटरस सर्विसिज, सिरसा
फोन 01666 – 24217, 26217

Dedicated to

SATGURU JAGJIT SINGH JI

Astrologocal analysis of horoscope of Satguru Jagjit Singh Ji

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

ਨੂੰ ਸਤਿਕਾਰ, ਸਨੇਹ ਅਤੇ ਸ਼ਰਧਾ ਸਹਿਤ

ਸਮਰਪਿਤ

ਜੋਤਿਸ਼ ਦੀ ਨਜ਼ਰ ਤੋਂ

By: Narsingh Dass Achint

ਤਤਕਰਾ

ਵੰਦਨਾ

(PRAYER)

"मूर्तितत्वे परिकल्पित शशंभृतो वत्म अपुनर्जन्मना
मात्मेत्यात्मविदां क्रतुश्च यजतां भर्त अमर ज्योतषाम्
लोकानाम् प्रलय उदभवस्थिति विभुश्वानेकधा य: श्रुतौ
वांच न स: ददात्वनेक किरण स्त्रै लौक्यदीयो रवि"

ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਦੇਣ ਵਾਲੇ ਸੂਰਜ ਭਗਵਾਨ ਜੋ ਕਿ ਸ਼ਿਵਜੀ ਦਾ ਰੂਪ ਹਨ, ਜੋ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਂਦੇ ਹਨ, ਜੋ ਦਾਨ ਦੁਆਰਾ ਪੂਜੇ ਜਾਂਦੇ ਹਨ, ਜੋ ਸਾਰੇ ਬ੍ਰਹਮਾਂਡ ਦੇ ਪਿਤਾ ਹਨ, ਜੋ ਸਭ ਦੇ ਪਿਤਾ ਹਨ, ਉਸ ਸੂਰਜ ਭਗਵਾਨ ਨੂੰ ਮੇਰੀ ਪ੍ਰਾਥਨਾ ਹੈ ਕਿ ਮੈਨੂੰ ਜੋਤਿਸ਼ ਦੇ ਅਧਾਰ ਤੇ ਸੱਚੀਆਂ ਗੱਲਾਂ ਲਿਖਣ ਦੀ ਸ਼ਕਤੀ ਅਤੇ ਬੁੱਧੀ ਦੇਣ।

"ललाट पट्टे लिखिता विधाता षष्ठीदिने या अक्षर मालिका च।
तां जन्म पत्री प्रकटी विधत्ते दीपो यथा वस्तु घनान्धकारे।।"

ਜਨਮ ਦੇ ਛੇ ਦਿਨਾਂ ਦੇ ਬਾਅਦ ਮੱਥੇ ਤੇਂ ਬ੍ਰਹਮਾਂ ਸ਼ਬਦਾਂ ਦੀ ਲਾਈਨ ਲਿਖ ਦੇਂਦੇ ਹਨ ਜੋ ਜਨਮ ਪੱਤਰੀ ਰਾਂਹੀ ਪੜੀ ਜਾ ਸਕਦੀ ਹੈ। ਜਿਸ ਤਰਾਂ ਲੈਮਪ ਨਾਲ ਵੇਖਿਆ ਜਾ ਸਕਦਾ ਹੈ ਉਸੇ ਤਰਾਂ ਹੀ ਜਨਮ ਪੱਤਰੀ ਰਾਹੀਂ ਜੀਵਨ ਨੂੰ ਵੇਖਿਆ ਜਾ ਸਕਦਾ ਹੈ।

"श्री शक्तया सहितो विष्णु: सदा पति जगत्त्रयम्।
भू शक्तया सृजते ब्रह्मा नीलशक्तया शिवोर्जन हि।।

ਭਗਵਾਨ ਵਿਸ਼ਨੂੰ ਸ੍ਰੀ ਸ਼ਕਤੀ ਸਹਿਤ ਦੁਨੀਆਂ ਦੀ ਪਾਲਣਾ ਕਰਦੇ ਹਨ, ਬ੍ਰਹਮਾਂ ਸਹਿਤ ਦੁਨੀਆਂ ਦੀ ਰਚਨਾ ਕਰਦੇ ਹਨ ਅਤੇ ਸ਼ਿਵਜੀ ਸਹਿਤ ਵਿਨਾਸ਼ਕਾਰੀ ਹਨ।

"अहिंसकस्य दान्तस्य धर्मार्जित धनस्य च।
सर्वदा नियमस्थस्य सदा सानुग्रहा ग्रहा:।।"

ਜੋ ਵਿਅਕਤੀ ਕਿਸੇ ਦੀ ਹਿੰਸਾ ਨਹੀਂ ਕਰਦਾ, ਸੰਜਮੀ ਹੈ, ਧਰਮ ਤੇ ਚਲ ਕੇ ਧਨ ਗ੍ਰਹਿਣ ਕਰਦਾ ਹੈ, ਸ਼ਾਸਤ੍ਰਾਂ ਦਾ ਪਾਲਨ ਕਰਦਾ ਹੈ, ਉਸਦੇ ਉਤੇ ਸਾਰੇ ਗ੍ਰਹਿ ਕਿਰਪਾ ਕਰਦੇ ਹਨ।

"न सांवत्सरपाठी च नरकेषूपपद्यते।
ब्रह्म लोक प्रतिष्ठां च लभते दैवचिन्तक।।"

ਜੋਤਿਸ਼ ਸ਼ਾਸਤਰ ਨੂੰ ਪੜਣ ਅਤੇ ਪੜਾਉਣ ਵਾਲਾ ਮਨੁੱਖ ਨਰਕ ਵਿੱਚ ਨਹੀਂ ਜਾਂਦਾ ਸਗੋਂ ਬ੍ਰਹਮ ਲੋਕ ਜਾਂਦਾ ਹੈ। ਜੋਤਿਸ਼ ਦਾ ਅਰਥ ਈਸ਼ਵਰ ਦੀ ਜੋਤੀ ਦਾ ਪੂਜਾ-ਪਾਠ ਅਤੇ ਚਿੰਤਨ ਹੈ।

ਜੋ ਸੋਹਣੀ (ਸੁੰਦਰ ਅਤੇ ਪਵਿੱਤਰ) ਹੈ ਉਸਨੂੰ ਸਿੱਖਣਾ ਚਾਹੀਦਾ ਹੈ, ਅਤੇ ਜੋ ਸੱਚਾਈ ਲਈ ਲੜ ਮਰੇ, ਮੁਸੀਬਤਾਂ ਦਾ ਸਾਹਮਣਾ ਕਰੇ ਉਹੀ ਸੱਚਾ ਸਿੱਖ ਹੈ।

"Whatever is noble & pious, that is to be learnt. He who fight for the right cause, is the true Sikh"

ਦੋ ਸ਼ਬਦ

ਅਗਸਤ 1995 ਵਿੱਚ ਮੈਂ ਸਿੱਖ ਗੁਰੂਆਂ ਨੂੰ ਜੋਤਿਸ਼ ਦੀ ਨਜ਼ਰ ਨਾਲ ਪਰਖ ਰਿਹਾ ਸੀ। ਭੰਬੂਰ ਪਿੰਡ ਦੇ ਨਾਮਧਾਰੀ ਸਰਦਾਰ ਸੁਖਦੇਵ ਸਿੰਘ ਜੀ ਮੇਰੇ ਕੋਲ ਆਏ ਅਤੇ ਉਹਨਾਂ ਨੇ ਮੈਨੂੰ ਨਾਮਧਾਰੀ ਸਮਾਜ ਅਤੇ ਗੁਰੂਆਂ ਦੀ ਬਾਣੀ ਤੇ ਪ੍ਰਕਾਸ਼ ਪਾਇਆ। ਉਹਨਾਂ ਨੇ ਮੈਨੂੰ "ਸਿੱਖ ਇਤਹਾਸ ਦੇ ਚੋਣਵੇਂ ਸਵਾਲ ਜਵਾਬ" ਕਿਤਾਬ ਦਿਖਾਈ। ਉਸ ਸਮੇਂ ਮੈਂ ਅੰਗਰੇਜ਼ੀ ਵਿੱਚ ਸਿੱਖ ਗੁਰੂਆਂ ਤੇ ਲੇਖ ਲਿਖ ਰਿਹਾ ਸੀ।

ਮੈਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕੁੰਡਲੀ ਬਣਾਈ ਤੇ ਪਤਾ ਚਲਿਆ ਕਿ ਕੁਦਰਤ ਪੰਜਾਬ ਨੂੰ ਅਵਤਾਰ ਭੇਜਦੀ ਰਹਿੰਦੀ ਹੈ। ਮੇਰਾ ਲੇਖ "ਅਸਟ੍ਰੋਲੋਜਿਕਲ" ਮੈਗਜੀਨ ਵਿੱਚ ਅਗਸਤ 1997 ਵਿਚ ਸਫਾ ਨੰ: 710 ਅਤੇ 711 ਤੇ ਛਪਿਆ ਸੀ।

ਇਸ ਤੋਂ ਬਾਦ ਮੈਨੂੰ ਨਾਮਧਾਰੀ ਸਿੱਖ ਸਮਾਜ ਉਤੇ ਜੋਤਿਸ਼ ਅਨੁਸਾਰ ਸਤਿਗੁਰੂ ਸਾਹਿਬ ਜੀ ਦੀ ਜੀਵਨੀ ਅਤੇ ਉਹਨਾਂ ਦੀ ਤੁਲਨਾ ਦੁਨੀਆਂ ਦੇ ਧਾਰਮਿਕ ਗੁਰੂਆਂ ਨਾਲ ਕਰਨ ਦੀ ਜ਼ਰੂਰਤ ਮਹਿਸੂਸ ਹੋਈ। ਮੇਰੀ ਇਸ ਕੋਸ਼ਿਸ਼ ਵਿੱਚ ਸ਼੍ਰੀ ਰਛਪਾਲ ਸਿੰਘ ਜੀ, ਸਰਦਾਰ ਰਤਨ ਸਿੰਘ, ਸੰਤ ਨਗਰ (ਜੀਵਨ ਨਗਰ) ਅਤੇ ਬਹੁਤ ਨਾਮਧਾਰੀ ਸਿੱਖਾਂ ਦਾ ਸਹਿਯੋਗ ਪ੍ਰਾਪਤ ਹੋਇਆ। ਸ਼੍ਰੀ ਹਰਵਿੰਦਰ ਸਿੰਘ ਹੰਸਪਾਲ ਜੀ (Ex. M.P.) ਨੇ ਹੌਸਲਾ ਦਿੱਤਾ ਤਾਂ ਮੈਂ ਇਹ ਕਿਤਾਬ ਪੂਰੀ ਕਰ ਸਕਿਆ।

ਇਹ ਕਿਤਾਬ ਗੁਰੂ ਮਹਾਰਾਜ ਦੀ ਕ੍ਰਿਪਾ ਕਰਕੇ ਹੀ ਪੂਰੀ ਹੋਈ ਹੈ।

ਮੈਂ ਪੰਜਾਬੀ ਘੱਟ ਜਾਣਦਾ ਹਾਂ। ਸਿਰਫ ਛੇਵੀਂ, ਸਤਵੀਂ ਅਤੇ ਅੱਠਵੀ ਕਲਾਸ ਵਿੱਚ ਹੀ ਪੜੀ ਸੀ। ਇਸ ਲਈ ਜੇਕਰ ਕੋਈ ਗਲਤੀ ਹੋਵੇ ਤਾਂ ਉਸਨੂੰ ਮੇਰੀ ਕਮੀ ਸਮਝ ਕੇ ਮੁਆਫ ਕਰ ਦੇਣਾ।

ਨਰਸਿੰਘ ਦਾਸ ਅਚਿੰਤ

ਜਾਣ-ਪਛਾਣ

ਭਾਰਤ ਵਰਸ਼ ਸੰਤਾਂ-ਮੁਨੀਆਂ ਦਾ ਦੇਸ਼ ਹੈ। ਇਸ ਗੁਰੂਆਂ ਦੀ ਧਰਤੀ ਦੇ ਨਾਲ ਬੜੇ-ਬੜੇ ਪੀਰਾਂ ਫਕੀਰਾਂ ਤੇ ਸੂਫੀਆਂ ਦਾ ਨਾਂ ਜੁੜਿਆ ਹੈ। ਸਮੇਂ-ਸਮੇਂ ਤੇ ਸਮਾਜ ਤੋਂ ਕੁਰੀਤੀਆਂ ਦੂਰ ਕਰਨ ਲਈ ਅਨੇਕ ਰੂਪਾਂ ਵਿੱਚ ਪ੍ਰਮਾਤਮਾ ਸੰਤਾਂ ਦੇ ਚੋਲੇ ਲੈਕੇ ਆਉਂਦਾ ਰਿਹਾ ਹੈ ਤੇ ਆਉਂਦਾ ਰਹੇਗਾ। ਜਦ ਤੋਂ ਦੁਨੀਆਂ ਬਣੀ ਹੈ, ਬੁਰਾਈ ਤੇ ਭਲਾਈ ਨਾਲ ਨਾਲ ਆਉਂਦੀ ਰਹੀ ਹੈ। ਜੋ ਬੁਰਾਈ ਨਾ ਹੁੰਦੀ ਤਾਂ ਭਲਾਈ ਤੇ ਭਲੇ ਲੋਕਾਂ ਨੂੰ ਪਰਖਣ ਦਾ ਕੋਈ ਮਤਲਬ ਹੀ ਨਾ ਰਹਿ ਜਾਂਦਾ।

ਧਰਮ ਤੇ ਅਧਿਆਤਮ ਜੀਵਨ ਦਾ ਸਾਰ ਹੈ। ਦੋਹਾਂ ਵਿੱਚ ਥੋੜਾ ਹੀ ਫਰਕ ਹੈ। ਧਰਮ ਜੀਵਨ ਦੀ ਇੱਕ ਦਿਸ਼ਾ ਦਿਖਾਂਉਦਾ ਹੈ ਜਿਸਤੇ ਚਲ ਕੇ ਮੁਕਤੀ ਪਾਈ ਜਾ ਸਕਦੀ ਹੈ। ਰਾਜਨੀਤਿ, ਸੰਗੀਤ ਤੇ ਕਲਾ ਵੀ ਦਿਸ਼ਾਵਾਂ ਹਨ। ਮਨੁੱਖ ਜਿਸ ਦਿਸ਼ਾ ਨੂੰ ਪਕੜ ਲੈਂਦਾ ਹੈ ਉਸ ਵਿੱਚ ਪ੍ਰਮਾਤਵ ਪਾ ਸਕਦਾ ਹੈ। ਧਰਮ ਇੱਕ ਆਦਰਸ਼ ਜੀਵਨ ਦੀ ਸਹੀ ਦਿਸ਼ਾ ਹੈ। ਅਧਿਆਤਮ ਜੀਵਨ ਦੀ ਦਿਸ਼ਾ ਨਹੀਂ ਹੈ, ਬਲਕਿ ਜੀਵਨ ਖੁਦ ਇੱਕ ਅਧਿਆਤਮ ਹੈ। ਧਾਰਮਿਕ ਮਨੁੱਖ ਦਾ ਦਰਜਾ ਅਧਿਆਤਮਕ ਮਨੁੱਖ ਤੋਂ ਨੀਵਾਂ ਹੈ। ਧਰਮ ਇੱਕ ਰਸਤਾ ਹੈ ਤੇ ਅਧਿਆਤਮ ਇੱਕ ਮੰਜਿਲ ਹੈ। ਜੀਵਨ ਦੀ ਮੰਜਿਲ ਪ੍ਰਮਾਤਮਾ ਹੈ ਤੇ ਧਰਮ ਦੇ ਰਸਤੇ ਤੇ ਚਲ ਕੇ ਉਸਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

"ਪੰਚ ਤੱਤ ਸੇ ਉਤਪਨਾ ਸਕਲ ਸੰਸਾਰ"

ਸਾਰੀ ਦੁਨੀਆਂ ਪੰਜ ਤੱਤਾਂ ਦਾ ਮੇਲ ਹੈ। ਮਿੱਟੀ, ਜਲ, ਹਵਾ, ਅੱਗ ਤੇ ਅਕਾਸ਼। ਇਨ੍ਹਾਂ ਪੰਜ ਤੱਤਾਂ ਤੋਂ ਜੋ ਉਸ ਪਾਰ ਹੈ, ਉਹ ਤੁਹਾਡੇ ਅੰਦਰ ਹੈ। ਇਹ ਪੰਜ ਤੱਤ ਤਾਂ ਲਹਿਰਾਂ ਹਨ ਜੋ ਬਣ ਕੇ ਮਿਟ ਜਾਂਦੀਆਂ ਹਨ। ਸੰਤਾ ਦੀ ਬਾਣੀ ਤਾਂ ਅੰਦਰ ਦੀ ਗੱਲ ਕਰਦੀ ਹੈ। ਸੱਚਾਈ ਨੂੰ ਲੱਭਣ ਦੇ ਬਹੁਤ ਤਰੀਕੇ ਹਨ। ਡਾਕਟਰ ਮਰੀਜ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਵਿੱਚ ਸਚਾਈ (ਦਵਾਈ) ਨੂੰ ਖੋਜਦਾ ਹੈ। ਨੇਤਾ ਜਨਤਾ ਨੂੰ ਸੁਖੀ ਕਰਨ ਵਾਸਤੇ ਚੰਗੀਆਂ ਨੀਤੀਆਂ ਬਣਾਉਂਦਾ ਹੈ। ਸੰਤ ਤੇ ਫਕੀਰ ਦੁਨੀਆਂ ਨੂੰ ਰਬ ਦਾ ਰਸਤਾ ਵਿਖਾਉਣ ਵਾਸਤੇ

ਉਪਦੇਸ਼ ਦਿੰਦੇ ਹਨ। ਨਾਮਧਾਰੀ ਸਿੱਖ ਸਮਾਜ ਵੀ ਇਸੇ ਤਰਾਂ ਸਚਾਈ ਤੇ ਚਲੱਣ ਦਾ ਇੱਕ ਸੋਹਣਾ ਰਸਤਾ ਹੈ। ਰਸਤੇ ਚਾਹੇ ਅਲੱਗ ਅਲੱਗ ਹੋਣ ਪਰ ਠਿਕਾਨਾ ਤਾਂ ਇੱਕ ਹੀ ਹੈ।

ਜੋਤਿਸ਼ (ਅਏਸਟਰੋਲੋਜੀ) ਸਾਡੇ ਵੇਦਾਂ ਦਾ ਇੱਕ ਅਟੁਟ ਹਿੱਸਾ ਹੈ, ਇਸੇ ਕਰਕੇ ਇਸਨੂੰ ਵੇਦਾਰਾਂ ਵੀ ਕਿਹਾ ਜਾਂਦਾ ਹੈ। ਜੋਤਿਸ਼ ਨਾ ਕੇਵਲ ਧਰਮ ਦਾ ਦਰਵਾਜਾ ਹੈ ਸਗੋਂ ਧਰਮ ਦਾ ਦਰਪਣ ਵੀ ਹੈ। ਕਿਸੇ ਮਨੁੱਖ ਦੀ ਜਨਮ ਕੁੰਡਲੀ ਨੂੰ ਵੇਖ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਮਨੁੱਖ ਦੀ ਰੁਚੀ ਧਾਰਮਿਕ ਹੈ ਜਾਂ ਨਹੀਂ ? ਉਸਦੀ ਇੱਜਤ ਸਮਾਜ ਵਿੱਚ ਕਿੰਨੀ ਹੋ ਸਕਦੀ ਹੈ ? ਉਸਦਾ ਰਸਤਾ ਕਿਹੜਾ ਹੈ ? ਇਸ ਕਿਤਾਬ ਰਾਹੀਂ ਜੋਤਿਸ਼ ਦੀਆਂ ਮੁੱਖ ਗੱਲਾਂ ਦਸਦੇ ਹੋਏ ਉਨ੍ਹਾਂ ਨੂੰ ਨਾਮਧਾਰੀ ਗੁਰੂ ਸਤਿਗੁਰੂ ਜਗਜੀਤ ਸਿੰਘ ਜੀ ਕੁੰਡਲੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਿਤਾਬ ਦਾ ਮਤਲਬ ਧਰਮ ਪ੍ਰਚਾਰ ਦੇ ਨਾਲ-ਨਾਲ ਨਾਮਧਾਰੀ ਸਿੱਖ ਸਮਾਜ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਣ ਦੀ ਪਹਿਲੀ ਪੌੜੀ ਹੈ।

ਧਰਮ ਅਤੇ ਨਾਮਧਾਰੀ ਸਮਾਜ

"ਕੀ ਪਾਪ ਹੈ ਤੇ ਕੀ ਪੁੰਨ ਹੈ ਕੀ ਰੀਤਾਂ ਤੇ ਧਰਮ ਦੀ ਮੋਹਰ ਲੱਗੀ ਹੋਈ ਹੈ ?"

यह पाप है क्या यह पुण्य है क्या रीतों पर धर्म की मोहरे है

ਜਦੋਂ ਕਿਸੇ ਚੰਗੀ ਰੀਤ ਨੂੰ ਸਮਾਜ ਸਵੀਕਾਰ ਕਰ ਲੈਂਦਾ ਹੈ ਤਾਂ ਧਰਮ ਉਸਤੇ ਅਪਨੀ ਮੋਹਰ ਲਗਾ ਦਿੰਦਾ ਹੈ ਤੇ ਉਹ ਰੀਤ ਧਰਮ ਬਣ ਜਾਂਦੀ ਹੈ। ਕਿਸੇ ਵੀ ਸਮਾਜ ਦੇ ਮੌਜੂਦਾ ਹਾਲਾਤ ਦੇ ਮੁਤਾਬਿਕ ਧਰਮ ਅਪਣੀਆਂ ਨੀਤੀਆਂ ਬਦਲ ਦਿੰਦਾ ਹੈ। ਸਾਡੇ ਸਮਾਜ ਵਿੱਚ ਬਦਲਦੇ ਰੀਤੀ ਰਿਵਾਜਾਂ ਦਾ ਧਰਮ ਤੇ ਪੂਰਾ ਅਸਰ ਪੈਂਦਾ ਹੈ। ਜਿਹੜਾ ਰਿਵਾਜ ਸਾਡੇ ਦੇਸ਼ ਵਿੱਚ ਧਰਮ ਤੇ ਪੂਰਾ ਉਤਰਦਾ ਹੈ, ਉਹੀ ਰਿਵਾਜ ਕਿਸੇ ਦੂਜੇ ਦੇਸ਼ ਵਿੱਚ ਅਧਰਮ ਮੰਨਿਆ ਜਾ ਸਕਦਾ ਹੈ। ਰੀਤਾਂ ਰਿਵਾਜਾਂ ਨੂੰ ਬਦਲਣ ਵਿੱਚ ਗੁਰੂਆਂ, ਪੀਰਾਂ-ਫਕੀਰਾਂ ਤੇ ਸੰਤਾਂ ਦਾ ਹਮੇਸ਼ਾਂ ਹੀ ਅਹਿਮ ਕਿਰਦਾਰ ਰਿਹਾ ਹੈ। ਗੁਰੂਆਂ ਨੇ ਸਮਾਜ ਵਿਚੋਂ ਕੁਰੀਤੀਆਂ ਨੂੰ ਦੂਰ ਕਰਨ ਲਈ ਤੇ ਚੰਗੀਆਂ ਰੀਤਾਂ ਬਨਾਉਣ ਵਿੱਚ ਹਮੇਸ਼ਾਂ ਹੀ ਆਪਣਾ ਯੋਗਦਾਨ ਦਿੱਤਾ ਹੈ।

ਭਗਵਾਨ ਕ੍ਰਿਸ਼ਨ ਦਾ ਜਮਾਨਾ ਵੀਰਤਾ ਅਤੇ ਤਾਕਤ ਦਾ ਜਮਾਨਾ ਸੀ। ਉਸ ਵੇਲੇ ਹਰ ਖੂਬਸੂਰਤ ਔਰਤ ਚਾਹੁੰਦੀ ਸੀ ਕਿ ਕੋਈ ਉਸਨੂੰ ਜਬਰਦਸਤੀ ਲੜ ਕੇ ਹਾਸਲ ਕਰ ਲਵੇ। ਔਰਤ ਦੇ ਲਈ ਯੁੱਧ ਹੁੰਦੇ ਸੀ। ਭਗਵਾਨ ਕ੍ਰਿਸ਼ਨ ਨੇ ਖੁਦ ਔਰਤ ਦਾ ਅਪਹਰਨ ਕੀਤਾ ਸੀ। ਮਹਾਂਭਾਰਤ ਦੀ ਲੜਾਈ ਦਾ ਕਾਰਣ ਵੀ ਔਰਤ ਹੀ ਸੀ। ਹੌਲੀ ਹੌਲੀ ਰਿਵਾਜ ਬਦਲਦੇ ਗਏ ਪਰ ਉਹਨਾਂ ਪੁਰਾਣੇ ਰੀਤ ਰਿਵਾਜਾਂ ਦੇ ਖੰਡਰ ਅੱਜ ਵੀ ਦਿਖਾਈ ਦਿੰਦੇ ਹਨ। ਅੱਜ ਵੀ ਵਿਆਹ ਦੇ ਸਮੇਂ ਲਾੜ੍ਹੇ ਨੂੰ ਤਲਵਾਰ ਦਿੱਤੀ ਜਾਂਦੀ ਹੈ ਅਤੇ ਉਸਦੇ ਨਾਲ 50-100 ਬੰਦੇ ਲਰਾਤੀ ਬਣ ਕੇ ਜਾਂਦੇ ਹਨ। ਦਰਅਸਲ ਲਾੜ੍ਹੇ ਦੇ ਹੱਥ ਵਿੱਚ ਤਲਵਾਰ ਅਤੇ ਨਾਲ ਬਰਾਤੀਆਂ ਦਾ ਜਾਣਾ, ਹਜ਼ਾਰਾਂ ਸਾਲ ਪਹਿਲਾਂ ਦੇ ਰਿਵਾਜ ਔਰਤ ਨੂੰ ਹਮਲਾ ਕਰਕੇ ਜਿੱਤਣਾ ਦੀ ਨਿਸ਼ਾਨੀ ਚੱਲੀ ਆ ਰਹੀ ਹੈ।

ਹੁਣ ਇਹ ਰਿਵਾਜ ਸੁਧਰ ਕੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਾ ਹੈ। ਸੈਨਿਕਾਂ ਨੇ ਬਰਾਤੀਆਂ ਦੀ ਜਗ੍ਹਾ ਲੈ ਲਈ ਹੈ। ਪੁਰਾਣੇ ਜਮਾਨੇ ਵਿੱਚ ਔਰਤ ਨੂੰ ਜਿੱਤਨ ਤੋਂ ਬਾਅਦ ਉਸਦਾ ਪਿਤਾ ਸਿਰ ਝੁਕਾ ਕੇ ਨਜ਼ਰਾਨਾ ਦਿੰਦਾ ਸੀ ਜੋ ਕਿ ਅੱਜਕਲ ਕੰਨਿਆਦਾਨ ਦਾ ਰੂਪ ਲੈ ਚੁੱਕਾ ਹੈ। ਪੁਰਾਨੇ ਜਮਾਨੇ ਵਿੱਚ ਔਰਤ ਨੂੰ ਜਿੱਤਨ ਤੋਂ ਬਾਅਦ ਦੂਜੀਆਂ ਔਰਤਾਂ ਗਾਲ੍ਹਾਂ ਕੱਢਦੀਆਂ ਹੁੰਦੀਆਂ ਸੀ ਜੋ ਅੱਜਕਲ ਗਾਲ੍ਹਾਂ ਤੋ ਸਿਠਣੀਆਂ (ਗਾਲ੍ਹਾਂ ਤੇ ਤਾਨਿਆਂ ਭਰੇ ਗੀਤ) ਬਣ ਗਈਆਂ ਹਨ।

ਸਮਾਜ ਬਦਲਿਆ ਤੇ ਵਿਆਹ ਦੇ ਰਿਵਾਜ ਬਦਲਦੇ ਗਏ। ਅੱਜਕਲ ਦੇ ਹਾਲਾਤ ਵੇਖਦੇ ਹੋਏ ਮਹਾਂਪੁਰਸ਼ਾਂ ਨੇ ਵਿਆਹ ਦੇ ਰਿਵਾਜ ਬਦਲਣੇ ਚਾਹੇ। ਕਿਉਕਿ ਅੱਜਕਲ ਦੇ ਸਮਾਜ ਵਿੱਚ ਲੜ ਕੇ ਵਿਆਹ ਕਰਨਾ ਇੰਨਸਾਨੀਅਤ ਨਹੀਂ ਸਗੋਂ ਹੈਵਾਨੀਅਤ ਜਾਪਦੀ ਸੀ। ਸਮੇਂ ਸਮੇਂ ਤੇ ਚੰਗੀਆਂ ਰੀਤਾਂ ਦਾ ਨਿਰਮਾਣ ਕੀਤਾ ਗਿਆ, ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਮਾਜ ਦੇ ਹਾਲਾਤ ਦੇ ਮੁਤਾਬਿਕ ਬਦਲ ਦਿੱਤਾ।

ਸਮਾਜ ਦੀ ਇਸ ਤਬਦੀਲੀ ਵਿੱਚ ਨਾਮਧਾਰੀ ਸਿੱਖ ਸਮਾਜ ਦੇ ਗੁਰੂ ਜਗਜੀਤ ਸਿੰਘ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਮਾਜ ਵਿੱਚ ਸ਼ਾਂਤੀ ਦਾ ਵਾਤਾਵਰਨ ਵੇਖ ਕੇ ਅਤੇ ਲੜਕੀ ਦੇ ਮਾਂ-ਬਾਪ ਨੂੰ ਫਾਲਤੂ ਦੇ ਖਰਚੇ ਤੋਂ ਬਚਾਉਣ ਵਾਸਤੇ ਨਾਮਧਾਰੀ ਸਿੱਖ ਸਮਾਜ ਨੇ ਵਿਆਹ ਨੂੰ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਹੈ। ਲੜਕੀ ਦੇ ਮਾਂ-ਬਾਪ ਨੂੰ ਨਜਰਾਨਾ (ਦਹੇਜ) ਨਾ ਦੇਣਾ ਪਵੇ, ਉਹਨਾਂ ਦਾ ਘੱਟ ਤੋ ਘੱਟ ਖਰਚਾ ਹੋਵੇ, ਬਰਾਤੀ ਜਿਆਦਾ ਨਾ ਜਾਣ, ਇਸ ਤਰਾਂ ਉਹਨਾਂ ਨੇ ਸਮਾਜ ਦੇ ਪੜੇ ਲਿਖੇ ਲੋਕਾਂ ਨੂੰ ਇੱਕ ਨਵਾਂ ਰਿਵਾਜ ਦਿੱਤਾ ਹੈ।

ਸਤਿਗੁਰੂ ਜਗਜੀਤ ਸਿੰਘ ਜੀ ਦੀ ਕੁੰਡਲੀ ਵਿੱਚ ਰੀਤ ਰਿਵਾਜ ਬਦਲਣ ਦੀ ਗੱਲ ਸਾਫ ਨਜ਼ਰ ਆਉਂਦੀ ਹੈ। ਨੌਵਾਂ ਘਰ ਧਰਮ ਅਤੇ ਧਰਮ ਨਾਲ ਸਬੰਧਤ ਗੱਲਾਂ ਦਾ ਹੈ ਅਤੇ ਸਮਾਜ ਨੂੰ ਚੌਥੇ ਘਰ ਵਿੱਚੋ ਵੇਖਿਆ ਜਾਂਦਾ ਹੈ। ਨੌਵੇਂ ਘਰ ਦਾ ਸਵਾਮੀ ਸ਼ੁੱਕਰ, ਚੌਥੇ ਘਰ ਵਿੱਚ ਬੈਠ ਕੇ ਸਮਾਜ ਨੂੰ ਧਰਮ ਦੀ

ਨਵੀਂ ਦਿਸ਼ਾ ਦਿਖਾਣ ਦਾ ਇਸ਼ਾਰਾ ਕਰਦਾ ਹੈ। ਨਵੀਂ ਰੀਤ ਮੁਤਾਬਿਕ ਗੁਰੂ ਜੀ ਹੁਣ ਸਮਾਜ ਨੂੰ ਇੱਕ ਨਵਾਂ ਰਸਤਾ ਦਿਖਾ ਰਹੇ ਹਨ। ਸਮੂਹਿਕ ਵਿਆਹ, ਵਿਆਹਾਂ ਤੇ ਜਿਆਦਾ ਖਰਚ ਨਾ ਕਰਨਾ ਸਮਾਜ ਪਰਿਵਰਤਨ ਵੱਲ ਇੱਕ ਇਸ਼ਾਰਾ ਹੈ। ਕਿਉਂਕਿ ਇਹ ਰੀਤ ਹਾਲੇ ਨਵੀਂ ਨਵੀਂ ਹੈ ਇਸ ਲਈ ਨਾਮਧਾਰੀ ਸਿੱਖ ਸਮਾਜ ਵਿੱਚ ਹੀ ਜਿਆਦਾ ਪ੍ਰਚਲਤ ਹੈ। ਸਰਕਾਰ ਨੇ ਵੀ ਦਹੇਜ ਪ੍ਰਥਾ ਨੂੰ ਬੰਦ ਕਰਨ ਲਈ ਸਖਤ ਕਦਮ ਉਠਾਏ ਹਨ। ਜਿਵੇਂ ਜਿਵੇਂ ਇਹ ਰਿਵਾਜ ਜਿਆਦਾ ਫੈਲੇਗਾ ਉਵੇਂ ਉਵੇਂ ਸਮਾਜ ਵਿੱਚ ਪਰਿਵਰਤਨ ਹੋਵੇ ਅਤੇ ਇਹ ਰਿਵਾਜ ਧਰਮ ਦਾ ਰੂਪ ਲੈ ਲਵੇਗਾ। ਉਸ ਸਮੇਂ ਪੂਰਾ ਸਮਾਜ ਦਹੇਜ ਨਾ ਲੈਣਾ ਧਰਮ ਦੇ ਮੁਤਾਬਿਕ ਮਨੰਣ ਲੱਗ ਪਵੇਗਾ। ਨਾਮਧਾਰੀ ਸਿੱਖ ਗੁਰੂ ਜਗਜੀਤ ਸਿੰਘ ਜੀ ਦਾ ਇਹ ਬਦਲਾਵ ਇੱਕ ਧਰਮ ਬਣਕੇ ਨਵੇਂ ਸਮਾਜ ਦਾ ਨਿਰਮਾਣ ਕਰੇਗਾ। ਨਾਮਧਾਰੀ ਸਿੱਖ ਗੁਰੂਆਂ ਨੇ ਇਹ ਪ੍ਰਥਾ ਕਾਫੀ ਦੇਰ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਜੋ ਅੱਜਕਲ ਜਿਆਦਾ ਜੋਰ ਫੜ ਗਈ ਹੈ।

ਨਾਮਧਾਰੀ ਸਿੱਖ ਸਮਾਜ- ਜੋਤਿਸ਼ ਦੀ ਨਜ਼ਰ ਤੋਂ

ਕਿਸੇ ਵੀ ਸਮਾਜ ਨੂੰ ਹਰ ਪਖ ਤੋਂ ਵੇਖਣਾ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਮਧਾਰੀ ਸਿੱਖ ਸਮਾਜ ਇੱਕ ਸੱਚਾ ਵੈਸ਼ਨਵ ਧਰਮ ਹੈ। ਇੰਨੀ ਸ਼ੁੱਧਤਾ ਕਿਸੇ ਹੋਰ ਧਰਮ ਵਿੱਚ ਸ਼ਾਇਦ ਹੀ ਹੋਵੇ। ਸ਼ੁੱਧ ਆਹਾਰ, ਸ਼ੁੱਧ ਆਚਰਣ, ਈਸ਼ਵਰ ਭਗਤੀ, ਸੰਗੀਤ ਭਗਤੀ, ਪਸ਼ੂ ਸੇਵਾ ਵਰਗੇ ਗੁਣਾਂ ਨਾਲ ਭਰਪੂਰ ਨਾਮਧਾਰੀ ਸਮਾਜ ਇੱਕ ਸਨਾਤਮ ਧਰਮ ਦਾ ਉਤਮ ਰੂਪ ਹੈ। ਇਸ ਧਰਮ ਦੇ ਪ੍ਰਤੀ ਸ਼ਰਧਾ ਸਹਿਜ ਹੀ ਹੋ ਜਾਂਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕ ਜੋਤਸ਼ੀ ਜਿਸਦਾ ਨਾਂ ਪੰ: ਕੁੰਦਨ ਲਾਲ ਸੀ, ਉਹਨਾਂ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਅਤੇ ਨਾਮਧਾਰੀ ਬਣ ਗਏ। ਉਹਨਾਂ ਦੀ ਭਵਿੱਖਵਾਣੀ "ਸਤਿਗੁਰੂ ਪਰਤਾਪ ਸਿੰਘ ਜੀ ਕੀ ਅਲੋਕਿਕ ਕਥਾਏਂ" ਵਿੱਚ ਪੰਨਾਂ ਨੰ: 169 ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਜੋਤਿਸ਼ ਦਾ ਸਬੰਧ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਨਾਲ ਨਾ ਹੋਕੇ ਸਾਰੇ ਮਾਨਵ ਸਮਾਜ ਨਾਲ ਹੈ।

ਰਮਾਇਣ ਤੇ ਮਹਾਭਾਰਤ ਵਿੱਚ ਵੀ ਗ੍ਰਹਾਂ ਤੇ ਸ਼ੁਭ ਤਰੀਕਾਂ ਦਾ ਬਾਰ ਬਾਰ ਜਿਕਰ ਜੋਤਿਸ਼ ਦੇ ਅਧਿਅਨ ਨੂੰ ਦਰਸਾਉਂਦਾ ਹੈ। 'ਚੰਡੀ ਦੀ ਵਾਰ' ਵਿੱਚ ਦੁਰਗਾ ਸ਼ਕਤੀ ਦਾ ਧੂਮਕੇਤੂ ਤਾਰੇ ਦੀ ਵਾਗ ਚਮਕਣਾਂ ਵੀ ਜੋਤਿਸ਼ ਤੇ ਨਜਬ ਪਾਉਂਦਾ ਹੈ। ਪਰਮਾਤਮਾ ਦੀ ਜੋਤੀ ਉਸਦੇ ਨੌ ਗ੍ਰਹਾਂ ਰਾਹੀ ਸਾਡੇ ਸਾਰਿਆਂ ਤੇ ਪੈ ਰਹੀ ਹੈ। ਜੇਕਰ ਇਹ ਜੋਤੀ ਸਾਤਵਿਕ ਰੂਪ ਦੀ ਹੈ ਤਾਂ ਅਸੀ ਵੀ ਸਾਤਵਿਕ ਹੋ ਜਾਂਦੇ ਹਾਂ। ਜੋਤੀ ਦਾ ਸਵਰੂਪ ਹਰ ਪਲ ਬਦਲਦਾ ਰਹਿੰਦਾ ਹੈ। ਜਿਸ ਤਰਾਂ ਹਰ ਸਮੇਂ ਦਾ ਵਿਸ਼ੇਸ਼ ਰਾਗ ਹੁੰਦਾ ਹੈ, ਉਸੇ ਤਰਾਂ ਹਰ ਸੰਮੇਂ ਪਰਮਾਤਮਾ ਦੀ ਜੋਤੀ ਦਾ ਰੂਪ ਬਦਲਦਾ ਰਹਿੰਦਾ ਹੈ। ਜੋਤੀ ਸ਼ਕਤੀ ਘਟਨਾ ਵਧਨਾ ਕਿਸੇ ਵੀ ਮਨੁੱਖ ਦੇ ਜਨਮ ਸਮੇਂ ਦੇ ਮੁਤਾਬਿਕ ਦੇਖਿਆ ਜਾਂਦਾ ਹੈ। ਮਹਾਂਪੁਰਸ਼ਾਂ ਦੇ ਜਨਮ ਦੇ ਸਮੇਂ ਜੋਤੀ ਹਮੇਸ਼ਾਂ ਵਧਦੀ ਹੋਈ ਦੇਖੀ ਜਾਂਦੀ ਹੈ। ਇਸ ਲਈ ਮਾਨਵ ਸਮਾਜ ਵਿੱਚ ਮਹਾਂਪੁਰਸ਼ਾਂ ਨੇ ਵਾਧੇ ਦਾ ਦਾਨ ਕੀਤਾ। ਇਹ ਵਾਧਾ ਧਰਮ ਦਾ, ਚਿੰਤਨ ਦਾ ਅਤੇ ਸੱਚੇ ਅਚਾਰ-ਵਿਵਹਾਰ ਦਾ ਰਿਹਾ ਹੈ। ਭਗਵਾਨ ਕ੍ਰਿਸ਼ਨ, ਭਗਵਾਨ ਰਾਮ ਅਤੇ ਅਨੇਕ ਅਵਤਾਰਾਂ ਦੀਆਂ

ਜਨਮ ਪਤਰੀਆਂ ਵਿੱਚ ਜੋਤੀ ਦਾ ਸਵਰੂਪ 80% (ਫੀਸਦੀ) ਤੋਂ ਵੀ ਜ਼ਿਆਦਾ ਸਾਤਵਿਕ ਪਾਇਆ ਗਿਆ ਹੈ ਇਸਲਈ ਉਹ ਅਵਤਾਰ ਮੰਨੇ ਗਏ ਹਨ। ਇੱਕ ਸਧਾਰਣ ਆਦਮੀ ਦੀ ਜਨਮ ਪੱਤਰੀ ਵਿੱਚ ਜੋਤੀ ਦੀ ਸਾਤਵਿਕਤਾ 30% (ਫੀਸਦੀ) ਤੋ ਜਿਆਦਾ ਵੇਖਣ ਨੂੰ ਨਹੀਂ ਮਿਲਦੀ। ਪਰੰਤੂ ਜਿੰਨੇ ਵੀ ਧਾਰਮਿਕ ਗੁਰੂ ਆਏ ਹਨ, ਉਹਨਾਂ ਦੀਆਂ ਜਨਮ ਪੱਤਰੀਆਂ ਵਿੱਚ ਜੋਤੀ ਦੀ ਸਾਤਵਿਕਤਾ 80% (ਫੀਸਦੀ) ਤੋਂ ਘੱਟ ਨਹੀਂ ਪਾਈ ਗਈ। ਇਸ ਤਰਾਂ ਅਸੀਂ ਕਿਸੇ ਵੀ ਮਹਾਂਪੁਰਸ਼ ਦੀ ਜਨਮ ਪੱਤਰੀ ਦੇ ਅਧਾਰ ਤੇ ਉਸਦੇ ਗੁਣਾਂ, ਸਾਤਵਿਕਤਾ ਅਤੇ ਮਹਾਨਤਾ ਦਾ ਅੰਦਾਜਾ ਲਾ ਸਕਦੇ ਹਾਂ।

ਸਤਿਗੁਰੂ ਜਗਜੀਤ ਸਿੰਘ ਜੀ ਦੀ ਜਨਮ ਪੱਤਰੀ ਨੂੰ ਅਧਾਰ ਮੰਨ ਕੇ ਪਰਮਾਤਮਾ ਦੀ ਜੋਤੀ ਨੂੰ ਲੱਭਣ ਦੀ ਕੋਸ਼ਿਸ਼ ਇਸ ਪੁਸਤਕ ਵਿੱਚ ਦਰਸ਼ਾਈ ਗਈ ਹੈ। ਨਾਮਧਾਰੀ ਸਿੱਖ ਸਮਾਜ ਦੀ ਸਾਤਵਿਕਤਾ ਉਹਨਾ ਦੇ ਗੁਰੂਆਂ ਦੀ ਸਾਤਵਿਕਤਾ ਤੇ ਨਿਰਭਰ ਕਰਦੀ ਹੈ। ਨਾਮਧਾਰੀ ਸਮਾਜ ਦਾ ਸਾਤਵਿਕ ਪਾਇਆ ਜਾਣਾ ਵੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਨਾਮਧਾਰੀ ਸਿੱਖ ਗੁਰੂ ਸੱਚੇ ਜੋਤੀ ਸਰੂਪ ਰਹੇ ਜਿੰਨਾਂ ਦੇ ਬਨਾਏ ਗਏ ਸੱਚੇ ਅਸੂਲ, ਨਾਮਧਾਰੀ ਸਿੱਖ ਸਮਾਜ ਨੂੰ ਚਮਕਾ ਰਹੇ ਹਨ।

ਆਨੰਦ ਮੈਰਿਜ ਐਕਟ – ਨਾਮਧਾਰੀ ਸਮਾਜ ਦੀ ਦੇਣ

(Anand Marriage Act-1909)

ਜੂਨ 1863 ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ ਆਨੰਦ ਮਰਯਾਦਾ ਸ਼ੁਰੂ ਕੀਤੀ। ਸਮਾਜ ਵਿਚੋਂ ਬੁਰੀਆਂ ਰੀਤਾਂ ਨੂੰ ਹਟਾਣ ਵਾਸਤੇ ਤੇ ਦਹੇਜ ਦੇ ਰਿਵਾਜ ਨੂੰ ਖਤਮ ਕਰਨ ਵਾਸਤੇ ਆਨੰਦ ਮਰਯਾਦਾ ਤੋਰੀ ਗਈ। 4 ਅਕਤੂਬਰ 1913 ਈ. ਨੂੰ ਮਹਾਰਾਜਾ ਨਿਹਾਲ ਸਿੰਘ ਜੀ ਦਾ ਅਨੰਦ ਕਾਰਜ ਕੀਤਾ ਗਿਆ। (The marriage of Sh. Satguru Partap Singh was solemenised on 20th December 1914 (7 Paus 1971) in accordance with Anand Marriage solemenisation) ਸਾਡੇ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੈ। ਅੱਜ ਸਰਕਾਰ ਦਹੇਜ ਪ੍ਰਥਾ ਦਾ ਵਿਰੋਧ ਕਰਦੀ ਹੈ ਪਰ ਇਹ ਨੀਤੀ ਨਾਮਧਾਰੀ ਸਮਾਜ ਵਿੱਚ ਪਹਿਲਾਂ ਹੀ ਲਾਗੂ ਕਰ ਦਿੱਤੀ ਗਈ ਸੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮੰਗਣੇ, ਅਰਦਾਸੇ, ਜੰਞਾਂ, ਮਿਲਣੀਆਂ ਅਤੇ ਦਹੇਜ ਖਤਮ ਕਰਨ ਦਾ ਐਲਾਨ ਕਰਕੇ ਮੇਲਿਆਂ ਤੇ ਵਿਆਹ ਕਰਨ ਦਾ ਹੁਕਮ ਦਿੱਤਾ। ਸਮਾਜ ਵਿੱਚ ਵਾਧੂ ਫਜ਼ੂਲ ਖਰਚ ਬੰਦ ਹੋ ਗਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੂਰਦ੍ਰਿਸ਼ਟੀ ਨੂੰ ਵੇਖਦੇ ਹੋਏ ਸਰਕਾਰ ਨੇ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ। Dowery Prohibition Act ਬਾਅਦ ਵਿੱਚ ਬਣਾਇਆ ਗਿਆ ਜੋ ਨਾਮਧਾਰੀ ਸਮਾਜ ਦੀ ਖੋਜ ਹੈ। 1863 ਈ. ਦੀ ਘਟਨਾ ਇੱਕ ਇਤਿਹਾਸਕ ਮੋੜ ਲੈ ਗਈ। ਗੁਰੂ ਰਾਮ ਸਿੰਘ ਜੀ ਦੀ ਸਾਡੇ ਸਮਾਜ ਨੂੰ ਇਹ ਇੱਕ ਅਨਮੋਲ ਭੇਂਟ ਹੈ।

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਜਨਮ ਕੁੰਡਲੀ

22-11-1920 Ludhiana 4.00 A.M.


ਜ਼ਨਮ ਦੇ ਸਮੇਂ ਅਕਾਸ਼ ਵਿੱਚ ਗ੍ਰਹਾਂ ਦੀ ਪੋਜੀਸ਼ਨ

1. ਲਗਨ (Lagna) ਰਾਸ਼ੀ ਕੰਨਿਆ 27 ਅੰਸ 55 ਕਲਾ 35 ਵਿਕਲਾ
2. ਸੂਰਜ (Sun) ਰਾਸ਼ੀ ਵਰਿਛਚਕ 06 ਅੰਸ 34 ਕਲਾ 41 ਵਿਕਲਾ
3. ਚੰਦਰਮਾ (Moon) ਰਾਸ਼ੀ ਮੀਨ 12 ਅੰਸ 35 ਕਲਾ 41 ਵਿਕਲਾ
4. ਮੰਗਲ (Mars) ਰਾਸ਼ੀ ਮਕਰ 02 ਅੰਸ 56 ਕਲਾ 28 ਵਿਕਲਾ
5. ਬੁੱਧ (Mercury) ਰਾਸ਼ੀ ਤੁਲਾ 24 ਅੰਸ 32 ਕਲਾ 50 ਵਿਕਲਾ
6. ਗੁਰੂ (Jupiter) ਰਾਸ਼ੀ ਸਿੰਘ 23 ਅੰਸ 20 ਕਲਾ 03 ਵਿਕਲਾ
7. ਸ਼ੁੱਕਰ (Venus) ਰਾਸ਼ੀ ਧਨੁ 12 ਅੰਸ 22 ਕਲਾ 47 ਵਿਕਲਾ
8. ਸ਼ਨੀ (Saturn) ਰਾਸ਼ੀ ਕੰਨਿਆ 01 ਅੰਸ 02 ਕਲਾ 43 ਵਿਕਲਾ
9. ਰਾਹੂ (Rahu) ਰਾਸ਼ੀ ਤੁਲਾ 12 ਅੰਸ 22 ਕਲਾ 02 ਵਿਕਲਾ
10. ਕੇਤੂ (Ketu) ਰਾਸ਼ੀ ਮੇਸ਼ 12 ਅੰਸ 22 ਕਲਾ 02 ਵਿਕਲਾ
11. ਦਸ਼ਮ (Tenth) ਰਾਸ਼ੀ ਮਿਥੁਨ 29 ਅੰਸ 26 ਕਲਾ 34 ਵਿਕਲਾ

ਲਗਨ	ਕੰਨਿਆ
ਰਾਸ਼ੀ	ਮੀਨ
ਸੁਆਮੀ	ਗੁਰੂ
ਨਕਸ਼ਤਰ	ਉਤਰਾ ਭਾਦਰਪਦ
ਸੁਆਮੀ	ਸ਼ਨੀ


1.	ਲਗਨ (Lagna)	ਚਿਤ੍ਰਾ (Chitra)	ਮੰਗਲ
2.	ਸੂਰਜ (Sun)	ਅਨੁਰਾਧਾ (Anuratha)	ਸ਼ਨੀ
3.	ਚੰਦਰਮਾ (Moon)	ਉ੦ ਭਾ੦ (Uttra Bha)	ਸ਼ਨੀ
4.	ਮੰਗਲ (Mars)	ਮੂਲਾ (Moola)	ਮੂਗਾ
5.	ਬੁੱਧ (Mercury)	ਵਿਸਾਖਾ (Visakha)	ਗੁਰੂ
6.	ਗੁਰੂ (Jupiter)	ਪੂ੦ ਫਾ੦ (Poo. Phalguni)	ਸ਼ੁੱਕਰ
7.	ਸ਼ੁੱਕਰ (Venus)	ਮੂਲਾ (Moola)	ਕੇਤੂ
8.	ਸ਼ਨੀ (Saturn)	ਉ੦ ਫਾ੦ (Uttra Phalguni)	ਸੂਰਜ
9.	ਰਾਹੂ (Rahu)	ਸਵਾਤੀ (Swati)	ਰਾਹੂ
10.	ਕੇਤੂ (Ketu)	ਅਸ਼ਵਨੀ (Ashwani)	ਕੇਤੂ

Horoscope ਜਨਮ-ਕੁੰਡਲੀ



Sudarshan Padditi

ਸੁਦਰਸ਼ਨ ਪੱਧਤੀ



ਸੁਦਰਸ਼ਨ ਪੱਧਤੀ ਤੋਂ ਕੁੰਡਲੀ ਦੀ ਤਾਕਤ ਦਾ ਇੱਕ ਨਜ਼ਰ ਵਿੱਚ ਹੀ ਪਤਾ ਲਗ ਜਾਂਦਾ ਹੈ। ਤਿੰਨੋਂ ਲਗਨ ਗ੍ਰਹਾਂ ਨਾਲ ਭਰੇ ਹੋਏ ਹਨ। ਸ਼ਨੀ (ਵੈਰਾਕਾਰਕਾ), ਸੂਰਜ (ਆਤਮਕਾਰਕਾ) ਅੰਤੇ ਚੰਨ (ਮਨਕਾਰਕਾ) ਆਪਸ ਵਿੱਚ ਮੇਲ ਬਣਾਏ ਹੋਏ ਹਨ। ਸੂਰਜ ਤੋਂ ਗੁਰੂ ਦਾ ਕੇਂਦਰ ਵਿੱਚ ਆ ਜਾਣਾ ਬਹੁਤ ਸ਼ੁਭਤਾ ਪ੍ਰਦਾਨ ਕਰਦਾ ਹੈ। ਹਰ ਪਹਿਲੂ ਤੋਂ ਪਰਖਣ ਤੋਂ ਬਾਅਦ ਕੁੰਡਲੀ ਇੱਕ ਅਜੀਬ ਨਕਸ਼ਾ ਪੇਸ਼ ਕਰਦੀ ਹੈ। ਸੂਰਜ ਦੀ ਤਾਕਤ ਤੋਂ ਆਤਮਾ ਦਾ ਯੋਗ ਪਰਮਾਤਮਾ ਨਾਲ ਵਿਖਾਈ ਦਿੰਦਾ ਹੈ।

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਜਨਮ ਕੁੰਡਲੀ ਦੀ ਦੂਸਰੇ ਧਾਰਮਿਕ ਗੁਰੂਆਂ ਦੀਆਂ ਕੁੰਡਲੀਆਂ ਨਾਲ ਤੁਲਨਾ

Comparison of Birth Chart of Satguru Jagjit Singh Ji with Birth Charts of Eminent Religious Guru's-Gods

ਕਿਸੇ ਵੀ ਮਹਾਂਪੁਰਸ਼ ਦਾ ਸਮਾਜ ਵਿੱਚ ਉਚਾ ਧਾਰਮਿਕ ਦਰਜਾ ਪਾਣਾ ਉਸਦੀ ਜਨਮ ਕੁੰਡਲੀ ਤੋਂ ਵੇਖਿਆ ਜਾ ਸਕਦਾ ਹੈ। ਕਿਸੇ ਵੀ ਮਨੁੱਖ ਤੇ ਧਰਮ ਦੀ ਗੱਦੀ ਜਬਰਦਸਤੀ ਥੋਪੀ ਨਹੀ ਜਾ ਸਕਦੀ। ਜੇ ਪੂਰਵ ਜਨਮ ਦਾ ਯੋਗ ਧਰਮ ਵਿੱਚ ਲੈ ਜਾਂਦਾ ਹੈ ਤਾਂ ਹੀ ਧਰਮ ਦੀ ਗੱਦੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਧਰਮ ਕਿਸੇ ਜਾਤ-ਪਾਤ, ਰੰਗ, ਊਚ-ਨੀਚ ਨੂੰ ਨਹੀ ਵੇਖਦਾ। ਇੱਕ ਫਕੀਰ ਮੁਕਤੀ ਪਾ ਸਕਦਾ ਹੈ ਇਸ ਤੋਂ ਉਲਟ ਇੱਕ ਅਮੀਰ ਆਦਮੀ ਅਪਣੀ ਦੌਲਤ ਦੇ ਦਮ ਤੇ ਮੁਕਤੀ ਤਾਂ ਕੀ ਸਤਸੰਗ ਵੀ ਨਹੀ ਪਾ ਸਕਦਾ। ਧਾਰਮਿਕ ਗੁਰੂਆਂ ਦੀਆਂ ਕੁੰਡਲੀਆਂ ਵਿੱਚ ਇੱਕ ਖਾਸ ਯੋਗ ਹੁੰਦਾ ਹੈ ਜਿਹੜਾ ਆਮ ਇਨਸਾਨ ਦੀ ਕੁੰਡਲੀ ਵਿੱਚ ਨਹੀਂ ਪਾਇਆ ਜਾਂਦਾ। ਜੇਕਰ ਕਿਸੇ ਆਮ ਆਦਮੀ ਦੀ ਕੁੰਡਲੀ ਵਿੱਚ ਅਜਿਹਾ ਯੋਗ ਪਾਇਆ ਜਾਵੇ ਤਾਂ ਕੁਦਰਤ ਉਸਨੂੰ ਆਪਣੇ ਆਪ ਧਰਮ ਦੀ ਗੱਦੀ ਤੱਕ ਲੈ ਜਾਵੇਗੀ। ਇਹ ਕੰਮ ਪਰਮਾਤਮਾ ਦਾ ਹੈ ਕਿ ਉਹਨੇ ਕਿਸ ਨੂੰ ਕਿਸ ਵਕਤ ਤੇ ਕੀ ਦੇਣਾ ਹੈ। ਧਰਮ ਦਾ ਅਰਥ ਕਿਸੇ ਮੰਦਰ ਜਾਂ ਗੁਰਦੁਆਰੇ ਵਿੱਚ ਜਾ ਕੇ ਪੂਜਾ ਕਰਣਾ ਨਹੀ ਸਗੋਂ ਉਸ ਪਰਮੇਸ਼ਵਰ ਨੂੰ ਯਾਦ ਰਖਦੇ ਹੋਏ ਸੱਚੇ ਰਸਤੇ ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰਨਾ ਹੈ। ਜੀਵਾਂ ਦੀ ਸੇਵਾ, ਉਹਨਾਂ ਨਾਲ ਪਿਆਰ, ਮਿਲਵਰਤਨ, ਸ਼ੁੱਧ ਖਾਣਾ ਪੀਣਾ, ਕਿਸੇ ਨੂੰ ਦੁੱਖ ਨਾ ਦੇਣਾ ਇਹ ਸਾਰੀਆਂ ਗੱਲਾਂ ਧਰਮ ਦੇ ਉਪਦੇਸ਼ ਹੀ ਹਨ।

ਅਲਗ ਅਲਗ ਸਮੇਂ ਤੇ ਧਾਰਮਿਕ ਗੁਰੂਆਂ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਚਲ ਰਹੇ ਰਿਵਾਜਾਂ ਨੂੰ ਵੇਖਦੇ ਹੋਏ ਨਵੇਂ ਨਵੇਂ ਤਰੀਕਿਆਂ ਨਾਲ ਉਪਦੇਸ਼ ਦਿੱਤੇ ਹਨ। ਜਦ-ਜਦ ਸਮਾਜ ਵਿੱਚ ਖਰਾਬੀ ਆ ਜਾਂਦੀ ਹੈ, ਤਦ-ਤਦ ਧਾਰਮਿਕ ਮਹਾਂਪੁਰਸ਼ਾਂ ਨੂੰ ਆਪਣੀ ਬਾਣੀ ਨਾਲ ਕੁਰੀਤੀਆਂ ਹਟਾਣੀਆਂ ਪੈਂਦੀਆਂ ਹਨ। ਗੁਰੂ ਪਰਮਾਤਮਾ ਦਾ ਅੰਸ਼ ਹੁੰਦੇ ਹੋਏ ਸਤਸੰਗ ਨਾਲ ਜਾਂ ਕਿਸੇ ਹੋਰ ਤਰੀਕੇ

ਨਾਲ ਭਟਕੇ ਹੋਇਆਂ ਨੂੰ ਰਸਤੇ ਲਿਆਂਦੇ ਹਨ।

ਜਿਵੇਂ ਕਿ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ ਕਿ ਧਰਮ ਦਾ ਉਚਾ ਸਥਾਨ ਜਨਮ ਕੁੰਡਲੀ ਤੋਂ ਪਤਾ ਲਗ ਜਾਂਦਾ ਹੈ, ਇਸ ਗੱਲ ਨੂੰ ਸਾਬਿਤ ਕਰਣ ਵਾਸਤੇ ਮੈਨੂੰ ਬਹੁਤ ਮਹਾਂਪੁਰਸ਼ਾਂ ਦੀਆਂ ਕੁੰਡਲੀਆਂ ਨੂੰ ਪਰਖਣਾ ਪਿਆ। ਭਾਂਵੇ ਗੁਰੂ ਕਿਸੇ ਧਰਮ ਦਾ ਹੋਵੇ ਪਰ ਕੁੰਡਲੀ ਵਿੱਚ ਨਿਯਮ ਇੱਕੋ ਜਿਹੇ ਮਿਲਦੇ ਹਨ।

ਧਾਰਮਿਕ ਡੂੰਘਾਈ ਨੂੰ ਪ੍ਰਾਪਤ ਕਰਨ ਲਈ ਤੇ ਧਰਮ ਵਿੱਚ ਗੁਰੂ ਦਾ ਦਰਜਾ ਪਾਣ ਲਈ ਸ਼ਨੀ, ਸੂਰਜ, ਚੰਦਰਮਾ, ਗੁਰੂ, ਨੌਵਾਂ ਘਰ, ਕੇਤੂ ਅਤੇ ਮੋਕਸ਼ ਸਥਾਨ ਦਾ ਆਪਸ ਵਿੱਚ ਡੂੰਘਾ ਸਬੰਧ ਹੈ।

ਸ਼ਨੀ ਦਾ ਕੰਮ ਵੈਰਾਗ ਪੈਦਾ ਕਰਨਾ, ਸ਼ਨੀ ਦਾ ਸੂਰਜ ਜਾਂ ਚੰਦਰਮਾ ਨੂੰ ਵੇਖਣਾ ਜਾਂ ਅਸਰ ਵਿੱਚ ਲਿਆਣਾ ਮਨ ਅਤੇ ਆਤਮਾ ਨੂੰ ਜਗਾਣਾ ਹੈ। ਗੁਰੂ (ਜੁਪਿਟਰ) ਦਾ ਮਨ (ਚੰਦ) ਤੇ ਅਸਰ ਪਾਉਣਾ ਅਤੇ ਮੋਕਸ਼ ਸਥਾਨ ਦਾ ਕੇਤੂ ਨਾਲ ਸਬੰਧ, ਇੱਕ ਆਮ ਇਨਸਾਨ ਵਿੱਚ ਪਰਮਾਤਮਾ ਦੇ ਗੁਣ ਭਰ ਦਿੰਦਾ ਹੈ ਤੇ ਇਨਸਾਨ ਧਰਮ ਦੇ ਰਸਤੇ ਤੇ ਚਲਦਾ ਹੋਇਆ ਧਾਰਮਿਕ ਗੁਰੂ ਬਣ ਜਾਂਦਾ ਹੈ ਤੇ ਸਮਾਜ ਉਸਨੂੰ ਗੁਰੂ ਮਨੰਦਾ ਹੈ।

ਇਹਨਾਂ ਅਸੂਲਾਂ ਨੂੰ ਗੁਰੂਆਂ, ਮਹਾਂਪੁਰਸ਼ਾਂ, ਅਵਤਾਰਾਂ ਦੀਆਂ ਕੁੰਡਲੀਆਂ ਦੇ ਮੁਤਾਬਿਕ ਪਰਖਣ ਦੀ ਇਹ ਮੇਰੀ ਪਕੜ ਹੈ।

ਚਾਰ ਅਸੂਲ

The Golden Principles indicating the Religiousness of a persons are to be verified in the Horoscope. If these principles are found in any Horoscope, it can be easily predicted that the personality shall turn into a religious personality and may claim public recognition. These include that saturn should have association, link or aspect on Sun and Moon, Ketu or Twelth Lord should be associated with Ninth Lord, Ninth House or Jupitor.

1. ਸ਼ਨੀ (ਵੈਰਾਗਕਾਰਕਾ) ਚੰਦਰਮਾ ਨੂੰ ਪੂਰੀ ਨਜ਼ਰ ਤੋਂ ਵੇਖੇ। ਸ਼ਨੀ ਦੀ ਤੀਜੀ, ਸੱਤਵੀਂ ਤੇ ਦਸਵੀਂ ਪੂਰੀ ਨਜ਼ਰ ਹੁੰਦੀ ਹੈ। ਦੇਖਣਾ ਜਾਂ ਬੈਠਣਾ ਇੱਕੋ ਗੱਲ ਹੈ।

2. ਸ਼ਨੀ ਦਾ ਸੂਰਜ ਨੂੰ ਵੇਖਣਾ ਜਾਂ ਅਸਰ ਵਿੱਚ ਲਿਆਣਾ। ਸੂਰਜ ਆਤਮਾ ਤੇ ਚੰਦਰਮਾ ਮਨ ਹੈ।

3. ਗੁਰੂ ਜਾਂ ਕੇਤੂ ਦਾ ਮੋਕਸ਼ ਸਥਾਨ ਨਾਲ ਸਬੰਧ ਹੋਣਾ।

4. ੯ਵੇਂ ਘਰ ਦੇ ਨਾਲ ਇਹਨਾਂ ਗ੍ਰਹਾਂ ਦਾ ਮਿਲਣ।




Shri Guru Nanak Dev Ji

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਕੁੰਡਲੀ

Birth Chart of Shree Guru Nanak Dev Ji

D-1



ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੰਡਲੀ ਨੂੰ ਵੇਖਣ ਤੋਂ ਬਾਅਦ ਚਾਰੋਂ ਨਿਯਮ ਸਿੱਧ ਹੋ ਜਾਂਦੇ ਹਨ। ਉਹਨਾਂ ਦੀ ਬਾਣੀ ਹਮੇਸ਼ਾਂ ਸ਼ਰਧਾ ਦੇ ਨਾਲ ਸੁ ਣੀ ਜਾਵੇਗੀ।

1. ਸ਼ਨੀ (ਵੈਰਾਗਕਾਰਕਾ) ਚੰਦਰਮਾ ਨੂੰ ਪ੍ਰਭਾਵਿਤ ਕਰ ਰਿਹਾ ਹੈ।
2. ਸ਼ਨੀ ਸੂਰਜ (ਆਤਮਕਾਰਕਾ) ਨੂੰ ਵੇਖ ਰਿਹਾ ਹੈ।
3. ਸ਼ਨੀ ਮੋਕਸ਼ ਸਥਾਨ ਨੂੰ ਵੇਖ ਰਿਹਾ ਹੈ।
4. ਗੁਰੂ ਦੀ ਸ਼ਨੀ ਤੇ ਚੰਦ ਤੇ ਪੂਰੀ ਨਜ਼ਰ ਹੈ। ਨੌਵੇਂ ਘਰ ਦਾ ਸੁਆਮੀ ਨੌਵੇਂ ਘਰ ਨੂੰ ਵੇਖਦਾ ਹੈ।

ਲਗਨ : ਸਿੰਘ

ਰਾਸ਼ੀ : ਬਿਰਖ


ਸੁਆਮੀ : ਸੁਕਰ

ਨੋਟ : ਚਾਰੋਂ ਨਿਯਮ ਮਿਲਦੇ ਹਨ



ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਕੁੰਡਲੀ
Birth Chart of Shree Guru Gobind Singh Ji

D-1




ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਤਿੰਨ ਇਹੋ ਜਿਹੇ ਗੁਣ ਸੀ ਜੋ ਦੁਨੀਆਂ ਦੇ ਕਿਸੇ ਵੀ ਮਹਾਂਪੁਰਸ਼ ਵਿੱਚ ਨਹੀ ਮਿਲਦੇ। ਗੁਰੂ ਮਹਾਰਾਜ ਜੀ ਇੱਕ ਸੰਤ, ਇੱਕ ਸਿਪਾਹੀ ਤੇ ਇੱਕ ਲੇਖਕ (ਦਾਰਸ਼ਨਿਕ) ਸੀ।

1. ਸ਼ਨੀ (ਵੈਰਾਗਕਾਰਕਾ) ਦੀ ਚੰਦਰਮਾ ਤੇ ਪੂਰੀ ਨਜ਼ਰ ਹੈ।
2. ਨਵਾਂਸ਼ ਵਿੱਚ ਸ਼ਨੀ ਸੂਰਜ (ਆਤਮਕਾਰਕਾ) ਨੂੰ ਪੂਰੀ ਨਜ਼ਰ ਤੋਂ ਵੇਖਦਾ ਹੈ। "ਰਾਹੂ ਸ਼ਨੀ ਵਤ" ਸ਼ਾਸਤ੍ਰਾਂ ਵਿੱਚ ਲਿਖਿਆ ਹੈ। ਰਾਹੂ ਵੀ ਸੂਰਜ ਨੂੰ D-1 ਵਿੱਚ ਵੇਖਦਾ ਹੈ।
3. ਕੇਤੂ ਮੋਕਸ਼ ਸਥਾਨ ਤੋਂ ਪੂਰੀ ਨਜ਼ਰ ਤੋਂ ਵੇਖਦਾ ਹੈ।
4. ਨਵਾਂਸ਼ ਵਿੱਚ ਗੁਰੂ ਚੰਦਰਮਾ ਨੂੰ ਮੀਨ ਵਿੱਚ ਕਰਕ ਤੋਂ ਵੇਖਦਾ ਹੈ।
5. **ਵਿਸ਼ੇਸ਼ : ਮੰਗਲ 'ਤਲਵਾਰ' ਦਾ ਕਾਰਕ ਵਰਗੋਤਮ ਹੈ।**


ਲਗਨ ਕੰਨਿਆ
ਰਾਸ਼ੀ : ਤੁਲਾ
ਸੁਆਮੀ : ਸ਼ੁੱਕਰ

ਨੋਟ : ਚਾਰੋਂ ਨਿਯਮ ਮਿਲਦੇ ਹਨ। ਇਹ ਇੱਕ ਅਜੀਬ ਕੁੰਡਲੀ ਹੈ। ਇਹ ਅਵਤਾਰ ਸਾਰੇ ਗੁਣਾਂ ਦੇ ਪੱਖੋਂ ਭਰਪੂਰ ਸੀ।



Satguru Jagjit Singh Ji

ਸਤਿਗੁਰੂ ਜਗਜੀਤ ਸਿੰਘ ਜੀ ਦੀ ਕੁੰਡਲੀ
Satguru Jagjit Singh Ji's Horoscope



ਆਪ ਜੀ ਦਾ ਜਨਮ 22.11.1920 ਸੋਮਵਾਰ ਨੂੰ ਅੰਮ੍ਰਿਤ ਵੇਲੇ ਲੁਧਿਆਣਾ ਦੇ ਕੋਲ ਭੈਣੀ ਸਾਹਿਬ ਵਿਚ ਹੋਇਆ।

1. ਸ਼ਨੀ (ਵੈਰਾਗਕਾਰਕਾ) ਚੰਦਰਮਾ ਸਤਵੀ ਨਜਰ ਨਾਲ ਵੇਖਦਾ ਹੈ। ਮਨ ਤੇ ਧਰਮ ਦਾ ਪ੍ਰਭਾਵ ਹੈ।
2. ਸ਼ਨੀ ਆਤਮਕਾਰਕਾ ਸੂਰਜ ਨੂੰ ਤੀਜੀ (ਪੂਰੀ) ਨਜ਼ਰ ਨਾਲ ਵੇਖਦਾ ਹੈ।
3. ਮੋਕਸ਼ ਸਾਧਨ ਵਿੱਚ ਗੁਰੂ ਨੌਵੀ ਨਜ਼ਰ ਤੋ ਕੇਤੂ ਨੂੰ ਵੇਖਦਾ ਹੈ।
4. ਨੌਵੇਂ ਘਰ ਤੇ ਆਤਮਕਾਰਕਾ ਸੂਰਜ ਦੀ ਪੂਰੀ ਨਜਰ ਹੈ। ਗੁਰੂ ਨੌਵੇਂ ਘਰ ਦੇ ਮਾਲਿਕ ਸ਼ੁਕਰ ਨੂੰ ਪੰਜਵੀ ਨਜ਼ਰ ਨਾਲ ਵੇਖਦਾ ਹੈ।

ਲਗਨ : ਕੰਨਿਆ

ਰਾਸ਼ੀ : ਮੀਨ

ਸੁਆਮੀ : ਗੁਰੂ


ਨੋਟ : ਚਾਰੋਂ ਨਿਯਮ ਮਿਲਦੇ ਹਨ



Lord Rama

ਭਗਵਾਨ ਰਾਮ ਚੰਦਰ ਜੀ ਦੀ ਕੁੰਡਲੀ

Horoscope of Lord Rama



ਚੇਤ ਸੁਦੀ ਨੌਮੀ-ਪੁਨਰਵਸੁ ਨਛੱਤਰ, ਕਰਕ ਲਗਨ, ਰਾਸ਼ੀ ਕਰਕ ਸੁਆਮੀ ਚੰਦਰਮਾ। ਇਹ ਕੰਡਲੀ ਮਹਾਰਿਸ਼ੀ ਬਾਲਮਿਕੀ ਰਾਮਾਇਣ ਤੇ ਮੁਤਾਬਿਕ ਤਿਆਰ ਕੀਤੀ ਗਈ ਹੈ।


1. ਸ਼ਨੀ ਵੈਰਾਗਕਾਰਕਾ ਚੰਦਰਮਾ ਨੂੰ ਦੇਖਦਾ ਹੈ।
2. ਸ਼ਨੀ ਆਤਮਕਾਰਕਾ ਸੂਰਜ ਨੂੰ ਦੇਖਦਾ ਹੈ।
3. ਨੌਵੇ ਘਰ ਦਾ ਮਾਲਿਕ ਸ਼ੁਕਰ ਉਚ ਦ ਨੌਵੇਂ ਘਰ ਵਿਚ ਬੈਠਾ ਹੈ ਅੰਤੇ ਇਸ ਤੇ ਗੁਰੂ ਦੀ ਨਜਰ ਹੈ।
4. ਕੇਤੂ ਮੋਕਸ਼ ਸਥਾਨ ਵਿਚ ਹੀ ਹੈ।
5. ਪੰਜ ਗ੍ਰਹਿ ਉਚ੍ ਦੇ ਹਨ।

ਨੋਟ : ਚਾਰੋਂ ਨਿਯਮ ਮਿਲਦੇ ਹਨ



Lord Krishana

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕੁੰਡਲੀ
Horoscope of Lord Krishana




ਜੋ ਅੱਜ ਆਕਾਸ਼ ਦੇ ਵਿੱਚ ਗ੍ਰਹਿਆਂ ਦੀ ਪੋਜੀਸ਼ਨ ਹੈ ਉਹ ਹਜ਼ਾਰਾਂ ਸਾਲਾਂ ਪਹਿਲਾ ਨਹੀਂ ਸੀ। ਸੂਰਜ ਆਪਣੇ ਗ੍ਰਹਿਆਂ ਦੇ ਨਾਲ 253 ਕਿਲੋਮੀਟਰ ਪ੍ਰਤਿ ਸੈਕਿੰਡ ਦੀ ਰਫ਼ਤਾਰ ਤੋਂ ਗਲੈਕਸੀ ਦੇ ਚੱਕਰ ਲਗਾ ਰਿਹਾ ਹੈ ਇਸ ਕਰਕੇ ਗ੍ਰਹਿਆ ਦੀ ਪੋਜੀਸ਼ਨ ਬਦਲਦੀ ਰਹਿੰਦੀ ਹੈ। ਸਾਡੀ ਧਰਤੀ ਦੀ ਰਫ਼ਤਾਰ ਸੂਰਜ ਦੇ ਚੱਕਰ ਲੱਗਣ ਦੀ ੨੯ ਕਿਲੋਮੀਟਰ ਪ੍ਰਤਿ ਸੈਕਿੰਡ ਹੈ। ਇਹ ਕੁੰਡਲੀ ਕਲਪਨਾ ਤੋਂ ਪੁਰਾਣਾ ਵਿੱਚ ਕੀਤੀ ਗਈ ਹੈ।

1. ਸ਼ਨੀ ਸੂਰਜ (ਆਤਮਕਾਰਕਾ) ਨੂੰ ਦੇਖਦਾ ਹੈ।
2. ਗੁਰੂ ਨੌਵੇਂ ਘਰ ਨੂੰ ਦੇਖਦਾ ਹੈ।
3. ਕੇਤੂ ਮੋਕਸ਼ ਸਥਾਨ ਵਿਚ ਹੀ ਹੈ।
4. ਮਨੀ ਚੰਦ ਨੂੰ ਨਹੀਂ ਦੇਖਦਾ ਇਸ ਕਰਕੇ ਮਨ ਤੇ ਵੈਰਾਗਕਾਰਕਾਂ ਦੀ ਨਜ਼ਰ ਨਹੀ ਹੈ। ਭਗਵਾਨ ਕ੍ਰਿਸ਼ਨ ਜੀ ਨੇ ਪਰਿਵਾਰ ਤੋਂ ਦੂਰ ਜਾਣ ਜਾਂ ਦੁਨਿਆਦਾਰੀ ਤੋਂ ਪਰੇ ਹੱਟਣਾ ਨਹੀਂ ਦਸਿਆ। ਕਿਸੇ ਵੀ ਗ੍ਰੰਥ ਵਿਚ ਭਗਵਾਨ ਕ੍ਰਿਸ਼ਨ ਜੀ ਦੀ ਅਸਲੀ ਜਨਮ ਤਾਰੀਖ ਦਾ ਪਤਾ ਨਹੀ ਲੱਗਦਾ ਹੈ।



Lord BUDDHA

ਗੌਤਮ ਬੁੱਧ ਜੀ ਦੀ ਕੁੰਡਲੀ
Horoscope of Lord BUDDHA



14 ਅਪ੍ਰੈਲ 623 B.C. 12.00 Noon   Long. 83º-5'E
Lat. 27"-8'N

1. ਸ਼ਨੀ (ਵੈਰਾਗਕਾਰਕਾ) ਚੰਦ ਨੂੰ ਦੇਖਦਾ ਹੈ।
2. ਸ਼ਨੀ ਸੂਰਜ ਨੂੰ ਪ੍ਰਭਾਵਿਤ ਕਰਦਾ ਹੈ।
3. ਕੇਤੂ ਬਾਰਵੇਂ ਘਰ ਨੂੰ ਦੇਖਦਾ ਹੈ (ਮੋਕਸ਼ ਸਥਾਨ)
4. ਨੌਵੇਂ ਘਰ ਦਾ ਮਾਲਿਕ ਸ਼ੁਕਰ ਨਸ਼ੀ, ਗੁਰੂ, ਸੂਰਜ ਦੇ ਨਾਲ ਹੈ।

ਨੋਟ : ਚਾਰੋਂ ਨਿਯਮ ਮਿਲਦੇ ਹਨ




Satguru Shri Partap Singh Ji

ਸਤਿਗੁਰੂ ਸ੍ਰੀ ਪ੍ਰਤਾਪ ਸਿੰਘ ਜੀ ਦੀ ਕੁੰਡਲੀ


Horoscope of Satguru Shri Partap Singh Ji

9.3.1890 ਐਤਵਾਰ ਚੇਤ ਵਦੀ ਤੀਜ

ਚੰਦਰਮਾ ਕੁੰਡਲੀ



ਲਗਨ ਕੁੰਡਲੀ ਰਾਤ 8.30



9.3.1890 ਨੂੰ ਚੰਦਰ ਕੁੰਡਲੀ ਵਿਚ ਕੋਈ ਬਦਲਾਵ ਨਹੀ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਕੁੰਡਲੀ ਦੇ ਆਧਾਰ ਤੋਂ ਸਮੇਂ ਮੁਕੱਰਰ ਕੀਤਾ ਗਿਆ ਹੈ ਜੋ ਠੀਕ ਹੈ। ਜੇ ਇਹ ਸਮੇਂ ਨਾ ਵੀ ਮੰਨਿਆ ਜਾਵੇ ਤਾਂ ਵੀ ਚੰਦਰ ਕੁੰਡਲੀ ਨੂੰ ਕੋਈ ਗਲਤ ਸਾਬਿਤ ਨਹੀ ਕਰ ਸਕਦਾ। (ਸੂਰਜ ਕਿਰਣਿ ਮਿਲੇ ਜਲ ਦਾ ਜਲੁ ਹੂਆ ਰਾਮ) ਬਿਲਾਵਲ

1. ਸ਼ਨੀ ਵੈਰਾਗਕਾਰਕਾ ਚੰਦ ਨੂੰ ਪੂਰੀ ਨਜ਼ਰ ਨਾਲ ਦੇਖਦਾ ਹੈ।
2. ਸ਼ਨੀ ਪੂਰੀ ਨਜ਼ਰ ਤੋ ਸੂਰਜ ਆਤਮਕਾਰਕਾ ਨੂੰ ਦੇਖਦਾ ਹੈ।
3. ਕੇਤੂ ਮੋਕਸ਼ ਸਥਾਨ ਨੂੰ ਪੂਰੀ ਨਜ਼ਰ ਨਾਲ ਦੇਖਦਾ ਹੈ।
4. ਗੁਰੂ ਨੌਵੇਂ ਘਰ ਨੂੰ ਦੇਖਦਾ ਹੈ ਨੌਵੇਂ ਘਰ ਦਾ ਮਾਲਿਕ ਉਚ ਰਾਸ਼ੀ ਵਿਚ ਹੈ

ਲਗਨ ਕੰਨਿਆ

ਰਾਸ਼ੀ : ਤੁਲਾ

ਸੁਆਮੀ ਸ਼ੁਕਰ

ਨੋਟ : ਚਾਰੋਂ ਨਿਯਮ ਮਿਲਦੇ ਹਨ




Swami Vivekanand Ji

ਸ਼੍ਰੀ ਸਵਾਮੀ ਵਿਵੇਕਾਨੰਦ ਜੀ

Sri Swami Vivekanand Ji

12-1-1863 6.33 p.m. Lati. 22°-40'N Long. 88°-30'E

D-1 ਜਨਮ ਕੁੰਡਲੀ




ਇਕ ਉਚ ਕੋਟਿ ਦੇ ਵਕਤਾ, ਧਾਰਮਿਕ ਪ੍ਰਚਾਰਕ, ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਰਸਤਾ ਦਿਖਾਨਾ ਅਤੇ ਧਰਮ ਦਾ ਸਹੀ ਮਤਲਬ ਦੱਸਣ ਵਾਲੇ ਮਸੀਹਾ ਸੀ। ਹਾਲੱਾਂਕਿ ਧਾਰਮਿਕ ਗੁਰੂ ਵਾਲੇ ਨਿਯਮ ਪੂਰੇ ਨਹੀਂ ਉਤਰਦੇ ਫਿਰ ਵੀ ਉਹ ਧਰਮ ਦੇ ਰਸਤੇ ਤੇ ਚੱਲੇ ਅਤੇ ਅਪਣੀ ਬੋਲਣ ਦੀ ਤਾਕਤ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ।

1. ਸ਼ਨੀ ਵੈਰਾਗਕਾਰਕਾ ਚੰਦਰਮ ਦੇ ਨਾਲ ਹੈ।
2. ਸੂਰਜ ਸ਼ਨੀ ਦੀ ਰਾਸ਼ੀ ਵਿੱਚ ਅਤੇ ਸ਼ਨੀ ਦੇ ਸਵਾਂਸ ਵਿੱਚ ਵਰਗੋਤਮ ਹੈ। ਆਪਸੀ ਗਹਿਰਾ ਤਾਲੁੱਕ ਹੈ।
3. ਕੇਤੂ ਮੋਕਸ਼ਕਾਰਕਾ ਮੋਕਸ਼ ਸਥਾਨ ਨੂੰ ਵੇਖਦਾ ਹੈ।
4. ਨੌਵੇਂ ਘਰ ਦਾ ਤਾਲੁੱਕ ਕੇਵਲ ਕੇਤੂ ਨਾਲ ਹੋਇਆ ਹੈ।

ਨੋਟ : ਚਾਰਾਂ ਵਿੱਚੋ ਤਿੰਨ ਨਿਯਮ ਮਿਲਦੇ ਹਨ

Note :
Sun in the Navamsa of Saturn in Capricorn




Satguru Ram Singh Ji

ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਕੁੰਡਲੀ


Horoscope of Satguru Ram Singh Ji

3 ਫਰਵਰੀ 1816 ਸ਼ਨਿਵਾਰ ਰਾਤੀ 4.10 A.M.

ਚੰਦਰਮਾ ਕੁੰਡਲੀ



ਲਗਨ ਕੁੰਡਲੀ



ਲਗਨ ਦਾ ਸਮੇਂ ਨਕਸ਼ਤਰ ਦੇ ਮੁਤਾਬਿਕ ਸ਼ੁਭ ਘੜੀ ਦਾ ਹੈ ਜੇ ਇਹ ਨਾ ਵੀ ਮੰਨਿਆ ਜਾਵੇ ਤਾਂ ਵੀ ਚੰਦਰ ਕੁੰਡਲੀ ਨੂੰ ਕੋਈ ਜੋਤਿਸ਼ ਗਲਤ ਸਾਬਿਤ ਨਹੀ ਕਰ ਸਕਦਾ।

1. ਸ਼ਨੀ (ਵੈਰਾਗਕਾਰਕਾ) ਚੰਦ(ਮਨਕਾਰਕਾ) ਨੂੰ ਦੇਖਦਾ ਹੈ।
2. ਸ਼ਨੀ ਸੂਰਜ ਦੇ ਨਾਲ ਮੰਤਰਾਂ ਦੇ ਘਰ ਵਿਚ ਹੋ ਕਿ ਪ੍ਰਭਾਵਿਤ ਕਰ ਰਿਹਾ ਹੈ।
3. ਕੇਤੂ ਮੋਕਸ਼ ਸਥਾਨ ਨੂੰ ਦੇਖਦਾ ਹੈ।
4. ਗੁਰੂ ਨੌਵੇਂ ਘਰ ਨੂੰ ਪੂਰੀ ਨਜ਼ਰ ਤੋਂ ਦੇਖਦਾ ਹੈ।

(From Moon Chart)


ਨੋਟ : ਚਾਰੋਂ ਨਿਯਮ ਮਿਲਦੇ ਹਨ

ਪੋਪ ਪਿਯੂਸ 12 ਜਨਮ 2 ਮਾਰਚ 1876


(ਕੇਥੋਲਿਕ ਪੁਜਾਰੀ ਅਤੇ ਮੰਤਰੀ) ਰਾਤੀ 12 ਵਜ ਕੇ 39 ਮਿੰਟ

Pope Pius XII (Lat. 41°-53' N Long. 12°-28'E)

D-1 ਜਨਮ ਕੁੰਡਲੀ



D-9 ਨਵਾਂਸ਼




ਪੋਪ ਪਿਯੂਸ ਇਕ ਧਾਰਮਿਕ ਪੁਰਸ਼ ਅਤੇ ਰਾਜਨੀਤੀ ਵਿਚ ਬੜੇ ਨੇਤਾ ਸੀ।

1. ਸ਼ਨੀ ਅਤੇ ਚੰਦ ਦੀ ਮਿਲਵਰਤਣ ਨਵਾਂਸ ਤੋਂ ਹੈ। ਚੰਦ ਸ਼ਨੀ ਦੇ ਨਵਾਸ ਵਿਚ ਹੈ। ਵੈਰਾਗਕਾਰਕਾ ਨਾਲ ਪੂਰਾ ਜ਼ੋਰ ਨਹੀ।
2. ਸ਼ਨੀ ਜੁਤੀ ਨਾਲ ਆਤਮਕਾਰਕਾਂ ਸੂਰਜ ਨੂੰ ਪ੍ਰਭਾਵਿਤ ਕਰਦਾ ਹੈ।
3. ਰਾਹੂ ਉਤੇ ਮੋਕਸ਼ ਕਾਰਕਾ ਕੇਤੂ ਦੀ ਆਪਸੀ ਨਜ਼ਰ ਹੈ।
4. ਨੌਵੇਂ ਘਰ ਦਾ ਸੁਆਮੀ ਉਚ ਦਾ ਹੋ ਕੇ ਕੇਂਦਰ ਵਿਚ ਹੈ।

ਧਾਰਮਿਕ ਮਹਾਂਪੁਰਸ਼ਾ ਦੇ ਪੂਰੇ ਅਸੂਲ ਨਹੀ ਮਿਲਦੇ ਫਿਰ ਵੀ ਪੋਪ ਪਿਯੂਸ ਧਰਮ ਦੇ ਰਸਤੇ ਤੇ ਚਲਕੇ ਮਹਾਂਪੁਰਸ਼ਾਂ ਦੀ ਲਾਈਨ ਵਿਚ ਆ ਗਏ ਹਨ। ਉਹ ਇਕ ਕੇਥੋਲਿਕ ਚਰਚ ਤੇ ਪੁਜਾਰੀਂ ਸਨ। ਉਹਨਾਂ ਨੇ ਧਰਮ ਤੇ ਚਲ ਕੇ ਸਰਕਾਰ ਵਿਚ ਹੋਂਦੇ ਹੋਏ ਸਰਕਾਰ ਦੀ ਵਿਰੁੱਧਤਾ ਕੀਤੀ ਸੀ।

ਜੀਸਸ ਕਰਾਈਸਟ ਦੀ ਜਨਮ ਕੁੰਡਲੀ

Birth Chart of Jesus Christ



ਜੀਸਸ ਕਰਾਈਸਟ ਇਸਾਈ ਧਰਮ ਦੇ ਗੁਰੂ ਹੀ ਨਹੀ ਸਗੋ ਈਸ਼ਵਰ ਦੇ ਅਵਤਾਰ ਮੰਨੇ ਜਾਂਦੇ ਹਨ। ਉਹਨਾਂ ਨੇ ਸੱਚਾ ਰਸਤਾ ਦਿਖਾ ਕੇ ਦੁਖੀਆਂ ਦੀ ਮਦਦ ਕੀਤੀ। ਉਹਨਾਂ ਦਾ ਜਨਮ 25 ਦਿਸੰਬਰ 7 ਬੀ੦ ਸੀ੦ ਨੂੰ ਰਾਤੀ 10 ਵੱਜ ਕੇ ਮਿੰਟ ਤੇ Longitude 35°-13'E ਤੇ ਹੋਇਆ ਸੀ। ਉਹਨਾਂ ਦੀ ਜਨਮ ਕੁੰਡਲੀ ਸਾਰੀ ਦੁਨੀਆ ਜੋਤਿਸ਼ ਦੀ ਲਾਇਬਰੇਰੀ ਵਿੱਚ ਮਿਲਦੀ ਹੈ ਜੋ ਹੇਠ ਦਿੱਤੀ ਹੈ

1. ਸ਼ਨੀ (ਵੈਰਾਗਕਾਰਕਾ) ਚੰਦਰਮਾ ਦੇ ਨਾਲ ਹੋ ਕਿ ਆਪਣੇ ਅਸਰ ਵਿਚ ਕਰ ਰਿਹਾ ਹੈ।
2. ਸ਼ਨੀ ਆਤਮਕਾਰਕਾ ਸੂਰਜ ਨੂੰ ਦਸਵੀ (ਪੂਰੀ) ਨਜ਼ਰ ਨਾਲ ਵੇਖਦਾ ਹੈ।
3. ਕੇਤੂ ਮੋਕਸ਼ ਸਾਧਨ ਨੂੰ (12 ਵੇਂ ਘਰ) ਦੇਖਦਾ ਹੈ।
4. ਨੌਵੇਂ ਘਰ ਵਿਚ ਕੇਤੂ ਹੈ ਅਤੇ ਨੌਵੇਂ ਘਰ ਦੇ ਸੁਆਮੀ ਸ਼ੁਕਰ ਨੂੰ ਵੇਖਦਾ ਹੈ।


ਲਗਨ : ਕੰਨਿਆ

ਰਾਸ਼ੀ : ਮੀਨ

ਸੁਆਮੀ : ਗੁਰੂ

ਨੋਟ : ਚਾਰੋ ਨਿਯਮ ਮਿਲਦੇ ਹਨ

ਰਾਵਣ(ਲੰਕਾ ਦਾ ਰਾਜਾ) ਦੀ ਕੁੰਡਲੀ
Ravana's Horoscope




ਮਾਤਾ ਸੀਤਾ ਹਰਣ ਅਤੇ ਭਗਵਾਨ ਰਾਮ ਚੰਦਰ ਜੀ ਦੀ ਲੜਾਈ ਨੂੰ ਅਗੇ ਨਾ ਰਖਦੇ ਹੋਏ ਰਾਵਣ ਦਾ ਜੀਵਨ ਇੱਕ ਤਪਸਵੀ ਸੀ। ਉਹਨਾਂ ਸਾਰੇ ਵੇਦ ਪੜ੍ਹੇ ਸੀ। ਰਾਕਸ਼ ਜੂਨੀ ਵਿਚ ਪੈਦਾ ਹੋਣ ਤੋਂ ਬਾਅਦ ਵੀ ਉਹ ਵੀ ਧਰਮ ਤੇ ਚਲਦਾ ਸੀ ਅਤੇ ਉਹਨੇ ਅਨੇਕਾਂ ਤਾਕਤਾਂ ਨੂੰ ਹਾਸਿਲ ਕਰ ਲਿਆ ਸੀ। ਇਕ ਪਰਮਾਤਮਾ ਦੇ ਹੱਥੋਂ ਮਰਨਾ ਵੀ ਇੱਕ ਬਹੁਤ ਵੱਡੀ ਉਪਲਬੱਧੀ ਹੈ।

1. ਸ਼ਨੀ ਵੈਰਾਗਕਾਰਕਾ ਚੰਦਰਮਾ ਮਨਕਾਰਕਾ ਨੂੰ ਦੇਖਦਾ ਹੈ।
2. ਸ਼ਨੀ ਵੀ ਆਤਮਕਾਰਕਾ ਸੂਰਜ ਨੂੰ ਦੇਖਦਾ ਹੈ।
3. ਮੋਕਸ਼ ਸਥਾਨ ਤੇ ਮੋਕਸ਼ ਦੇ ਮਾਲਿਕ ਬੁੱਧ ਦੀ ਨਜ਼ਰ ਹੈ। (ਕੇਤੂ ਦਾ ਪਤਾ ਨਹੀ ਲਗਦਾ)
4. ਗੁਰੂ ਅਤੇ ਚੰਦ ਦਾ ਰਾਜ ਕੇਸਰੀ ਜੋਗ ਹੈ।

ਨੋਟ : ਚਾਰੇ ਨਿਯਮਾਂ ਤੋ ਕੇਵਲ ਤਿਨ ਨਿਯਮ ਮਿਲਦੇ ਹਨ। ਨੌਵੇਂ ਘਰ ਦੇ ਵੀ ਉਸਦੇ ਮਾਲਿਕ ਦੀ ਨਜ਼ਰ ਨਹੀ। ਇਸੇ ਕਰਕੇ ਜਿੰਦਗੀ ਵਿਚ ਇਕ ਗਲਤੀ ਤੋਂ ਇੱਕ ਧਰਮਾਤਮਾ ਪਰਮਾਤਮਾ ਦੇ ਹੱਥੋ ਮੋਕਸ਼ ਪਾ ਗਿਆ।

ਸ਼੍ਰੀ ਆਦੀ ਸ਼ੰਕਰਾਚਾਰੀਆ ਦੀ ਕੁੰਡਲੀ
Sri Adi Sankaracharya's Horoscope



ਇਸ ਮਹਾਂਪੁਰਸ਼ ਦੀ ਕੁੰਡਲੀ ਵਿਚ ਵੀ ਸਾਰੇ ਨਿਯਮ ਮਿਲਦੇ ਹਨ।

1. ਸ਼ਨੀ (ਵੈਰਾਗਕਾਰਕਾ) ਚੰਦ ਨੂੰ ਦੇਖਦਾ ਹੈ।
2. ਸ਼ਨੀ ਸੂਰਜ ਨੂੰ ਦੇਖਦਾ ਹੈ।
3. ਕੇਤੂ ਮੋਕਸ਼ ਕਾਰਕਾਂ ਮੋਕਸ਼ ਸਥਾਨ ਨੂੰ ਦੇਖਦਾ ਹੈ।
4. ਨੌਵੇਂ ਘਰ ਵਿਚ ਉਚ ਦਾ ਮੰਗਲ ਤੇ ਇਸ ਦੇ.ਮਾਲਿਕ ਤੇ ਸੂਰਜ ਦੀ ਨਜਰ


ਨੋਟ : ਚਾਰੋਂ ਨਿਯਮ ਮਿਲਦੇ ਹਨ

ਸ੍ਰੀ ਚੈਤਨੰਯ ਮਹਾਂਪ੍ਰਭੂ


Sri Chaitanya Mahaprabhu

18.2.1486 8-65 a.m. Long. 88°-25'E

ਲਗਨ ਕੁੰਡਲੀ



ਚੰਦ ਕੁੰਡਲੀ



ਮਹਾਂਪੁਰਸ਼ ਚੈਤਨੰਯ ਜੀ ਕਿ ਮਹਾਨ ਧਾਰਮਿਕ ਪੁਰਸ਼ ਸੀ। ਆਪਣੀ ਜਿੰਦਗੀ ਵਿਚ ਉਹਨਾਂ ਨੂੰ ਅਨੇਕ ਪਾਖੰਡੀਆਂ ਅਤੇ ਪੰਡਤਾਂ ਦਾ ਵਿਰੋਧ ਸਹਿਣਾ ਪਿਆ। 25 ਸਾਲਾਂ ਦੀ ਉਮਰ ਵਿਚ ਉਹਨਾਂ ਨੇ ਸੰਨਿਆਸ ਲੈ ਲਿਆ ਸੀ। ਭਰਹਮ ਸੂਤਰ ਲਿਖਿਆ ਸੀ ਤੇ ਉਹ ਵੈਸ਼ਨਵ ਧਰਮ ਦੇ ਪ੍ਰਚਾਰਕ ਸੀ

1. ਸ਼ਨੀ ਵੈਰਾਗਕਾਰਕਾ ਚੰਦਰਮ ਨੂੰ ਦੇਖਦਾ ਹੈ।
2. ਸ਼ਨੀ ਦੀ ਮੋਕਸ਼ ਕਾਰਕਾਂ ਕੇਤੂ ਤੇ ਵੀ ਨਜ਼ਰ ਹੈ।
3. ਗੁਰੂ ਵੀ ਚੰਦ ਅਤੇ ਕੇਤੂ ਨੂੰ ਦੇਖਦਾ ਹੈ।
4. 'ਰਾਹੂ ਸ਼ਨੀ ਵਤ' ਇਸ ਤਰ੍ਹਾਂ ਸ਼ਨੀ ਵੀ ਸੂਰਜ ਨੂੰ ਪ੍ਰਭਾਵਿਤ ਕਰਦਾ ਹੈ।
5. ਨੌਵੇਂ ਘਰ ਦੇ ਮਾਲਿਕ ਤੇ ਸ਼ਨੀ ਦੀ ਨਜ਼ਰ ਹੈ ਅਤੇ ਨੌਵੇਂ ਘਰ ਦਾ ਮਾਲਿਕ ਨੌਵੇਂ ਘਰ ਨੂੰ ਵੇਖਦਾ ਹੈ।


ਨੋਟ : ਸਾਰੇ ਨਿਯਮ ਮੇਲ ਖਾਂਦੇ ਹਨ

ਸ੍ਰੀ ਨਰਸਿਮਹਾ ਭਾਰਤੀ


Sri Narsimha Bharti

11-3-1858 9.00 p.m. Lati. 13°N

D-1 ਜਨਮ ਕੁੰਡਲੀ



D-9 ਨਵਾਂਸ਼ ਕੁੰਡਲੀ



ਸ੍ਰੀ ਆਦਿ ਸ਼ੰਕਰਾਚਾਰਯ ਗੱਦੀ ਦਾ ਸੁਆਮੀ-ਧਾਰਮਿਕ ਮਠ ਦਾ ਮੁਖੀਆ ਸ੍ਰੀ ਨਰਸਿਮਹਾ ਭਾਰਤੀ ਇੱਕ ਪੁਜਾਰੀ, ਗੁਰੂ, ਦਾਰਸ਼ਨਿਕ, ਅਤੇ ਲੇਖਕ ਹੋਏ ਹਨ।

1. ਸ਼ਨੀ ਵੈਰਾਗਕਾਰਕਾ ਚੰਦਰਮਾ 'ਤੇ ਪੂਰੀ ਨਜ਼ਰ ਹੈ।
2. ਨਵਾਂਸ਼ ਵਿੱਚ ਸ਼ਨੀ ਅਤੇ ਸੂਰਜ ਇੱਕਠੇ ਬੈਠੇ ਹਨ।
3. ਕੇਤੂ ਨੌਵੇਂ ਘਰ ਦੇ ਸੁਆਮੀ ਨੂੰ ਵੇਖਦਾ ਹੈ। ਨਵਾਂਸ਼ ਵਿੱਚ ਕੇਤੂ ਮੋਕਸ਼ ਸਥਾਨ ਵਿੱਚ ਹੀ ਹੈ।
4. ਗੁਰੂ ਮੋਕਸ਼ਕਾਰਕਾ ਕੇਤੂ ਨੂੰ ਵੇਖਦਾ ਹੈ। ਉਸ ਦਾ ਸ਼ੁੱਕਰ ਮੋਕਸ਼ ਸਥਾਨ ਨੂੰ ਵੇਖਦਾ ਹੈ।


ਨੋਟ : ਸਾਰੇ ਨਿਯਮ ਮਿਲਦੇ ਹਨ

ਸ਼੍ਰੀ ਰਾਮਾਨੁਜ ਆਚਾਰਿਆ

Sri Ramanujacharya

4-4-1017 12.00 noon Long. 78°-56'E

D-1 ਜਨਮ ਕੁੰਡਲੀ



ਦੱਖਣ ਭਾਰਤ ਦਾ ਪ੍ਰਸਿਧ ਮਹਾਤਮਾ ਅਤੇ ਧਾਰਮਿਕ ਗੁਰੂ ਰਾਮਾਨੁਜਆਚਾਰਿਆ ਨੇ 1137 AD ਵਿੱਚ 120 ਸਾਲਾਂ ਦੀ ਉਮਰ ਵਿੱਚ ਦੁਨੀਆਂ ਤੋ ਰਵਾਨਗੀ ਕੀਤੀ ਸੀ।

1. ਸ਼ਨੀ ਚੰਦਰਮਾ ਨੂੰ ਮੋਕਸ਼ ਦੇ ਘਰ ਵਿੱਚ ਗੁਰੂ ਦੇ ਨਾਲ ਦੇਖ ਰਿਹਾ ਹੈ ਜੋ ਇੱਕ ਅਨੋਖਾ ਯੋਗ ਹੈ।
2. ਚੰਦ ਕੁੰਡਲੀ ਤੋਂ ਕੇਤੂ ਮੋਕਸ਼ ਸਥਾਨ ਨੂੰ ਵੇਖ ਰਿਹਾ ਹੈ।
3. ਨੌਵੇਂ ਘਰ ਦਾ ਮਾਲਿਕ ਗੁਰੂ ਮੋਕਸ਼ ਦੇ ਘਰ ਵਿੱਚ ਹੈ। ਸੂਰਜ ਤੇ ਸ਼ਨੀ ਦੀ ਜੁੱਤੀ ਨਹੀਂ ਹੈ।
4. ਕੇਤੂ ਨੌਵੇਂ ਘਰ ਨੂੰ ਵੀ ਵੇਖ ਰਿਹਾ ਹੈ। ਸ਼ਨੀ ਦੀ ਅਠਵੇਂ ਘਰ ਤੋਂ ਨਜ਼ਰ ਤੋਂ ਪੂਰੀ ਉਮਰ ਮਿਲੀ।


ਸ਼ਾਹ ਸ਼ਤਨਾਮ ਸਿੰਘ ਜੀ

(SHAH SATNAM SINGH JI)

SATGURU DERA SACHHA SAUDA, SIRSA

Born on 25.01.1919 at Dabwali

ਚੰਦਰਮਾ ਕੁੰਡਲੀ



The sacred Guru born on 25.01.1919 at Dabwali preached religion in true sense for more than three decades and has claimed public recognition. His millions of deciples are still following his preachings. This sect has its headquarter at Satnam singh marg, sirsa.

1. ਸ਼ਨੀ ਵੈਰਾਗਕਾਰਕਾ ਚੰਦ ਨੂੰ ਪੂਰੀ ਨਜਰ ਨਾਲ ਦੇਖਦਾ ਹੈ।

2. ਗੁਰੂ ਨੋਵੇਂ ਘਰ ਵਿਚ ਹੈ ਨੋਵੇਂ ਘਰ ਦਾ ਮਾਲਿਕ ਨੋਵੇਂ ਘਰ ਨੂੰ ਦੇਖਦਾ ਹੈ।

3. ਸੂਰਜ ਆਤਮਕਾਰਕਾ ਸ਼ਨੀ ਵੈਰਾਗਕਾਰਕਾ ਦੇ ਘਰ ਵਿਚ ਹੈ

4. ਮੋਕਸ਼ ਸਥਾਨ ਤੇ ਗੁਰੂ ਦੀ ਨਜਰ ਹੈ। ਨੋਵੇਂ ਘਰ ਦਾ ਮਾਲਿਕ ਬੁਧ ਨੋਵੇਂ ਘਰ ਨੂੰ ਦੇਖਦਾ ਹੈ।

ਨੋਟ : ਸਾਰੇ ਨਿਯਮ ਮੇਲ ਖਾਂਦੇ ਹਨ

ਨਕਾਮਯਾਬ
ਧਾਰਮਿਕ
ਗੁਰੂ

ਕੁੰਡਲੀ ਨੰ: 17 ਅਤੇ 18 ਉਹਨਾਂ ਹਸਤੀਆਂ ਦੀਆਂ ਹਨ ਜੋ ਜ਼ਬਰਦਸਤੀ ਧਰਮ ਦੇ ਗੁਰੂ ਬਨਣਿ ਵਿੱਚ ਨਾਕਮਯਾਬ ਰਹੇ। ਹਾਲਾਂਕਿ ਉਹ ਸਮਾਜ ਵਿੱਚ ਉਚੇ ਉਠ ਗਏ, ਪਰੰਤੂ ਸਮਾਜ ਨੇ ਉਹਨਾਂ ਨੂੰ ਧਰਮ ਵਿੱਚ ਉਚਾ ਸਥਾਨ ਨਹੀ ਦਿੱਤਾ। ਇਨ੍ਹਾਂ ਦੀਆਂ ਕੁੰਡਲੀਆਂ ਤੋਂ ਇਹ ਪਤਾ ਲਗਦਾ ਹੈ ਕਿ ਪਰਮਾਤਮਾ ਨੇ ਧਰਮ ਗੁਰੂ ਹੋਣ ਦਾ ਯੋਗ ਪੈਦਾ ਨਹੀ ਕੀਤਾ ਫਿਰ ਵੀ ਇਨ੍ਹਾਂ ਨੇ ਧਰਮ ਵਿੱਚ ਆਪਣੇ ਆਪ ਨੂੰ ਉਚਾ ਉਠਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ।

ਪਰਮਾਤਮਾ ਨੂੰ ਧਰਮ ਰਾਹੀਂ ਪਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇ ਕਰ ਜਨਮ ਦੇ ਸਮੇਂ ਤੇ ਧਰਮ ਦਾ ਯੋਗ ਨਹੀਂ ਬਣਦਾ ਤਾਂ ਜ਼ਬਰਦਸਤੀ ਧਰਮ ਦਾ ਗੁਰੂ ਨਹੀ ਬਣਿਆ ਜਾ ਸਕਦਾ। ਦੌਲਤ, ਤਾਕਤ ਦੇ ਰਾਜਾ ਹੋਕੇ ਵੀ ਧਾਰਮਿਕ ਗੁਰੂ ਬਣਨਾ ਮੁਸ਼ਕਿਲ ਹੈ।


ਮੈਂ ਦੋ ਪੁਰਸ਼ਾਂ ਦੀਆਂ ਕੁੰਡਲੀਆਂ ਬਾਰੇ ਦੱਸ ਰਿਹਾ ਹਾਂ ਜਿਨ੍ਹਾਂ ਨੇ ਅਪਣੇ ਰੁਤਬੇ ਦਾ ਫਾਇਦਾ ਉਠਾ ਕੇ ਨਵੇਂ ਧਰਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀ ਹੋਏ।

ਧਰਮ ਵਿੱਚ ਉਚਾ ਉਠਣਾ ਪਰਮਾਤਮਾ ਨੇ ਲਿਖਿਆ ਹੈ, ਇਨਸਾਨ ਦੇ ਅਪਣੇ ਵੱਸ ਕੁੱਝ ਨਹੀ ਹੈ।

ਮਹਾਰਾਜਾਂ ਅਕਬਰ

Akbar The Great

23-11-1542 AD 4-09 a.m. Lati. 25°-19'N Long. 69°-47'E



ਮੁਗਲ ਅਕਬਰ ਇੱਕ ਬੜਾ ਰਾਜਾ ਅਤੇ ਧਾਰਮਿਕ ਪੁਰਸ਼ ਸੀ। ਉਸਦੇ ਇੰਨਸਾਫ ਦੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਉਹਨੇ ਖੁਦ ਇੱਕ ਨਵਾਂ ਧਰਮ ਚਲਾਣਾ ਚਾਹਿਆ ਦੀਨੇ-ਇਲਾਹੀ, ਜੋ ਸਮਾਜ ਵਿੱਚ ਨਾ ਮੰਨਿਆ ਗਿਆ ਤੇ ਫੇਲ੍ਹ ਹੋ ਗਿਆ


1. ਸ਼ਨੀ ਵੈਰਾਗਕਾਰਕਾ ਚੰਦਰਮਾ ਨੂੰ ਨਹੀ ਵੇਖਦਾ।
2. ਸ਼ਨੀ ਕਿਸੇ ਤਰਾਂ ਤੋਂ ਸੂਰਜ ਨੂੰ ਨਹੀਂ ਵੇਖਦਾ।
3. ਕੇਤੂ ਜਾਂ ਗੁਰੂ ਮੋਕਸ਼ ਸਥਾਨ ਨੂੰ ਨਹੀਂ ਵੇਖਦੇ।
4. ਕੇਵਲ ਨੋਵੇਂ ਘਰ ਦਾ ਮਾਲਿਕ ਆਪਣੇ ਘਰ ਨੂੰ ਵੇਖਦਾ ਹੈ।

ਨੋਟ : ਇਸ ਕਰਕੇ ਇਹ ਧਾਰਮਿਕ ਗੁਰੂ ਨਾ ਹੋ ਸਕੇ

ਬਾਬਾ ਮੇਹਰ

Mehar baba

25-2-1894 4-30 a.m. Lati. 73°-52'E



ਬਾਬਾ ਮੇਹਰ ਨੇ ਧਰਮ ਦੇ ਨਾਂ ਤੇ ਬਹੁਤ ਦੋਲਤ ਇੱਕਠੀ ਕੀਤੀ। ਉਸਨੇ ਆਪਣੇ ਆਪ ਨੂੰ ਮਸੀਹਾ ਦਸਿੱਆ। ਉਹਨਾਂ ਨੇ ਭਵਿੱਖਵਾਣੀਆਂ ਕੀਤੀਆਂ ਜੋ ਸਾਰੀਆਂ ਝੂਠ ਪਾਈਆਂ ਗਈਆਂ। ਉਸਨੂੰ ਬਨਾਣ ਵਾਲੇ ਲੋਕਾਂ ਤੇ ਮੁਕੱਦਮਾ ਚਲਾਇਆ ਗਿਆ। ਉਹ ਦੁਨੀਆਂ ਵਿੱਚ ਪੈਸਾ ਬਟੋਰਦਾ ਰਿਹਾ ਤੇ ਅੰਤ ਵਿੱਚ ਸਾਰਾ ਭੇਦ ਖੁਲ ਗਿਆ (Source : Notable Horoscopes by Dr. B.V. Raman) ਉਹਦੇ ਸ਼ਰੀਰ ਤੇ ਜੂੰਆਂ ਪਾਈਆਂ ਗਈਆਂ, ਉਹ ਸਫਾਈ ਪਸੰਦ ਪੁਰੁਸ਼ ਨਹੀ ਸੀ।

1. ਸ਼ਨੀ ਚੰਦਰਮਾ ਨੂੰ ਵੇਖਦਾ ਹੈ।
2. ਸ਼ਨੀ ਸੂਰਜ ਨੂੰ ਨਹੀਂ ਵੇਖਦਾ।
3. ਗੁਰੂ ਮੋਕਸ਼ ਸਥਾਨ ਨੂੰ ਨਹੀ ਵੇਖਦੇ।
4. ਮੋਕਸ਼ ਸਥਾਨ ਵਿੱਚ ਮੰਗਲ ਬੈਠਾ ਹੈ ਜੋ ਧਰਮ ਦੇ ਘਰ ਦਾ ਸੁਆਮੀ ਨਹੀਂ।


ਨੋਟ : ਧਾਰਮਿਕ ਗੁਰੂ ਦੇ ਅਸੂਲ ਪੂਰੇ ਨਹੀਂ ਹੁੰਦੇ

ਸ੍ਰੀ ਸਤਿਗੁਰੂ ਜੀ ਦੀ ਕੁੰਡਲੀ ਤੇ ਭਾਵ ਸਵਾਮੀਆਂ ਦਾ ਪ੍ਰਭਾਵ

(ਪਰਾਸ਼ਰ ਸ਼ਾਸਤ੍ਰ)

लग्नेशे धनगे बालो लाभवान् पण्डित: सुखी ।


सुशीलो धर्मविन्मानी बहुदारगुणैयर्त: ।।



ਜੇ ਲਗਨ ਦਾ ਸੁਆਮੀ ਦੂਜੇ ਘਰ ਵਿਚ ਹੋਵੇ ਤਾਂ ਉਹ ਪੁਰਸ਼ ਸੁਖੀ, ਮਹਾਤਮਾ, ਧਾਰਮਿਕ ਖਿਆਲਾਂ ਦਾ ਅਤੇ ਗੁਣਾਂ ਵਾਲੀ ਪਤਨੀ ਦਾ ਸੁਆਮੀ ਹੁੰਦਾ ਹੈ ਤਾਂ ਗੁਰੂ ਸਾਹਿਬ ਦੇ ਲਗਨ ਦਾ ਸੁਆਮੀ ਬੁੱਧ ਦੂਜੇ ਘਰ ਵਿੱਚ ਹੈ।

धनेशे सुखभावस्थे सर्व सम्पत समविन्त ।


गुरूणा संयुते स्वोच्चें राजतुल्यों नशे भवेत ।।



ਜੇ ਦੂਜੇ ਘਰ ਦਾ ਸੁਆਮੀ ਚੌਥੇ ਘਰ ਵਿੱਚ ਹੋਵੇ ਤਾਂ ਉਹਨੂੰ ਸਾਰੇ ਸੁੱਖ ਮਿਲਦੇ ਹਨ। ਉਹ ਰਾਜਿਆਂ ਦੇ ਸਮਾਨ ਹੁੰਦਾ ਹੈ ਤੇ ਉਸਨੂੰ ਸਮਾਜ ਵਿੱਚ ਉਚਾ ਦਰਜਾ ਮਿਲਦਾ ਹੈ।


सुतस्थे सहजधीशे पुत्रवान् गुणसंयुत........

स्वलप्रज्ञो भवज्जातो दीर्घयुक्रश्च धनान्वित:




ਜੇ ਤੀਜੇ ਘਰ ਦਾ ਸੁਆਮੀ ਅਤੇ ਅਠਵੇਂ ਘਰ ਦਾ ਸੁਆਮੀ ਪੰਜਵੇਂ ਘਰ ਵਿੱਚ ਹੋਵੇ ਤਾਂ ਬਹੁਤ ਗੁਣਾਂ ਵਾਲਾ, ਘੱਟ ਸੰਤਾਨ ਵਾਲਾ ਅਤੇ ਬਹੁਤ ਲੰਬੀ ਉਮਰ ਪਾਉਂਦਾ ਹੈ।

सुखेशे व्ययभावस्थे..........................




ਜੇ ਚੌਥੇ ਘਰ ਦਾ ਸੁਆਮੀ ਅਤੇ ਸਤਵੇਂ ਘਰ ਦਾ ਸੁਆਮੀ ਬਾਰਹਵੇਂ ਘਰ ਵਿੱਚ ਹੋਵੇ ਤਾਂ ਉਸਦਾ ਸੁਖ ਦੂਜਿਆਂ ਵਾਸਤੇ ਹੁੰਦਾ ਹੈ। ਪਤਨੀ ਸੁਖ ਘੱਟ ਹੁੰਦਾ ਹੈ। ਗੁਰੂ ਦਾ ਬਾਰਹਵੇਂ ਘਰ ਵਿੱਚ ਜਾਣਾ ਧਰਮ ਵਿੱਚ ਲੈ ਜਾਂਦਾ ਹੈ।

सुतुशे लग्नमे जातो विद्वान.....................




ਜੇ ਪੰਜਵੇਂ ਅਤੇ ਛੇਵੇਂ ਘਰ ਦਾ ਸੁਆਮੀ ਲਗਨ ਵਿੱਚ ਹੋਵੇ ਤਾਂ ਉਹ ਵਿਦਵਾਨ ਤੇ ਦੁਸ਼ਮਨਾਂ ਦਾ ਨਾਸ ਕਰਦਾ ਹੈ। ਸ਼ਰੀਰ ਦੇ ਦੁਸ਼ਮਣ ਕਾਮ, ਕ੍ਰੋਧ, ਮੋਹ ਅਤੇ ਲੋਭ ਹਨ।

भाग्येशे...............गृहयानंसुखविन्त।




ਜੇ ਨੌਵੇਂ ਘਰ ਦਾ ਸੁਆਮੀ ਚੋਥੇ ਘਰ ਵਿੱਚ ਹੋਵੇ ਤਾਂ ਉਹਨੂੰ ਸਵਾਰੀ ਦਾ ਸੁਖ ਅਤੇ ਘਰ, ਜਮੀਨ ਦਾ ਸੁੱਖ ਮਿਲਦਾ ਹੈ।

राज्येशे धनभावस्थे धनवान गुणसंयुत: ।
राज मान्यो वन्दाच्युत पित्रादिसुख संयुत: ।।




ਜੇ ਦਸਵੇਂ ਘਰ ਦਾ ਸੁਆਮੀ ਦੂਜੇ ਘਰ ਵਿੱਚ ਹੋਵੇ ਤਾਂ ਉਹਨੂੰ ਸਮਾਜ ਵਿੱਚ ਇੱਜਤ, ਧਨ-ਦੋਲਤ, ਗੁਣ ਅਤੇ ਪਿਤਾ ਦਾ ਸੁਖ ਮਿਲਦਾ ਹੈ।

लामेशे दारभावस्थे लामे दारकुलात सदा..........



ਜੇ ਲਾਭ ਸਥਾਨ ਦਾ ਮਾਲਿਕ ਦਾਰਾ ਦੇ ਘਰ ਹੋਵੇ ਤਾਂ ਉਸਨੂੰ ਦਾਰਾ ਤੋਂ ਤੇ ਉਸਦੇ ਪਰਿਵਾਰ ਤੋਂ ਸੁਖ ਮਿਲਦਾ ਹੈ।

व्ययेशे सहजे जातो भ्रातृसौरव्यविवर्जित:



ਜੇ ਬਾਹਰਵੇਂ ਘਰ ਦਾ ਸੁਆਮੀ ਤੀਜੇ ਘਰ ਵਿੱਚ ਹੋਵੇ ਤਾਂ ਭਾਈਆਂ ਤੋਂ ਸੁਖ ਨਹੀ ਮਿਲਦਾ। ਇਸ ਤਰਾਂ ਸ਼ਾਸਤ੍ਰਾਂ ਵਿੱਚ ਲਿਖਿਆ ਹੈ।

ਅਸ਼ਟਕਵਰਗ ਚੱਕਰ

अष्टकवर्ग कोष्टम्


ਅਸ਼ਟਕਵਰਗ ਇੱਕ ਇਹੋ ਜਿਹੀ ਵਿਦਿਆ ਹੈ ਜਿਸ ਤੋਂ ਸਾਰੀ ਜਨਮ ਕੁੰਡਲੀ ਦੀ ਫੋਟੋ ਇੱਕ ਵਾਰ ਹੀ ਦੇਖੀ ਜਾ ਸਕਦੀ ਹੈ। ਇਸ ਨਾਲ ਜਿੰਦਗੀ ਦੀਆਂ ਸਾਰੀਆਂ ਗੱਲਾਂ ਇੱਕ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ।

	1	2	3	4	5	6	7	8	9	10	11	12
ਸੂਰਜ	3	4	6	5	5	4	2	4	6	3	4	2
ਚੰਦਰਮਾ	3	5	5	4	5	4	3	4	2	4	6	4
ਮੰਗਲ	3	4	3	5	4	3	2	3	2	4	3	3
ਬੁੱਧ	6	1	5	7	4	5	7	1	5	4	4	5
ਗੁਰੂ	3	4	4	5	6	5	5	6	2	7	6	3
ਸ਼ੁਕਰ	5	5	6	4	2	4	4	4	6	4	3	5
ਸ਼ਨੀ	0	5	5	4	3	3	2	5	4	3	3	2
ਜੋੜ	**23**	**28**	**34**	**34**	**29**	**28**	**25**	**27**	**27**	**29**	**29**	**24**

Total : 337

ਸਰਵਾਸ਼ਟਕ ਵਰਗ

सर्वाष्टक वर्ग



28	25	27	27
29	29	24	23
28	34	34	29
85	88	85	79


ਧਰਮ : 164 ਕਰਮ : 173

28	27	24	34	113	30 ਸਾਲ ਤੱਕ
25	29	23	34	111	30 ਤੋਂ 60 ਸਾਲ ਤੱਕ
27	29	28	29	113	60 ਤੋਂ ਅੰਤ ਤੱਕ
80	85	75	97	337	
ਮਾਂ ਦੀ ਗੋਦ ਵਿੱਚ ਸੁੱਖ	ਜਵਾਨੀ ਵਿੱਚ ਸੁੱਖ	40 ਤੋਂ 50 ਸਾਲ ਤੱਕ ਸੁੱਖ	50 ਸਾਲਾਂ ਤੋਂ ਬਾਦ ਦਾ ਸੁੱਖ		

ਕੁੰਡਲੀ ਨੂੰ ਜਿਆਦਾ ਖੋਲਣ ਵਾਸਤੇ ਅਲਗ ਅਲਗ ਖਾਨੇ ਬਣਾਏ ਜਾਂਦੇ ਹਨ।

ਪੂਜਾ ਪਾਠ ਦਾ ਯੋਗ


D-20 ਪੂਜਾ ਪਾਠ ਦੀ ਕੁੰਡਲੀ



ਪੂਜਾ ਪਾਠ ਦੀ ਸ਼ਕਤੀ ਵੇਖਣ ਵਾਸਤੇ ਗੁਰੂ (ਜੁਪਿਟਰ) ਦੀ ਪੁਜੀਸ਼ਨ ਵੇਖਣੀ ਪੈਂਦੀ ਹੈ। ਸਤਿਗੁਰੂ ਜੀ ਦੀ ਕੁੰਡਲੀ ਵਿੱਚ ਗੁਰੂ ਆਪਣੇ ਘਰ ਵਿੱਚ ਮੀਨ ਰਾਸ਼ੀ ਦਾ ਹੋ ਕੇ ਦੂਜੇ ਘਰ ਵਿੱਚ ਬੈਠਾ ਹੈ। ਇਸਤੇ ਕਿਸੇ ਅਸ਼ੁੱਭ ਗ੍ਰਹਿ ਦੀ ਨਜ਼ਰ ਨਹੀਂ ਹੈ। ਲਗਨ ਦਾ ਮਾਲਿਕ ਸ਼ਨੀ ਆਪਣੇ ਘਰ ਕੇਂਦਰ ਵਿੱਚ ਹੋ ਕੇ ਵੇਖ ਰਿਹਾ ਹੈ। ਲਗਨ ਦੇ ਸੁਆਮੀ ਦੇ ਨਾਲ ਧਾਰਮਿਕ ਗ੍ਰਥਾਂ ਦਾ ਪ੍ਰਤੀਕ ਬੁਧ ਵੀ ਲਗਨ ਨੂੰ ਵੇਖਦਾ ਹੈ। ਇਸ ਵਕਤ ਰਾਹੂ ਦੀ ਦਸ਼ਾ ਚਲ ਰਹੀ ਹੈ ਜੋ ਲਗਨ ਨੂੰ ਵੇਖਦਾ ਹੈ, ਸੋ ਪੂਜਾ ਪਾਠ ਸਿਮਰਣ ਦੀ ਸ਼ਕਤੀ ਵਧ ਗਈ ਹੈ। ਧਰਮ ਦਾ ਮਾਲਿਕ ਸ਼ੁਕਰ ਵੀ ਆਪਣੇ ਧਰਮ ਸਥਾਨ ਨੂੰ ਵੇਖ ਰਿਹਾ ਹੈ। ਇਹ ਇੱਕ ਅਨੋਖਾ ਯੋਗ ਹੈ।

ਪੂਜਣ ਸ਼ਕਤੀ ਦੀ ਕੁੰਡਲੀ

D-27 ਪੂਜਣ ਸ਼ਕਤੀ ਦੀ ਕੁੰਡਲੀ




ਇਸ ਕੁੰਡਲੀ ਤੋਂ ਵੀ ਲਗਨ D-1 ਦਾ ਧਰਮ ਦਾ ਮਾਲਿਕ ਉਚੀ ਰਾਸ਼ੀ ਵਿੱਚ ਆ ਗਿਆ ਹੈ। ਬੁੱਧ ਦਾ ਲਗਨ ਵਿੱਚ ਹੋਣਾ ਅਤੇ ਚੰਦਰਮਾਂ ਦਾ ਸੂਰਜ ਤੋਂ ਵੇਖਿਆ ਜਾਣਾ ਇਹ ਦਰਸਾਂਦੇ ਹਨ ਕਿ ਪੂਜਾ ਪਾਠ ਕਰਨ ਦੀ ਸ਼ਕਤੀ ਅਪਾਰ ਹੈ। ਪਰਮਾਤਮਾ ਦਾ ਸਿਮਰਣ ਸ਼ੁੱਕਰ ਦੇ ਉਚ ਹੋਣ ਨਾਲ ਜ਼ਿਆਦਾ ਵਧ ਗਿਆ ਹੈ।

ਇਹ ਸਾਰੀਆਂ ਗੱਲਾਂ ਮੋਕਸ਼ ਵੱਲ ਇਸ਼ਾਰਾ ਕਰਦੀਆਂ ਹਨ।

ਨਛਤ੍ਰ ਵਿਦਿਆ

नक्षत्र विद्या

ਉਤਰ उत्तर North



ਪੱਛਮ पश्चिम West

ਪੂਰਬ पूर्व East

ਦੱਖਣ दक्षिण South

ਤਾਰਾ ਨੰ: 1,3,5,8,17,20,26 ਦਾ ਬੇਧ ਅਸ਼ੁਭ ਗ੍ਰਹਾਂ ਨਾਲ ਅਸ਼ੁਭ ਨਤੀਜੇ ਦੇਂਦਾ ਹੈ।

–ਰਿਗਵੇਦ

नक्षत्र न:	ਨਛਤ੍ਰ ਤਾਰਾ ਨੰ:		
1. अश्विनी	ਅਸ਼ਵਨੀ	16. विशाखा	ਵਿਸ਼ਾਖਾ
2. भरणी	ਭਰਣੀ	17. अनुराधा	ਅਨੁਰਾਧਾ
3. कृतिका	ਕਰਿਤਕਾ	18. ज्येष्ठा	ਜੇਸ਼ਠਾ
4. रोहिणी	ਰੋਹਿਣੀ	19. मूला	ਮੂਲਾ
5. मृगशिरा	ਮ੍ਰਿਗਸ਼ਿਰਾ	20. पू0 षाढ़ा	ਪੂਰਵਾ ਸ਼ਾੜਾ
6. आर्द्रा	ਆਰਦਰਾ	21. उ0 षाढ़ा	ਉਤਰਾ ਸ਼ਾੜਾ
7. पुर्नवसु	ਪੁਨਰਵਸੂ	21 ऐ. अभिजीत	ਅਭਿਜੀਤ
8. पुष्य	ਪੁਸ਼ਯ	22. श्रवण	ਸ਼ਰਵਣ
9. आश्लेषा	ਆਸ਼ਲੇਸ਼ਾ	23. धनिष्टा	ਧਨਿਸ਼ਟਾ
10. मघा	ਮਘਾ	24. शतभिषा	ਸ਼ਤਭਿਸ਼ਾ
11. पूर्वा फाल्गुनी	ਪੂ० ਫਾ०	25. पू0 भाद्रपद	ਪੂ० ਭਾ०
12. उत्तरा फाल्गुनी	ਉ० ਫਾ०	26. उ0 भाद्रपद	ਉ० ਭਾ०
13. हस्त	ਹਸਤ	27. रेवती	ਰੇਵਤੀ
14. चित्रा	ਚਿਤ੍ਰਾ		
15. स्वाति	ਸਵਾਤੀ		

Example
ਉਦਾਹਰਣ

1. 14-9-1924 ਨੂੰ ਰਾਹੂ ਤਾਰਾ ਨੰ 26 ਦਾ ਬੇਧ ਕਰ ਰਿਹੈਾ ਸੀ। ਸ਼ਨੀ ਦੀ ਚੋਥੇ ਘਰ (House No. 4) ਤੇ ਬੁਰੀ ਨਜ਼ਰ ਸੀ।

2. 22-8-1959 ਨੂੰ ਰਾਹੂ ਅਤੇ ਕੇਤੂ ਤਾਰਾ ਨੰ 26 ਅਤੇ ਤਾਰਾ ਨੰ 20 ਦਾ ਬੇਧ ਕਰ ਰਹੇ ਸੀ।

3. 21-3-1944 ਨੂੰ ਤਾਰਾ ਨੰ 5 ਦਾ ਬੇਧ ਸ਼ਨੀ, ਤਾਰਾ ਨੰ 3 ਦਾ ਬੇਧ ਮੰਗਲ, ਤਾਰਾ ਨੰ 8 ਦਾ ਬੇਧ ਸੂਰਜ ਅਤੇ ਰਾਹੂ ਤਾਰਾ ਨੰ 1 ਦਾ ਬੇਧ ਕਰ ਰਿਹਾ ਸੀ। ਇਹ ਬੇਧ 1-9-1945 ਤੱਕ ਹੁੰਦਾ ਰਿਹਾ।

4. ਚਾਰ ਤਾਰਿਆਂ ਤੋਂ ਜਿਆਦਾ ਤਾਰਿਆਂ ਦਾ ਬੇਧ ਬਹੁਤ ਅਸ਼ੁਭ ਹੁੰਦਾ ਹੈ।

ਸੱਤ ਤਾਰਿਆਂ ਦੇ ਨਾਮ

ਤਾਰਾ ਨੰ 1: ਜਨਮ ਤਾਰਾ
ਤਾਰਾ ਨੰ 3: ਵਿਪਤ ਤਾਰਾ
ਤਾਰਾ ਨੰ 5: ਪਤਰੀ ਤਾਰਾ
ਤਾਰਾ ਨੰ 7: ਵਧ ਤਾਰਾ
ਤਾਰਾ ਨੰ 10: ਕਰਮ ਤਾਰਾ
ਤਾਰਾ ਨੰ 19: ਆਘਾਨ ਤਾਰਾ
ਤਾਰਾ ਨੰ 22: ਵਿਨਾਮ ਤਾਰਾ

ਇਹ ਤਾਰੇ ਹਰ ਕੁੰਡਲੀ ਵਿੱਚ ਵੱਖ ਵੱਖ ਖਾਨਿਆਂ ਵਿੱਚ ਹੁੰਦੇ ਹਨ।
ਇੱਕ ਨਾਲ ਦੂਜੀ ਕੁੰਡਲੀ ਦੇ ਤਾਰੇ ਕਦੇ ਵੀ ਮੇਲ ਨਹੀ ਖਾਂਦੇ।

ਰਸ਼ਿਮਫਲ (ਸ਼ੁੱਧ ਕਿਰਨਾਂ) रश्मिफल (शुद्ध किरणें)

ਪਰਾਸ਼ਰ ਸ਼ਾਸਤ੍ਰ (ਪਾਠ 75) पराशर शास्त्र (पाठ 75)

ਗ੍ਰਹ	ਅੰਸ਼	ਨੀਚ ਅੰਸ਼	ਰਿਸ਼ਤਾ	ਸ਼ੁਧ ਕਿਰਨਾਂ
ਸੂਰਜ	7-06-34 ਨੀਚ ਅੰਸ਼	X10÷6	ਰਿਸ਼ਤਾ ਜੋੜ	1.33
ਚੰਦਰਮਾ	11-12-35 ਨੀਚ ਅੰਸ਼	X9÷6	ਸਮ	6.05
ਮੰਗਲ	9-02-56 ਨੀਚ ਅੰਸ਼	X5÷6	ਉਚ	13.00
ਬੁੱਧ	6-24-32 ਨੀਚ ਅੰਸ਼	X5÷6	ਅਤਿ ਮਿਤ੍ਰ	6.12
ਗੁਰੂ	4-23-20 ਨੀਚ ਅੰਸ਼	X7÷6	ਸਮ	5.30
ਸ਼ੁਕਰ	8-12-22 ਨੀਚ ਅੰਸ਼	X8÷6	ਸ਼ੱਤਰੂ	2.30
ਸ਼ਨੀ	5-01-02 ਨੀਚ ਅੰਸ਼	X5÷6	ਅਤਿਮਿਤ੍ਰ	5.10
			ਯੋਗ	40.00

ਗੁਰੂ ਸਾਹਿਬ ਜੀ ਦੀਆਂ ਸ਼ੁਭ ਕਿਰਨਾਂ 40 ਹਨ

ਸ਼ਲੋਕ 14 ਤੋਂ 18 ਦਾ ਅਨੁਵਾਦ

(1) ਜੇ ਟੋਟਲ ਕਿਰਨਾਂ 21 ਹੋਣ ਤਾਂ ਉਹ ਪੁਰਸ਼ 50 ਲੋਕਾਂ ਨੂੰ ਰੋਜਗਾਰ ਦਿੰਦਾ ਹੈ।

(2) ਜੇ 22 ਹੋਣ ਤਾਂ ਦਾਨੀ ਵੀ ਹੁੰਦਾ ਹੈ।

(3) ਜੇ 23 ਤੋਂ 30 ਤੱਕ ਹੋਣ ਤਾਂ ਸ਼ਕਤੀਸ਼ਾਲੀ ਅਤੇ ਅਮੀਰ ਹੁੰਦਾ ਹੈ।

(4) ਜੇ 31 ਤੋਂ 40 ਹੋਣ ਤਾਂ ਉਹ ਮਹਾਂਪੁਰਸ਼ ਅਤੇ ਅਪਣੇ ਸਮਾਜ ਦਾ ਮੁਖੀਆ ਹੁੰਦਾ ਹੈ।

(5) ਜੇ 40 ਤੋਂ ਜਿਆਦਾ ਹੋਣ ਤਾਂ ਬੜਾ ਰਾਜਾ ਹੁੰਦਾ ਹੈ ਜਾਂ ਸਰਕਾਰ ਦਾ ਹੈਡ ਹੁੰਦਾ ਹੈ।

ਇਸ ਪਾਠ ਦੇ ਮੁਤਾਬਿਕ ਗੁਰੂ ਜੀ ਸਮਾਜ ਦੇ ਮੁਖੀਆ ਹਨ ਤੇ ਹਜ਼ਾਰਾ ਇਨਸਾਨਾਂ ਨੂੰ ਖਾਣਾ ਦਿੰਦੇ ਹਨ।

ਕਿਰਨਾਂ ਦੀ ਗਿਣਤੀ ਘੱਟ ਤੋਂ ਘੱਟ 11 ਅਤੇ ਵਧ ਤੋਂ ਵਧ 51 ਹੋ ਸਕਦੀ ਹੈ। 30 ਕਿਰਨਾਂ ਤੋਂ ਜਿਆਦਾ ਹਾਸਲ ਕਰਨਾ ਬਹੁਤ ਘੱਟ ਕੁੰਡਲੀਆਂ ਵਿੱਚ ਵੇਖਿਆ ਜਾਂਦਾ ਹੈ।

Pravarajya Yoga
ਪਰਾਵਰਜੇ ਯੋਗ

ਇਹ ਯੋਗ ਧਰਮ ਦਾ ਯੋਗ ਹੈ। ਪਰਾਸ਼ਰ ਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਜੇ ਚੋਥੇ ਘਰ ਤੇ ਉਹਦੇ ਸੁਆਮੀ ਦੀ ਨਜ਼ਰ ਹੋਵੇ , ਚੰਦਰਮਾ ਨੂੰ ਸ਼ਨੀ ਵੇਖਦਾ ਹੋਵੇ, ਬਾਹਰਵੇਂ ਘਰ ਦਾ ਸੁਆਮੀ ਸ਼ਨੀ ਦੀ ਨਜ਼ਰ ਵਿੱਚ ਹੋਵੇ ਤਾਂ ਇਹ ਯੋਗ ਉਤਮ ਬਣਦਾ ਹੈ।

तत्त्द्ग्रहदशाकाले प्रव्रज्यां याति तद्भवम् ।
त्यक्तवा गृहीतपूर्वां तामन्यां प्राप्नोति मानवः ।।

ਜਿਸ ਧਰਮ ਦੇ ਗ੍ਰਹਿ ਦੀ ਮਹਾਂਦਸ਼ਾ ਪਹਿਲੇ ਆਉਦੀ ਹੈ ਉਸਦੀ ਦਸ਼ਾ ਵਿੱਚ ਇਹ ਯੋਗ ਫਲ ਦਿੰਦਾ ਹੈ। ਗੁਰੂ ਜੀ ਦੀ ਕੁੰਡਲੀ ਵਿੱਚ ਨੋਵੇਂ ਘਰ ਦੇ ਸੁਆਮੀ ਸ਼ੁੱਕਰ ਦੀ ਦਸ਼ਾ 1950 ਈ੦ ਵਿੱਚ ਸ਼ੁਰੂ ਹੋ ਗਈ ਸੀ ਇਸਦੇ ਕਰਕੇ ਰੰਗ ਦਿਖਾਇਆ ਅਤੇ 1959 ਵਿੱਚ ਜਦ ਸ਼ੁੱਕਰ ਵਿੱਚ ਗੁਰੂ ਦਾ ਅੰਤਰਾ ਆਇਆ ਤਾਂ ਉਹਨੇ ਕੁੰਡਲੀ ਦੇ ਮੁਤਾਬਿਕ ਅਸਰ ਦਿਖਾ.ਦਿੱਤਾ।

दुष्टेष्विान्द्रज्यलग्नेशु शनिना नवमे गुरूः ।
राजयोगेऽ्ऽा जातोऽसौ तीर्थकृन्नाऽत्र संशयः ।।

ਜੇ ਸ਼ਨੀ ਚੰਦਰਮਾ ਨੂੰ ਵੇਖੇ, ਲਗਨ ਨੂੰ ਅਸਰ ਵਿੱਚ ਲਾਵੇ ਤਾਂ ਰਾਜਾ ਦਾ ਯੋਗ ਹੁੰਦੇ ਹੋਏ ਵੀ ਇਨਸਾਨ ਧਰਮ ਦੇ ਰਸਤੇ ਆ ਜਾਂਦਾ ਹੈ। ਉਹ ਰਾਜਾ ਜਾਂ ਮੰਤਰੀ ਨਾ ਬਣ ਕੇ ਧਰਮ ਦਾ ਰਾਜਾ ਬਣਦਾ ਹੈ। ਸ਼ਨੀ, ਚੰਦ ਅਤੇ ਸੂਰਜ ਦੇ ਅਸਰ ਤੋਂ ਇਨਸਾਨ ਵੈਸ਼ਨਵ ਮੱਤ ਨੂੰ ਪਾ ਲੈਂਦਾ ਹੈ ਤੇ ਪੱਕਾ ਵੈਸ਼ਨਵ ਬਣ ਜਾਂਦਾ ਹੈ।


ਇੱਥੇ ਇਹ ਗੱਲ ਕਰਣੀ ਗਲਤ ਨਹੀ ਹੈ ਕਿ ਨਾਮਧਾਰੀ ਸਿੱਖ ਪੱਕੇ ਵੈਸ਼ਨਵ ਹਨ। ਇੰਨੀ ਵੈਸ਼ਨਵਤਾ ਤਾਂ ਮੈਂ ਹਿੰਦੂਆਂ ਵਿੱਚ ਵੀ ਨਹੀ ਦੇਖੀ। ਇੱਕ ਸੱਚਾ ਨਾਮਧਾਰੀ ਕੇਵਲ ਖੂਹ (Well)' ਦਾ ਪਾਣੀ ਹੀ ਪੀ ਸਕਦਾ ਹੈ। ਨਲਕੇ ਦੇ ਪਾਣੀ ਪੀਣ ਦੀ ਮਨਾਹੀ ਹੈ। ਸ਼ੁੱਧ ਵੈਸ਼ਨਵ ਭੋਜਨ, ਪੂਜਾ-ਪਾਠ ਇਹ ਸਾਰੀਆਂ

ਗੱਲਾਂ ਪਹਿਲਾਂ ਹਿੰਦੂਆਂ ਵਿੱਚ ਪਾਈਆਂ ਜਾਂਦੀਆਂ ਸੀ ਪਰ ਸਮਾਜ ਵਿੱਚ ਖਰਾਬੀ ਆਉਣ ਤੇ ਮੰਦਰਾਂ ਵਿੱਚ ਪੁਜਾਰੀਆਂ ਦਾ ਵੈਸ਼ਨਵ ਧਰਮ ਨੂੰ ਅਪਨਾਣਾ ਤੇ ਫਿਰ ਕਮਜ਼ੋਰ ਪੈ ਜਾਣਾ ਇਹ ਸਾਰੀਆਂ ਕੁਰੀਤੀਆਂ ਮੈਂ ਨਾਮਧਾਰੀ ਸਿੱਖ ਸਮਾਜ ਵਿੱਚ ਨਹੀਂ ਵੇਖੀਆਂ। ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਸ਼ਾਸਤ੍ਰਾਂ ਦੇ ਅਸੂਲ ਹਿੰਦੂ ਭੁਲਦੇ ਜਾ ਰਹੇ ਹਨ, ਉਹ ਨਾਮਧਾਰੀ ਸਮਾਜ ਨੇ ਖੁਸ਼ੀ ਖੁਸ਼ੀ ਪ੍ਰਾਪਤ ਕਰ ਲਏ ਹਨ। ਇਸ ਤਰਾਂ ਨਾਮਧਾਰੀ ਸਮਾਜ ਇੱਕ ਸੱਚਾ ਵੈਸ਼ਨਵ ਧਰਮ ਬਣ ਗਿਆ ਹੈ। ਗਊ ਮਾਤਾ ਦੀ ਸੇਵਾ ਜਿੰਨੀ ਨਾਮਧਾਰੀ ਸਮਾਜ ਕਰਦਾ ਹੈ ਅੱਜ ਉਹ ਕਿਸੇ ਵੀ ਧਰਮ ਵਿੱਚ ਨਹੀਂ।

ਭੈਣੀ ਸਾਹਿਬ ਦਰਬਾਰ ਵਿੱਚ ਮੈਨੂੰ ਜਾਣ ਦੀ ਮੰਜ਼ੂਰੀ ਹੋਈ। ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਵੇਖਿਆਂ ਕਿ ਸਾਰਾ ਹਿੰਦੂ ਧਰਮ ਇੱਥੇ ਆ ਗਿਆ। ਕੀਰਤਨ, ਵੈਸ਼ਨੂੰ ਖਾਣਾ-ਪੀਣਾ, ਸੰਗੀਤ ਦਾ ਦਰਬਾਰ, ਪਸ਼ੂਆਂ ਦੀ ਸੇਵਾ, ਸਾਤਵਿਕ ਜੀਵਨ ਅਤੇ ਸਾਦਾ ਰਹਿਣਾ। ਇਹ ਸਾਰੀਆਂ ਗੱਲਾਂ ਮਹਾਭਾਰਤ ਦੀ ਯਾਦ ਤਾਜ਼ਾ ਕਰਾਂਦੀਆਂ ਹਨ।

ਸ਼੍ਰੀ ਗੁਰੂ ਸਾਹਿਬ ਜੀ ਦੀ ਕੁੰਡਲੀ ਦਾ ਵਿਸ਼ਲੇਸ਼ਨ


ਘਰਾਂ ਦੇ ਅਨੁਸਾਰ



ਪਹਿਲਾ ਘਰ : ਤਨ ਭਾਵ : ਇਸ ਘਰ ਦੇ ਇੱਜਤ ਮਾਨ, ਸਿਹਤ, ਸੋਸਾਇਟੀ ਵਿੱਚ ਦਰਜਾ, ਆਤਮਾ ਆਦਿ ਵੇਖੇ ਜਾਂਦੇ ਹਨ।


ਦੂਜਾ ਘਰ : ਧਨ ਭਾਵ : ਇਸ ਘਰ ਤੋਂ ਪਰਿਵਾਰ, ਦੋਲਤ (ਖੁਦ ਕਮਾਈ ਹੋਈ) ਵਾਕ ਪਟੂਤਾ, ਅੱਖ (ਸੱਜੀ), ਮੋਤ ਦਾ ਕਾਰਣ ਆਦਿ ਵੇਖੇ ਜਾਂਦੇ ਹਨ

ਰਾਸ਼ੀਆਂ ਦੇ ਅਨੁਸਾਰ



ਤੀਜਾ ਘਰ : ਭਾਈ ਭਾਵ : ਇਸ ਘਰ ਤੋਂ ਭਾਈਆਂ ਦੇ ਨਾਲ ਸਬੰਧ, ਲੇਖ, ਹੌਸਲਾ, ਇਰਾਦਾ, ਸੈਰ ਸਪਾਟਾ ਆਦਿ ਵੇਖੇ ਜਾਂਦੇ ਹਨ।

ਚੋਥਾ ਘਰ : ਮਾਤਰ ਸਥਾਨ ਭਾਵ : ਇਸ ਘਰ ਤੋਂ ਮਾਂ ਦਾ ਸੁਖ, ਘਰ ਬਾਰ, ਜਾਇਦਾਦ, ਜਮੀਨ, ਇਲਮ, ਵਿਦਿਆ ਆਦਿ ਵੇਖੇ ਜਾਂਦੇ ਹਨ।



ਪੰਜਵਾਂ ਘਰ : ਪੁੱਤਰ ਭਾਵ : ਇਸ ਘਰ ਤੋਂ ਸੰਤਾਨ, ਸੱਟਾ (ਜੂਆ), ਸਮਝਦਾਰੀ ਦਾ ਪਤਾ ਲਗਾਇਆ ਜਾਂਦਾ ਹੈ।

ਛੇਵਾਂ ਘਰ : ਰਿਪੂ ਭਾਵ : ਇਸ ਘਰ ਤੋਂ ਦੁਸ਼ਮਨੀ, ਬੀਮਾਰੀ, ਮੁਕੱਦਮਾ, ਦੁੱਖ ਆਦਿ ਵੇਖੇ ਜਾਂਦੇ ਹਨ।

ਸੱਤਵਾਂ ਘਰ : ਦਾਰਾ ਭਾਵ : ਇਸ ਘਰ ਤੋਂ ਪਤਨੀ, ਸਾਂਝੇਦਾਰੀ, ਮੌਤ ਦਾ ਕਾਰਣ, ਪਤਨੀ ਸੁਖ ਆਦਿ ਵੇਖੇ ਜਾਂਦੇ ਹਨ।

ਅੱਠਵਾਂ ਘਰ : ਆਯੂ ਭਾਵ : ਇਸ ਘਰ ਤੋਂ ਗਹਿਰੀ ਚਾਲ, ਗੁਪਤ ਭੇਦ, ਧਰਮ ਵਿੱਚ ਗਹਿਰੇ ਉਤਰਨਾ, ਆਯੂ ਦਾ ਪਤਾ ਲਗਾਣਾ, ਜ਼ਿੰਦਗੀ ਵਿੱਚ ਮੁਸੀਬਤਾਂ ਆਦਿ ਵੇਖੇ ਜਾਂਦੇ ਹਨ।

ਨੌਵਾਂ ਘਰ : ਧਰਮ ਭਾਵ : ਇਸ ਘਰ ਤੋਂ ਧਰਮ ਵਿੱਚ ਰੁਚੀ, ਮੰਦਿਰ, ਗੁਰਦੁਆਰੇ, ਦਾਨ-ਪੁੰਨ, ਪਿਤਾ, ਸੰਸਕਾਰ ਆਦਿ ਵੇਖੇ ਜਾਂਦੇ ਹਨ।

ਦਸਵਾਂ ਘਰ : ਕਰਮ ਭਾਵ : ਇਸ ਘਰ ਤੋਂ ਕਮਾਈ ਦਾ ਸਾਧਨ, ਸਰਕਾਰ ਦਾ ਸਹਿਯੋਗ, ਪੁਰਸ਼ਾਰਥ ਆਦਿ ਵੇਖੇ ਜਾਂਦੇ ਹਨ।

ਗਿਆਰਵਾਂ ਘਰ : ਆਮਨ ਭਾਵ : ਇਸ ਘਰ ਤੋਂ ਕਮਾਈ, ਇਨਾਮ, ਵੱਡੇ ਭਰਾ, ਮੁਨਾਫਾ ਆਦਿ ਦਾ ਪਤਾ ਲਗਾਇਆ ਜਾਂਦਾ ਹੈ।


ਬਾਹਰਵਾਂ ਘਰ : ਮੋਕਸ਼ ਸਥਾਨ : ਜ਼ਿੰਦਗੀ ਦੇ ਖਰਚੇ, ਮੋਕਸ਼, ਵਿਦੇਸ਼ੀ ਯਾਤਰਾ ਆਦਿ ਦਾ ਪਤਾ ਲਗਾਇਆ ਜਾਂਦਾ ਹੈ।

ਸ਼੍ਰੀ ਗੁਰੂ ਸਾਹਿਬ ਜੀ ਦੀ ਜੀਵਣੀ

ਜੋਤਿਸ਼ ਮੁਤਾਬਿਕ ਪਰਖਣ ਵਾਸਤੇ 16 (ਸੋਲਹਾਂ) ਕੁੰਡਲੀਆਂ ਦਾ ਬਨਾਣਾ ਪਰਾਸ਼ਰ ਸ਼ਾਸਤ੍ਰ ਦੇ ਅਨੁਸਾਰ


ਜਨਮ ਕੁੰਡਲੀ : ਇਸ ਕੁੰਡਲੀ ਤੋਂ ਇਨਸਾਨ ਦੀ ਇੱਕ ਨਜ਼ਰ ਵਿੱਚ ਚੰਗੀਆਂ ਗੱਲਾਂ ਦਾ ਪਤਾ ਲਗ ਜਾਂਦਾ ਹੈ। ਇਸਨੂੰ ਡੀ-1 (D-1) ਕਹਿੰਦੇ ਹਨ।

D-1 Birth Chart
ਜਨਮ ਕੁੰਡਲੀ




ਹੋਰਾ ਕੁੰਡਲੀ : ਇਸ ਕੁੰਡਲੀ ਤੋਂ ਮਾਲੀ ਹਾਲਤ ਤੇ ਦੌਲਤ ਬਾਰੇ ਜਾਣਕਾਰੀ ਮਿਲਦੀ ਹੈ। ਇਸਨੂੰ ਡੀ-2 (D-2) ਕਹਿੰਦੇ ਹਨ।

D-2 Hora Chart
ਹੋਰਾ ਕੁੰਡਲੀ




ਦਰੇਕਨਾ ਕੁੰਡਲੀ : ਇਸ ਕੁੰਡਲੀ ਤੋਂ ਭਾਈਆਂ ਦੇ ਨਾਲ ਮਿਲਵਰਤਨ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਡੀ-3 (D-3) ਕਹਿੰਦੇ ਹਨ।

D-3 Drekanna Chart
ਦਰਕਨਾ ਕੁੰਡਲੀ




ਚਤੁਰਮਾਸਾ ਕੁੰਡਲੀ : ਇਸ ਕੁੰਡਲੀ ਤੋਂ ਕਿਸਮਤ ਬਾਰੇ ਗਿਆਨ ਮਿਲਦਾ ਹੈ। ਇਸਨੂੰ ਡੀ-4 (D-4) ਕਹਿੰਦੇ ਹਨ।

D-4 Chaturthmasa Chart
ਚਤੁਰਥਮਾਸਾ ਕੁੰਡਲੀ




ਸਪਤਮਾਸਾ ਕੁੰਡਲੀ : ਇਸ ਕੁੰਡਲੀ ਤੋਂ ਬੱਚਿਆਂ ਤੇ ਪੋਤ੍ਰੇ ਪੋਤੀਆਂ ਬਾਰੇ ਜਾਣਿਆ ਜਾਂਦਾ ਹੈ। ਇਸਨੂੰ ਡੀ-7 (D-7) ਕਹਿੰਦੇ ਹਨ।

D-7 Saptmasa Chart
ਸਪਤਮਾਸਾ ਕੁੰਡਲੀ




ਨਵਮਾਸਾ ਕੁੰਡਲੀ : ਇਸ ਕੁੰਡਲੀ ਤੋਂ ਪਤਨੀ, ਕਿਸਮਤ ਅਤੇ ਬਰੀਕੀ ਦੀਆਂ ਗੱਲਾਂ ਦਾ ਪਤਾ ਲਗਦਾ ਹੈ। ਇਸਨੂੰ ਡੀ-9 (D-9) ਕਹਿੰਦੇ ਹਨ।

D-9 Navamasa Chart
ਨਵਮਾਸਾ ਕੁੰਡਲੀ




ਦਸਮਾਸਾ ਕੁੰਡਲੀ : ਇਸ ਕੁੰਡਲੀ ਤੋਂ ਸਮਾਜ ਵਿੱਚ ਦਰਜੇ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਡੀ-10 (D-10) ਕਹਿੰਦੇ ਹਨ।

D-10 Dasamasa Chart
ਦਸਮਾਸਾ ਕੁੰਡਲੀ




ਦਵਾਦਮਾਸਾ ਕੁੰਡਲੀ : ਇਸ ਕੁੰਡਲੀ ਤੋਂ ਮਾਂ-ਬਾਪ ਬਾਰੇ ਜਾਣਕਾਰੀ ਮਿਲਦੀ ਹੈ। ਇਸਨੂੰ ਡੀ-12 (D-12) ਕਹਿੰਦੇ ਹਨ।

D-12 Dwadamasa Chart
ਦਵਾਦਮਾਸਾ ਕੁੰਡਲੀ




ਸੋਡਸਮਾਸਾ ਕੁੰਡਲੀ : ਇਸ ਕੁੰਡਲੀ ਤੋਂ ਕਾਰ ਮੋਟਰ ਆਦਿ ਦਾ ਸੁੱਖ ਵੇਖਿਆ ਜਾਂਦਾ ਹੈ। ਇਸਨੂੰ ਡੀ-16 (D-16) ਕਹਿੰਦੇ ਹਨ।

D-16 Sodusamasa Chart
ਸੋਡਸਮਾਸਾ ਕੁੰਡਲੀ




ਵਿਮਸਮਾਸਾ ਕੁੰਡਲੀ : ਇਸ ਕੁੰਡਲੀ ਤੋਂ ਪੂਜਾ ਪਾਠ ਦੇ ਬਾਰੇ ਪਤਾ ਲਗਾਇਆ ਜਾਂਦਾ ਹੈ। ਇਸਨੂੰ ਡੀ-20 (D-20) ਕਹਿੰਦੇ ਹਨ।

D-20 Vimasmasa Chart
ਵਿਮਸਸਮਾਸਾ ਕੁੰਡਲੀ




ਚਤੁਰਵਿਮਾਸਾ ਕੁੰਡਲੀ : ਇਸ ਕੁੰਡਲੀ ਤੋਂ ਵਿਦਿਆ ਬਾਰੇ ਪਤਾ ਚਲਦਾ ਹੈ। ਇਸਨੂੰ ਡੀ-24 (D-24) ਕਹਿੰਦੇ ਹਨ।

D-24 Chaturavimasa Chart
ਚਤੁਰਵਿਮਾਸਾ ਕੁੰਡਲੀ




ਭਾਸਾਂ ਕੁੰਡਲੀ : ਇਸ ਕੁੰਡਲੀ ਤੋਂ ਪੂਜਾ ਕਰਣ ਦੀ ਤਾਕਤ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਡੀ-27 (D-27) ਕਹਿੰਦੇ ਹਨ।

D-27 Bhansa Chart
ਭਾਸਾਂ ਕੁੰਡਲੀ




ਤ੍ਰਿਮਾਸਾਂ ਕੁੰਡਲੀ : ਇਸ ਕੁੰਡਲੀ ਤੋਂ ਜਿੰਦਗੀ ਬੁਰੇ ਦਿਨਾਂ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਡੀ-30 (D-30) ਕਹਿੰਦੇ ਹਨ।

D-30 Trimansa Chart
ਤ੍ਰਿਮਾਸਾਂ ਕੁੰਡਲੀ




ਖਾਵੇਦਾਸਾਂ ਕੁੰਡਲੀ : ਇਸ ਕੁੰਡਲੀ ਤੋਂ ਚੰਗੇ ਤੇ ਮਾੜ੍ਹੇ ਵਕਤ ਨੂੰ ਜਾਨਣ ਦਾ ਪਤਾ ਲਗਦਾ ਹੈ। ਇਸਨੂੰ ਡੀ-40 (D-40) ਕਹਿੰਦੇ ਹਨ।

D-40 Khavedansa Chart
ਖਾਵੇਦਾਸਾਂ ਕੁੰਡਲੀ




Akashvedasan Chart
ਅਕਸ਼ਵੇਦਾਸਾਂ ਕੁੰਡਲੀ

ਸਾਰੀਆਂ ਗੱਲਾਂ ਵੇਖਣ ਵਾਸਤੇ (ਪੜਤਾਲ)



Sashatimasa Chart
ਸਸਟੀਮਾਸਾ ਕੁੰਡਲੀ

ਸਾਰੀਆਂ ਗੱਲਾਂ ਵੇਖਣ ਵਾਸਤੇ (ਪੜਤਾਲ)



ਜੋਤਿਸ਼ ਦੀ ਨਜ਼ਰ ਤੋਂ 12 ਘਰਾਂ ਦੇ ਬਾਰੇ ਜਾਣਕਾਰੀ

1. ਪਹਿਲਾ ਘਰ (ਲਗਨ) : ਕੰਨਿਆ ਰਾਸ਼ੀ ਪਹਿਲੇ ਘਰ ਵਿੱਚ ਤੇ ਉਸਦਾ ਸੁਆਮੀ ਬੁੱਧ ਦੂਜੇ ਘਰ ਵਿਚ ਰਾਹੂ ਦੇ ਨਾਲ, ਲਗਨ ਵਿੱਚ ਸ਼ਨੀ ਤੇ ਉਸਦੇ ਉਤੇ ਚੰਦਰਮਾ ਦੀ ਪੂਰੀ ਨਜ਼ਰ, ਲਗਨ ਦੇ ਸ਼ੁੱਭ ਗ੍ਰਹਿਆਂ ਦੇ ਵਿਚ, ਪੰਚਸੇਸ ਹੋ ਕੇ ਸ਼ਨੀ ਇੱਜ਼ਤਮਾਨ ਵਿੱਚ ਵਾਧਾ ਕਰਦਾ ਹੈ। ਦਸ ਸਾਲ ਦੀ ਉਮਰ ਤੋਂ ਬਾਅਦ ਸਿਹਤ ਠੀਕ-ਠਾਕ ਹੈ। ਮਨਕਾਰਕਾ ਚੰਦਰਮਾ ਉਤੇ ਵੈਰਾਗਕਾਰਕਾ ਸ਼ਨੀ ਦੀ ਪੂਰੀ ਨਜ਼ਰ ਤੋਂ ਧਾਰਮਿਕ ਰੁਚੀ ਦਾ ਬਹੁਤ ਹੋਣਾ ਦਿਖਦਾ ਹੈ। ਮੀਨ ਦਾ ਚੰਦਰਮਾ ਕੰਨਿਆ ਦੇ ਸ਼ਨੀ ਤੇ ਦੇਖਣ ਤੋਂ ਸਹਿਨਸ਼ੀਲਤਾ ਤੇ ਠੰਡਾ ਸੁਭਾਅ ਦਿਖਾਂਦਾ ਹੈ। ਮੁਸੀਬਤ ਦੇ ਸਮੇ ਵਿੱਚ ਵੀ ਖੂਬ ਸੋਚ ਵਿਚਾਰ ਕੇ ਫੈਸਲਾ ਕਰਨਾ ਪੈਦਾਇਸ਼ੀ ਫਿਤਰਤ ਜਾਪਦੀ ਹੈ। ਇਜ਼ਤਮਾਨ ਦਾ ਕਾਰਕ ਸੂਰਜ ਵੀ ਸ਼ਨੀ ਦੀ ਤੀਜੀ ਨਜ਼ਰ ਤੋਂ ਜਾਤਕ ਨੂੰ ਜਨਮ ਤੋਂ ਹੀ ਸਾਰੇ ਸੁਖ ਦਰਸਾਂਦਾ ਹੈ।

ਆਤਮਕਾਰਕਾ ਸੂਰਜ ਤੇ ਮਨਕਾਰਕਾ ਚੰਦਰਮਾ ਦੋਨੋਂ ਸ਼ਨੀ ਦੀ ਨਜਰ ਵਿੱਚ ਅਤੇ ਦੋਨੋ ਸ਼ਨੀ ਦੇ ਨਕਸ਼ਤਰ ਵਿਚ ਹੋਣ ਤੇ ਵੈਰਾਗ ਦੀ ਭਾਵਨਾ ਜਾਗਦੀ ਰਹੀ ਹੈ। ਪਰਿਵਾਰ ਵਿਚ ਹੋ ਕੇ ਵੀ ਵੈਰਾਗ ਦੀ ਭਾਵਨਾ ਦਾ ਪੈਦਾ ਹੋਣਾ ਧਰਮ ਵਿੱਚ ਗਹਿਰਾ ਲੈ ਜਾਂਦਾ ਹੈ। ਸੋਸਾਇਟੀ ਵਿੱਚ ਉਚਾ ਦਰਜਾ ਕੇਵਲ ਧਰਮ ਰਾਹੀਂ ਹੀ ਮਿਲਿਆ। ਨਕਸ਼ਤਰਾਂ ਨੇ ਬਹੁਤ ਜ਼ੋਰ ਪਾਇਆ ਤਾਂ ਇਕ ਇਨਸਾਨ ਪਰਮਾਤਵ ਪਾ ਗਿਆ। ਧਾਰਮਿਕ ਗ੍ਰਹਿਆਂ ਦੇ ਅਸਰ ਤੋਂ ਬਚਪਨ ਤੋਂ ਹੀ ਧਰਮ ਵਿਚ ਬਹੁਤ ਰੁਚੀ ਰਹੀ 1926 ਈ০ ਤੱਕ ਸਿਹਤ ਬਹੁਤ ਖਰਾਬ ਤੇ 10 ਸਾਲਾਂ ਦੀ ਉਮਰ ਤੋਂ ਬਾਅਦ ਸਿਹਤ ਬਹੁਤ ਠੀਕ ਤੇ ਧਰਮ ਵਿਚ ਰੁਚੀ ਤੋਂ ਸਮਾਜ ਵਿਚ ਮਾਨ ਮਿਲਿਆ।

"लग्ने सौम्ये सुरूप: स्यात् क्रूरे रूपीविवर्जित :"

ਲਗਨ, ਚੰਦਰ ਲਗਨ ਤੇ ਸੂਰਜ ਤੇ ਸ਼ਨੀ ਦੀ ਨਜਰ ਤੋਂ ਸਾਰੇ ਸੁੱਖ ਹੁੰਦੇ ਹੋਏ ਵੀ ਜੀਵਨ ਵਿਚ ਬਹੁਤ ਦੌੜ ਧੂਪ ਵਿਸ਼ੇਸ਼ਕਰ 25 ਸਾਲਾਂ ਦੀ ਉਮਰ ਤੱਕ ਰਹੀ ਹੈ। ਸ਼ਨੀ ਬਹੁਤ ਮਿਹਨਤ ਕਰਾਉਂਦਾ ਹੈ। ਸੋ ਆਪ ਜੀ ਨੂੰ ਜਿੰਦਗੀ ਵਿਚ ਬੜਾ ਸੰਘਰਸ਼ ਕਰਨਾ ਪਿਆ। ਪਹਿਲੇ ਘਰ ਦੇ ਬਾਰੇ ਇੰਨ੍ਹਾਂ ਕੁਝ ਕਿਹਾ ਜਾ ਸਕਦਾ ਹੈ ਬਾਕੀ ਪਰਮੇਸ਼ਵਰ ਜਾਣਦਾ ਹੈ ਤੇ ਆਪ ਖੁਦ ਪਰਮਾਤਵ ਪਾ ਚੁੱਕੇ


ਹਨ।

ਦਸਮਾਸਾਂ ਕੁੰਡਲੀ ਨੂੰ ਵੇਖ ਕੇ ਇਹ ਪਤਾ ਲਗਦਾ ਹੈ ਕਿ ਲਗਨ ਦਾ ਸੁਆਮੀ ਲਗਨ ਨੂੰ ਵੇਖਦਾ ਹੈ ਸੋ ਸਮਾਜ ਵਿੱਚ ਧਰਮ ਰਾਹੀਂ ਇੱਜ਼ਤ ਮਿਲਣੀ ਲਿਖੀ ਹੈ।

ਕਾਰਮਿਕ ਰਾਹੂ ਲਗਨ ਵਿਚ ਸ਼ਨੀ ਤੋਂ ਵੇਖਿਆ ਜਾਂਦਾ ਹੈ। D-10 ਤੋਂ ਇਹ ਗੱਲ ਸਾਬਿਤ ਹੁੰਦੀ ਹੈ। ਜੋਤਿਸ਼ ਦੀ ਨਜਰ ਤੋਂ ਪਹਿਲਾ ਘਰ ਉਚਾ ਹੈ।

"ग्रहेषु मन्दो वृद्धोऽस्ति आयुवृद्धिप्रदायक :"

ਸ਼ਨੀ ਸਾਰੇ ਗ੍ਰਹਾਂ ਤੋਂ ਬੁੱਢਾ ਹੈ ਸੋ ਲੰਬੀ ਉਮਰ ਵੀ ਦਿੰਦਾ ਹੈ।



2. ਦੂਜਾ ਘਰ ਅਤੇ 'ਗੁਰੂ ਸਾਹਿਬ' : ਦੂਜੇ ਘਰ ਦਾ ਸੁਆਮੀ ਸ਼ੁਕਰ ਕੇਂਦਰ ਵਿਚ ਗੁਰੂ ਦੀ ਰਾਸ਼ੀ ਵਿੱਚ ਬੈਠ ਕੇ ਕਰਮ ਸਥਾਨ ਨੂੰ ਵੇਖ ਰਿਹਾ ਹੈ। ਦੂਜੇ ਘਰ ਦਾ ਮਾਲਿਕ ਸ਼ੁਕਰ ਧਰਮ ਦੇ ਘਰ ਦਾ ਵੀ ਮਾਲਿਕ ਹੈ। ਨਵਾਂਸ ਕੁੰਡਲੀ ਵਿਚ ਇਕ ਚੰਦਰਮਾ ਦੇ ਘਰ ਵਿੱਚ ਆਯੂ ਦੇ ਘਰ ਵਿੱਚ ਹੈ। ਸ਼ੁਕਰ ਦਾ ਮੰਗਲ ਦੇ ਨਾਲ ਮੇਲ ਅਤੇ ਮੰਗਲ ਦਾ ਚੌਥੇ ਘਰ ਵਿਚ ਹੋਣਾ ਮੰਗਲ ਦੋਸ਼ ਦਿਖਾਉਂਦਾ ਹੈ। ਸ਼ੁਕਰ ਮੰਗਲ ਤੇ ਕੇਤੂ ਦੇ ਅਸਰ ਵਿਚ ਆ ਗਿਆ ਹੈ। ਪਰ ਦੂਜੇ ਘਰ ਵਿਚ ਇਸਦਾ ਮਿੱਤਰ ਬੁੱਧ ਲਗਨ ਦਾ ਸੁਆਮੀ ਹੋ ਕੇ ਧਨ ਸਥਾਨ ਵਿਚ ਬੈਠਾ ਹੈ। ਸੋ ਬਚਪਨ ਤੋਂ ਹੀ ਧਨ ਦੌਲਤ ਦੀ ਭਰਪੂਰ ਮਾਤਰਾ ਹੈ। ਬੁੱਧ ਦੂਜੇ ਘਰ ਵਿਚ ਇੱਕ ਚੰਗਾ ਬੋਲਣ ਵਾਲਾ ਯੋਗ ਦੇ ਰਿਹਾ ਹੈ। ਰਾਹੂ ਦਾ ਕਾਰਮਿਕ ਪਲੈਨੇਟ ਹੁੰਦੇ ਹੋਏ ਬੁੱਧ ਦੇ ਨਾਲ ਭਾਗੇਸ਼ ਦੇ ਘਰ ਵਿਚ ਬੈਠਣਾ। ਦੁਨੀਆਂ ਨੂੰ ਆਪਣੀ ਬਾਣੀ ਤੋ ਚਕਿਤ ਕਰਨ ਦਾ ਯੋਗ ਬਣਾ ਰਿਹਾ ਹੈ। ਜਿਥੇ ਦੂਜੇ ਘਰ ਦੀਆਂ ਸਾਰੀਆਂ ਗੱਲਾਂ ਠੀਕ ਨਜਰ ਆ ਰਹੀਆਂ ਹਨ ਉਥੇ ਪਰਿਵਾਰ


ਦਾ ਛੋਟਾ ਹੋਣਾ ਵੀ ਦਿਸਦਾ ਹੈ। ਪਿਤਾ ਜੀ ਦਾ ਕਾਰਕ ਸੂਰਜ, ਬੁੱਧ ਅਤੇ ਸ਼ੁਕਰ ਦੇ ਵਿਚ ਆ ਕੇ ਬਾਹਰਵੇਂ ਘਰ ਦੀ ਮਲਕੀਅਤ ਤੋਂ ਬਚ ਗਿਆ ਹੈ। ਇਸ ਦੇ ਨਾਲ ਨਾਲ ਬਾਹਰਵੇ ਘਰ ਵਿਚ ਗੁਰੂ ਦਾ ਬੈਠਣਾ ਪਿਤਾ ਜੀ ਨੂੰ ਤਾਕਤ ਦਿੰਦਾ ਹੈ। ਬਚਪਨ ਵਿਚ ਪਿਤਾ ਜੀ ਤੋਂ ਸੰਗਤ ਦੀ ਤਾਮੀਲ ਲੈਣਾ ਵੀ ਸ਼ੁਕਰ ਦੀ ਪੋਜੀਸ਼ਨ ਤੋਂ ਪਤਾ ਲਗਦੀ ਹੈ। ਬੁੱਧ ਵਾਕਪਟੁਤਾ ਦਾ ਕਾਰਕ ਹੈ, ਸੋ ਗੁਰੂ ਸਾਹਿਬ ਆਪਣੀ ਤਰਕ ਸੰਗਤ ਵਾਕਪਟੁਤਾ ਨਾਲ ਚਕਿਤ ਕਰ ਦਿੰਦੇ ਹਨ। ਇਸਦੇ ਨਾਲ-ਨਾਲ ਸੰਗੀਤ ਦਾ ਕਾਰਕ ਸ਼ੁਕਰ ਹੀ ਦੂਜੇ ਘਰ ਦਾ ਮਾਲਿਕ ਹੈ। ਜੋ ਇਕ ਚੰਗੇ ਸੰਗੀਤਕਾਰ ਦਾ ਯੋਗ ਦਰਸਾਉਂਦਾ ਹੈ। ਬੁੱਧ ਦੀ ਮਹਾਂਦਸ਼ਾ ਗੁਰੂ ਸਾਹਿਬ ਨੂੰ 1926 ਈ੦ ਤੋਂ 1943 ਈ੦ ਤੱਕ ਮਿਲੀ। ਇਸ ਸਮੇਂ ਵਿਚ ਸੰਗੀਤ ਦੀ ਵਿਦਿਆ ਦਾ ਖਾਸਤੌਰ ਤੇ ਮਿਲਣਾ ਦਿਖਾਈ ਦਿੰਦਾ ਹੈ। ਇਸ ਸਮੇਂ ਵਿਚ ਬੋਲਣ ਦੀ ਵਿਦਿਆ, ਦੂਜੇ ਲੋਕਾਂ ਨੂੰ ਆਪਣੀ ਗੱਲ ਦੱਸਣ ਦਾ ਇਲਮ ਅਤੇ ਸੰਗੀਤ ਦੀ ਵਿਦਿਆ ਦਾ ਮਿਲਣਾ ਯੋਗ ਅਨੁਸਾਰ ਹੈ। ਰਾਹੂ ਦਾ ਬੁੱਧ ਦੇ ਨਾਲ ਹੋਣਾ ਚਿਹਰੇ ਤੇ ਆਪਣਾ ਅਸਰ ਦਿਖਾਉਂਦਾ ਹੈ। ਕਾਲ ਪੁਰਸ਼ ਦੀ ਕੁੰਡਲੀ ਦੇ ਮੁਤਾਬਿਕ ਰਾਹੂ ਦਿਲ ਤੇ ਅਸਰ ਦਿਖਾ ਸਕਦਾ ਹੈ। ਅੱਜਕਲ੍ਹ ਰਾਹੂ ਦੀ ਮਹਾਂਦਸ਼ਾ ਸ਼ੁਰੂ ਹੋ ਚੁੱਕੀ ਹੈ। 1993 ਤੋਂ 1995 ਤੱਕ ਰਾਹੂ ਵਿਚ ਰਾਹੂ ਚੱਲਿਆ ਸੀ। ਹੁਣ ਰਾਹੂ ਦਾ ਬੁਰਾ ਅਸਰ ਖਤਮ ਹੋ ਚੁੱਕਿਆ ਹੈ। 1998 ਤੋਂ ਬਾਅਦ ਰਾਹੂ ਵਿਚ ਸ਼ਨੀ ਕਾਰਣ ਗੁਰੂ ਸਾਹਿਬ ਆਪਣੀ ਬਾਣੀ ਤੋਂ ਦੁਨੀਆਂ ਦਾ ਦਿਲ ਜਿੱਤਣਗੇ ਅਤੇ ਉਹਨਾਂ ਨੂੰ ਇਸ ਦੇ ਨਾਲ ਨਾਲ ਸਿਹਤ ਬਾਰੇ ਚੁਕੰਨਾ ਹੋਣਾ ਪਵੇਗਾ।

ਰਾਹੂ ਦੇ ਵਿਚ ਬੁੱਧ 25-9-2000 ਤੋਂ ਸ਼ੁਰੂ ਹੋਵਗਾ। ਦੋਨੋ ਗ੍ਰਹਿ ਮਾਰਕੇਸ਼ ਦਾ ਕੰਮ ਕਰਦੇ ਹੋਏ ਇਹ ਦੋਨੋ ਪਲੈਨੇਟ ਬਾਣੀ ਵਿਚ ਆਕਰਸ਼ਨ ਪੈਦਾ ਕਰਨਗੇ। 16.1.98 ਤੋਂ ਬਾਅਦ ਸਿਹਤ ਦਾ ਬਹੁਤ ਜ਼ਿਆਦ ਖਿਆਲ ਰੱਖਣਾ ਚਾਹੀਦਾ ਹੈ।

"सत्यंबन्धयुते कलेवरपतौ सद्ग्रामवासोऽथवा
सत्संग: प्रबलग्रहेण सहिते विख्यातभूपाश्रय: ।
स्वोच्चस्थे नृपति: स्वयं स्वगृहगे तज्जन्म भूमौ स्थिति:
सन्चारश्चरमे स्थिति: स्थिर गृहे द्वन्द्वं हिरूपं फलम् ।।

(फलदीपिका 16 पाठ)

ਜੇ ਦੂਜੇ ਘਰ ਦਾ ਸੁਆਮੀ ਗੁਰੂ ਨਾਲ ਸਬੰਧ ਬਣਾਉਂਦਾ ਹੈ ਤਾਂ ਵੇਦ ਅਤੇ ਧਰਮ ਸ਼ਾਸ਼ਤ੍ਰ ਦਾ ਵਿਦਵਾਨ ਬਣਦਾ ਹੈ। ਜੇ ਸ਼ੁਕਰ ਨਾਲ ਮਿਲਵਰਤਨ ਹੋ ਜਾਵੇ ਤਾਂ ਸੰਗੀਤ, ਸਾਹਿਤ ਵਿਚ ਨਿਪੁੰਨ ਬਣਾਉਂਦਾ ਹੈ। ਗੁਰੂ ਸਾਹਿਬ ਦੀ ਕੁੰਡਲੀ ਵਿਚ ਦੂਜੇ ਘਰ ਦਾ ਮਾਲਿਕ ਸ਼ੁਕਰ ਹੈ ਤੇ ਉਹ ਗੁਰੂ ਦੇ ਘਰ ਵਿਚ ਹੈ। ਇਸੇ ਕਰਕੇ ਗੁਰੂ ਸਾਹਿਬ ਵੀ ਗਰੂ (Jupiter) ਦੀ ਤੰਰ੍ਹਾਂ ਵੇਦਾਂ ਦੇ ਪਾਂਠਕ ਹਨ ਅਤੇ ਸੰਗੀਤ ਵਿਚ ਉਹਨਾਂ ਦੀ ਰੁਚੀ ਬਹੁਤ ਹੈ। ਸਤਿਸੰਗ ਵਿਚ ਉਚਾ ਦਰਜਾ ਹਾਸਿਲ ਹੈ ਜੋ ਮਹਾਂਪੁਰਸ਼ਾਂ ਨੂੰ ਹੀ ਮਿਲ ਸਕਦਾ ਹੈ। ਹੋਰਾ ਕੁੰਡਲੀ ਤੋਂ ਵੀ ਦੌਲਤ ਬਹੁਤ ਮਿਲਣੀ ਲਿਖੀ ਹੈ।



3. ਤੀਜਾ ਘਰ – ਜੋਤਿਸ਼ ਵਿਚਾਰ :

स–भौमो भ्रातृभावेशो भ्रातभावं प्रपश्यति

भ्रातृक्षेत्रगतो वाऽपि भ्रातृभावं विनिर्दिशेत् ।


ਤੀਜੇ ਘਰ ਤੋਂ ਭਾਈ, ਹੌਂਸਲਾ, ਸ਼ਕਤੀ, ਲੇਖ, ਸੈਰ ਸਪਾਟਾ ਆਦਿ ਵੇਖੇ ਜਾਂਦੇ ਹਨ। ਪਰਾਸ਼ਰ ਸ਼ਾਸਤ੍ਰ ਵਿੱਚ ਉਪਰ ਲਿਖੇ ਸ਼ਲੋਕ ਦਾ ਅਰਥ ਇਹ ਹੈ ਕਿ ਜੇ ਤੀਜੇ ਘਰ ਦਾ ਸੁਆਮੀ ਮੰਗਲ ਦੇ ਨਾਲ ਹੋਵੇ ਤਾਂ ਛੋਟਾ ਭਾਈ ਜ਼ਰੂਰ ਮਿਲਦਾ ਹੈ। ਚੰਦਰਮਾਂ ਦੀ ਕੁੰਡਲੀ ਦੇ ਅਨੁਸਾਰ ਤੀਜੇ ਘਰ ਦਾ ਮਾਲਿਕ ਮੰਗਲ ਨਾਲ ਬੈਠਾ ਹੈ। ਇਹ ਗੱਲ ਠੀਕ ਜਾਪਦੀ ਹੈ।ਅਗਨ ਕੁੰਡਲੀ ਦੇ ਮੁਤਾਬਿਕ ਤੀਜੇ ਘਰ ਦਾ ਸੁਆਮੀ ਕੋਣੇ ਵਿੱਚ ਬੈਠਾ ਹੈ। ਭਾਈ ਦਾ ਕਾਰਕ ਮੰਗਲ ਹੈ। ਜਿਹੜਾ ਤੀਜੇ ਘਰ ਦਾ ਸੁਆਮੀ ਹੋ ਕੇ ਪੰਚਮ ਘਰ ਵਿੱਚ ਉਚ ਦਾ ਹੋ ਕੇ ਬੈਠਾ ਹੈ। ਸ਼ਨੀ ਦੀ ਤੀਜੇ ਘਰ ਤੇ ਨਜ਼ਰ ਹੋਣ ਤੇ ਅਤੇ ਸੂਰਜ ਦਾ ਤੀਜੇ ਘਰ ਵਿੱਚ ਹੋਣ ਤੇ ਭਾਈ ਤੋਂ ਕੋਈ ਫਾਇਦਾ ਨਹੀ ਪੁੱਜੇਗਾਂ ਇਸ ਤੋਂ ਉਲਟ

ਭਾਈ ਦੇ ਬਾਰੇ ਹਮੇਸ਼ਾਂ ਸ਼ੁਭ ਵਿਚਾਰ ਰਹਿਣਗੇ ਲੇਕਿਨ ਉਸ ਤੋਂ ਕੋਈ ਲਾਭ ਨਹੀਂ ਹੋ ਸਕੇਗਾ ਮੰਗਲ D-1 ਅਤੇ D-9 ਵਿੱਚ ਉਚ ਦਾ ਹੈ ਅਤੇ ਭਾਈ ਨੂੰ ਲਾਭ ਹੁੰਦਾ ਰਹੇਗਾ।


ਸ਼ੁਕਰ ਦੀ ਮਹਾਂਦਸ਼ਾ ਵਿੱਚ ਜਿਹੜਾ ਕਿ ਚੰਦ ਤੋਂ ਤੀਜੇ ਘਰ ਦਾ ਸੁਆਮੀ ਹੈ, ਭਾਈ ਨੂੰ ਮੁਸੀਬਤ ਦਾ ਸਾਹਮਣਾਂ ਕਰਨਾ ਪਵੇਗਾ। ਸ਼ੁਕਰ ਦੀ ਮਹਾਂਦਸ਼ਾ ਵਿੱਚ ਭਾਈ ਦੇ ਫਿਕਰ ਤੋਂ ਬੇਚੈਨੀ ਰਹੇਗੀ। ਸ਼ੁਕਰ ਦੀ ਮਹਾਂਦਸ਼ਾ 13-5-50 ਤੋਂ 13-5-70 ਤੱਕ ਹੈ।


D-3 (ਦਰੇਕਨਾ ਕੁੰਡਲੀ) ਤੋਂ ਵੇਖਦੇ ਹੋਏ ਸ਼ੁਕਰ ਮੰਗਲ ਦੇ ਘਰ ਵਿੱਚ ਬੈਠਾ ਹੈ। ਘਰ ਖਰਚਾ ਤਾਂ ਕਾਫੀ ਹੈ ਸੋ ਭਾਈ ਦੀ ਇਮਦਾਦ ਵਿੱਚ ਬਹੁਤ ਖਰਚਾ ਹੋ ਸਕਦਾ ਹੈ। ਭਾਈ ਨੂੰ ਸੁਖ ਦੇਣ ਕਰਕੇ ਬਹੁਤ ਖਰਚਾ ਵੀ ਕੀਤਾ ਜਾ ਸਕਦਾ ਸੀ। D-3 ਕੁੰਡਲੀ ਵਿੱਚ ਤੀਜੇ ਘਰ ਵਿੱਚ ਚੰਦਰਮਾ ਹੈ, ਇਸ ਕਰਕੇ ਭਾਈ ਹਮੇਸ਼ਾਂ ਸੁਖੀ ਰਹਿਣਗੇ ਪਰ ਉਸਤੋਂ ਕੋਈ ਲਾਭ ਖੁਦ ਨੂੰ ਨਹੀਂ ਹੋ ਸਕਦਾ। ਭਾਈ ਦਾ ਕਾਰਕ D-3 ਵਿੱਚ ਵੀ ਉਚ ਦਾ ਹੈ।

ਚੰਦਰਮਾ ਕੁੰਡਲੀ



D-1 ਲਗਨ ਕੁੰਡਲੀ






D-3 Drekanna Chart
ਦਰਕਨਾ ਕੁੰਡਲੀ

ਤੀਜੇ ਘਰ ਦਾ ਮਾਲਿਕ ਮੰਗਲ ਉਚ ਦਾ ਹੈ ਸੋ ਸੈਰ ਸਪਾਟਾ, ਹੌਂਸਲਾ ਤੇ ਸ਼ਕਤੀ ਪੂਰੀ ਹੋਵੇਗੀ।


ਤੀਜੇ ਘਰ ਦਾ ਸੁਆਮੀ ਮੰਗਲ ਉਚ ਦਾ ਹੈ ਤੇ D-3 ਵਿੱਚ ਤੀਜੇ ਘਰ ਦਾ ਸੁਆਮੀ ਚੰਦ ਆਪਣੇ ਘਰ ਦਾ ਹੈ।

4. ਚੋਥਾ ਘਰ ਤੇ ਗੁਰੂ ਸਾਹਿਬ ਜੀ ਦੀ ਕੁੰਡਲੀ

ਮਾਤਾ ਜੀ ਦੀ ਕੁੰਡਲੀ (ਚੋਥੇ ਤੋਂ)



D-12 ਦਵਾਦਸ ਮਾਸਾ



ਕਿਸੇ ਵੀ ਘਰ ਨੂੰ ਧਿਆਨ ਨਾਲ ਵੇਖਣ ਵਾਸਤੇ ਉਸ ਘਰ ਨੂੰ ਲਗਨ ਮੰਨ ਕੇ ਕੁੰਡਲੀ ਬਣਾ ਲਈ ਜਾਂਦੀ ਹੈ ਤੇ ਫਿਰ ਸਾਰੇ ਨਿਯਮ ਲਗਾ ਕੇ ਵੇਖੇ ਜਾਂਦੇ ਹਨ। ਚੋਥੇ ਘਰ ਨੂੰ ਵੇਖਣ ਵਾਸਤੇ ਮਾਤਾ ਦੀ ਸੇਹਤ ਚੰਦ ਤੋਂ ਅਤੇ ਜਾਇਦਾਦ ਦਾ ਪਤਾ ਸ਼ੁਕਰ ਤੇ ਮੰਗਲ ਤੋਂ ਲਗਾਇਆ ਜਾਂਦਾ ਹੈ। ਚੋਥੇ ਘਰ ਦਾ ਸੁਆਮੀ ਗੁਰੂ ਆਪਣੇ ਘਰ ਨੂੰ ਪੰਜਵੀਂ (ਪੂਰੀ) ਨਜ਼ਰ ਨਾਲ ਵੇਖ ਰਿਹਾ ਹੈ।

ਜਾਇਦਾਦ ਦਾ ਕਾਰਕ ਸ਼ੁਕਰ ਚੋਥੇ ਘਰ ਵਿੱਚ ਹੀ ਬੈਠਾ ਹੈ ਇਸ ਕਰਕੇ ਜਮੀਨ ਜਾਇਦਾਦ ਬਹੁਤ ਹੋਵੇਗੀ। ਸ਼ੁਕਰ ਸ਼ੁਭ ਗ੍ਰਹਿ ਹੋਣ ਕਰਕੇ ਵਾਹਨ, ਜਮੀਨ ਆਦਿ ਇੱਜਤ ਨਾਲ ਮਿਲਣਗੀਆਂ। D-12 ਅਨੁਸਾਰ ਵੀ ਚੋਥੇ ਘਰ ਦਾ ਸੁਆਮੀ ਮੰਗਲ ਕੇਂਦਰ ਵਿੱਚ ਹੈ। D-1 ਵਿੱਚ ਮੰਗਲ ਉਚ ਦਾ ਪੰਜਵੇਂ ਘਰ ਵਿੱਚ ਹੈ ਇਸ ਕਰਕੇ ਧੰਨ ਦੋਲਤ, ਜਮੀਨ, ਵਾਹਨ ਦੀ ਕਮੀ ਨਹੀ ਹੋ ਸਕਦੀ। ਜੇ ਕਮੀ ਹੈ ਤਾਂ ਕੇਵਲ ਮਾਂ ਦੇ ਸੁਖ ਦੀ। ਮਾਤਾ ਦਾ ਕਾਰਕ ਚੰਦਰਮਾ (Moon) ਸ਼ਨੀ ਦੀ ਨਜ਼ਰ ਵਿੱਚ ਹੈ ਤੇ ਕਿਸੇ ਵੀ ਸ਼ੁਭ ਗ੍ਰਹਿ ਤੋਂ ਨਹੀ ਵੇਖਿਆ ਗਿਆ ਹੈ। ਇਸੇ ਕਾਰਨ ਤੋਂ ਸ਼ਨੀ ਦੀ ਮਹਾਂਦਸ਼ਾ ਵਿੱਚ ਹੀ 1926 ਤੋਂ ਪਹਿਲਾਂ ਮਾਤਾ ਜੀ ਅਕਾਲ ਚਲਾਣਾ ਕਰ ਗਏ।

ਗਿਆਨ ਅਤੇ ਵੇਦਾਂ ਦਾ ਕਾਰਕ ਗੁਰੂ ਚੋਥੇ ਘਰ ਨੂੰ ਵੇਖ ਰਿਹਾ ਹੈ ਇਸ ਲਈ ਵੇਦਾਂ ਦਾ ਗਿਆਨ ਭਰਪੂਰ ਹੈ। ਚੋਥੇ ਘਰ ਤੋਂ ਸਮਾਜ ਵਿੱਚ ਕਰਜਾ ਵੀ ਪਤਾ ਚਲਦਾ ਹੈ। ਗੁਰੂ ਆਪਣੇ ਘਰ ਨੂੰ ਵੇਖ ਰਿਹਾ ਹੈ ਸੋ ਸਮਾਜ ਵਿੱਚ ਕਰਜਾ ਜੁਪਿਟਰ ਦੀ ਤਰਾਂ ਹੋਵੇਗਾ।

मातु:स्थाने शुभयुते तदीशे सर्वोच्चराशिगे।
कारके बलसंयुक्ते मातुर्दीघायुराशिदेत्।।

5. ਪੰਜਵਾਂ ਘਰ – ਜੋਤਿਸ਼ ਦੀ ਨਜ਼ਰ ਤੋਂ


सुतेशेस्तेगते वाऽपि पापाक्रान्ते च निर्बले।
तदा न ज़ायते पुत्रो जातो वा प्रियते ध्रुवम्।।

ਪੰਜਵੇਂ ਘਰ ਤੋਂ ਪੁੱਤਰ ਪ੍ਰਾਪਤੀ, ਸਮਝਦਾਰੀ, ਜੂਆ ਤੇ ਇਸ ਤੋਂ ਮਿਲਦੀਆਂ ਗੱਲਾਂ ਦਾ ਪਤਾ ਲਗਦਾ ਹੈ। ਪੰਜਵੇਂ ਘਰ ਵਿੱਚ ਮੰਗਲ ਬੈਠਾ ਹੈ ਤੇ ਪੰਜਵੇਂ ਘਰ ਦਾ ਸੁਆਮੀ ਲਗਨ ਵਿੱਚ ਹੈ। ਸ਼ਾਸਤ੍ਰਾਂ ਦੇ ਸ਼ਲੋਕ ਦੇ ਪੁੱਤਰ ਨਹੀ ਪਰ ਪੁੱਤਰ ਦਾ ਕਾਰਕ ਗੁਰੂ (ਜੁਪਿਟਰ) ਧਰਮ ਸਥਾਨ ਦਾ ਕਾਰਕ ਹੁੰਦੇ ਹੋਏ ਅਨੇਕਾਂ ਪੁੱਤਰਾਂ ਦਾ ਸੁੱਖ ਦੇ ਰਿਹਾ ਹੈ। D-7 ਵਿੱਚ ਪੁੱਤਰ ਸਥਾਨ ਦਾ ਮਾਲਿਕ ਗੁਰੂ ਨੀਚ ਦਾ ਹੈ। ਲੇਕਿਨ ਲਗਨ ਨੂੰ ਉਸਦਾ ਮਾਲਿਕ ਵੇਖ ਰਿਹਾ ਹੈ। ਇਸ ਕਰਕੇ ਹਜਾਰਾਂ ਹੀ ਧਰਮ ਪੁੱਤਰ ਮਿਲ ਗਏ ਹਨ ਤੇ ਪੰਜਵਾਂ ਘਰ ਧਰਮ ਦੀ ਨਜ਼ਰ ਤੋਂ ਉਚਾ ਉਠ ਗਿਆ ਹੈ। ਮਹਾਂਪੁਰਸ਼ਾਂ ਵਾਸਤੇ ਸਾਰਾ ਸਮਾਜ ਹੀ ਇੱਕ

ਪਰਿਵਾਰ ਹੈ। ਇਸੇ ਕਰਕੇ ਸਮਾਜ ਵਿੱਚ ਉਚਾ ਦਰਜਾ ਮਿਲਣ ਤੋਂ ਹਜ਼ਾਰਾਂ ਪੁੱਤਰਾਂ ਦੇ ਪਿਤਾ ਮਹਾਰਾਜ ਬਣ ਗਏ ਹਨ।

सौम्यक्षांशे सौम्ययुक्ते पन्चमे वा तदीश्वरे।
वैशेषिकांशे सद्भावे धीमानिष्कपटी भवेत्।।

D-7 Saptmasa Chart
ਸਪਤਮਾਸਾ ਕੁੰਡਲੀ



ਜੇ ਪੰਜਵੇਂ ਘਰ ਦਾ ਸੁਆਮੀ ਸ਼ੁਭ ਘਰ ਵਿੱਚ ਹੋਵੇ ਤੇ ਸ਼ੁਭ ਨਵਾਂਸ ਵਿੱਚ ਹੋਵੇ ਤਾਂ ਇੱਕ ਧੀਰਜਵਾਨ, ਵੇਦਾਂ ਦਾ ਜਾਨਣ ਵਾਲਾ ਤੇ ਨਿਸ਼ਕਪਟੀ ਹੁੰਦਾ ਹੈ। ਗੁਰੂ ਜੀ ਕੁੰਡਲੀ ਵਿੱਚ ਸ਼ਨੀ ਲਗਨ ਵਿੱਚ ਤੇ ਆਪਣੇ ਨਵਾਂਸ ਵਿੱਚ ਹੋਣ ਕਰਕੇ ਇੱਕ ਉਚੀ ਸ਼੍ਰੇਨੀ ਦੇ ਬੁਧੀਮਾਨ ਸਾਧੂ ਹਨ ਜੋ ਇਨਸਾਨੀਅਤ ਦੀ ਸੇਵਾ ਆਪਣੀ ਸਮਝ ਤੇ ਗਿਆਨ ਉਪਦੇਸ਼ ਰਾਂਹੀ ਕਰ ਰਹੇ ਹਨ।

6. ਛੇਵਾਂ ਘਰ – ਕੁੰਡਲੀ ਸਤਿਗੁਰੂ ਸਾਹਿਬ ਜੀ ਦੀ

यद्भावेशयुतो वैरिनाथो यद्भावसंश्रित:
षष्ठस्थितो यद्भावशस्ते भावा: शत्रुतां ययु:
(फलदीपिका 16वां अध्याय)

ਇਸ ਘਰ ਤੋਂ ਦੁਸ਼ਮਨੀ, ਬਿਮਾਰੀ, ਮੁਕੱਦਮੇਬਾਜੀ, ਦੁੱਖਾਂ ਨੂੰ ਝੱਲਣ ਦੀ ਤਾਕਤ ਆਦਿ ਵੇਖੇ ਜਾਂਦੇ ਹਨ। ਛੇਵੇਂ ਘਰ ਦਾ ਸੁਆਮੀ ਜਿਸ ਦੇ ਨਾਲ ਬੈਠਦਾ ਹੈ, ਜਿਸ ਘਰ ਵਿੱਚ ਬੈਠਦਾ ਹੈ ਤੇ ਜਿਹੜਾ ਛੇਵੇਂ ਘਰ ਵਿੱਚ ਬੈਠਦੇ ਹਨ ਆਪਸ ਵਿੱਚ ਦੁਸ਼ਮਨੀ ਰੱਖਦੇ ਹਨ। ਛੇਵੇਂ ਘਰ ਦਾ ਮਾਲਿਕ ਸ਼ਨੀ ਲਗਨ ਵਿੱਚ ਬੈਠ ਕੇ ਸੇਹਤ ਦਾ ਨੁਕਸਾਨ ਕਰ ਸਕਦਾ ਹੈ, ਚੇਹਰੇ ਤੇ ਅਸਰ ਪਾ ਸਕਦਾ ਹੈ। ਜੇਕਰ

ਛੇਵੇਂ ਘਰ ਦਾ ਸੁਆਮੀ ਸ਼ਨੀ ਹੋ ਜਾਵੇ ਤਾਂ ਦੁਸ਼ਮਣਾਂ ਦਾ ਨਾਸ਼ ਕਰਦਾ ਹੈ, ਮੁੱਕਦਮੇਬਾਜੀ ਵਿੱਚ ਜਿੱਤ ਕਰਾਂਦਾ ਹੈ ਲੇਕਿਨ ਅਪਣੀ ਮਹਾਂਦਸ਼ਾ ਵਿੱਚ ਉਨ੍ਹਾਂ ਘਰਾਂ ਦਾ ਨੁਕਸਾਨ ਕਰਾਂਦਾ ਹੈ ਜਿਸਨੂੰ ਵੇਖਦਾ ਹੋਵੇ। ਸ਼ਨੀ ਦੀ ਮਹਾਂਦਸ਼ਾ 1920 ਤੋਂ 1926 ਤੱਕ ਸੀ ਜੋ ਮਾਤਾ ਜੀ ਦਾ ਵਿਛੋੜਾ ਸਹਿਣਾ ਪਿਆ।।

D-30 ਵਿੱਚ ਸ਼ਨੀ ਸਤਵੇਂ ਘਰ ਵਿੱਚ ਮੰਗਲ ਨਾਲ ਹੈ ਤੇ ਮੰਗਲ ਦੋਸ਼ ਨੂੰ ਵਧਾ ਦਿੱਤਾ।


ਸ਼ਨੀ ਦੀਆਂ ਮੇਹਰਬਾਨੀਆਂ

ਆਪਜੀ ਦੀ ਕੁੰਡਲੀ ਵਿੱਚ ਸ਼ਨੀ ਦਾ ਦੂਹਰਾ ਰੋਲ ਹੈ। ਮੁੱਕਦਮੇਬਾਜੀ ਵਿੱਚ ਹਮੇਸ਼ਾਂ ਜਿੱਤ ਦੇਵੇਗਾ, ਸੇਵਕਾਂ ਦਾ ਸੁੱਖ ਮਿਲਣਾ, ਪਸ਼ੂਆਂ ਦੀ ਸੇਵਾ ਦਾ ਧਰਮ ਕਰਾਣਾ ਆਦਿ ਚੰਗੀਆਂ ਗੱਲਾਂ ਵੀ ਨਜ਼ਰ ਆਉਦੀਆਂ ਹਨ। D-30 ਵਿੱਚ ਸ਼ਨੀ ਤੀਜੇ ਦਾ ਮਾਲਿਕ ਹੈ ਸੋ ਉਸਦੀ ਮੇਹਰਬਾਣੀ ਚਲ ਰਹੀ ਹੈ। ਧਰਮ ਵਿੱਚ ਉਚਾ ਦਰਜਾ ਦਿਲਵਾਣਾ ਸ਼ਨੀ ਦੀ ਹੀ ਕਿਰਪਾ ਹੈ।

ਸ਼ਨੀ ਵੈਰਾਗ ਦੀ ਭਾਵਨਾ ਵੀ ਪੈਦਾ ਕਰਦਾ ਹੈ। ਇਹ ਭਾਵਨਾ ਰਾਹੂ ਦੀ ਦਸ਼ਾ ਵਿੱਚ ਜਿਆਦਾ ਨਜ਼ਰ ਆਵੇਗੀ। ਜਦ-ਜਦ ਸ਼ਨੀ ਦਾ ਅੰਤਰਾ ਆਂਦਾ ਹੈ ਤਦ ਤਦ ਉਹ ਦੁਨੀਆਦਾਰੀ ਤੋਂ ਦੂਰ ਲੈ ਜਾਂਦਾ ਹੈ।

ਸ਼ਨੀ ਦਾਰਸ਼ਨਿਕਤਾ ਦਾ ਪ੍ਰਤੀਕ ਵੀ ਹੈ। ਕਿਸੇ ਵੀ ਗੱਲ ਨੂੰ ਗਹਿਰਾਈ ਨਾਲ ਸੋਚਣ ਦੀ ਸ਼ਕਤੀ ਵੀ ਸ਼ਨੀ ਤੋਂ ਮਿਲਦੀ ਹੈ। ਛੇਵੇਂ ਘਰ ਤੇ ਗੁਰੂ (ਜੁਪਿਟਰ) ਦੀ ਨਜ਼ਰ ਹੋਣ ਤੇ ਹਮੇਸ਼ਾ ਪਰਮਾਤਮਾ ਤੱਤ ਪਾਉਣ ਦੀ ਖੋਜ ਤੇ

D-30 Trimansa Chart
ਤ੍ਰਿਮਾਸਾਂ ਕੁੰਡਲੀ



ਸਾਹਿਬ ਦਾ ਪਿਆਰ ਨਜ਼ਰ ਆਉਂਦਾ ਹੈ।

ਅੱਜਕਲ ਸ਼ਨੀ ਦੀ ਸਾਢਸਤੀ ਚੱਲ ਰਹੀ ਹੈ ਜੋ ਤਿੰਨ ਸਾਲ ਤੱਕ ਚੱਲੇਗੀ। ਇਸ ਸਮੇਂ ਅਧਿਆਤਮਿਕ ਵੱਲ ਜਿਆਦਾ ਜ਼ੋਰ ਰਹੇਗਾ। ਪਰਮਾਤਮਾ ਦੀ ਅਸੀਮ ਕ੍ਰਿਪਾ ਨਾਲ ਹੀ ਤੀਜੀ ਸਾਢਸਤੀ ਵੇਖਣ ਨੂੰ ਮਿਲਦੀ ਹੈ।

7. ਸਤਵਾਂ ਘਰ – ਕੁੰਡਲੀ ਸਤਿਗੁਰੂ ਸਾਹਿਬ ਜੀ ਦੀ

कलत्रस्थानगे चन्द्रे तदीशे व्ययराशिगे।

कारको बलहीनश्च दारसौख्यं न विद्यते।।

ਸਤਵੇਂ ਘਰ ਤੋਂ ਪਤਨੀ ਦਾ ਸੁੱਖ ਵੇਖਿਆ ਜਾਂਦਾ ਹੈ ਜੇ ਸਤਵੇਂ ਘਰ ਵਿੱਚ ਚੰਦਰਮਾ ਹੋਵੇ ਅਤੇ ਸਤਵੇਂ ਘਰ ਦਾ ਮਾਲਿਕ ਬਾਹਰਵੇਂ ਘਰ ਵਿੱਚ ਹੋਵੇ ਤਾਂ ਪਤਨੀ ਸੁਖ ਘੱਟ ਮਿਲਦਾ ਹੈ। ਬਾਹਰਵੇਂ ਘਰ ਵਿੱਚ ਸਤਵੇਂ ਘਰ ਦੇ ਸੁਆਮੀ ਦਾ ਬੈਠਣਾ ਦੁਨੀਆਂਦਾਰੀ ਤੋਂ ਉਪਰ ਲੈ ਜਾਂਦਾ ਹੈ, ਇਨਸਾਨ ਫਿਲਾਸਫੀ ਵਿੱਚ ਡੂੰਘਾ ਉਤਰ ਜਾਂਦਾ ਹੈ ਤੇ ਬਹੁਤ ਧਾਰਮਿਕ ਹੋ ਜਾਂਦਾ ਹੈ। ਸ਼ਨੀ ਅਤੇ ਰਾਹੂ ਤੋਂ ਸੱਤਵਾਂ ਘਰ ਪ੍ਰਭਾਵਿਤ ਹੈ। ਚੰਦਰਮਾ ਤੋਂ ਸਤਵੇਂ ਸ਼ਨੀ, ਅਠ੍ਹਵੇਂ ਰਾਹੂ ਅਤੇ ਸ਼ੁਕਰ ਤੋਂ ਦੂਜੇ ਮੰਗਲ ਹੈ।

8. ਅੱਠਵਾਂ ਘਰ – ਕੁੰਡਲੀ ਸਤਿਗੁਰੂ ਸਾਹਿਬ ਜੀ ਦੀ


ਮੰਗਲ ਦੀ ਅਪਣੇ ਘਰ (ਅੱਠਵੇਂ) ਤੇ ਪੂਰੀ ਨਜ਼ਰ ਲੰਬੀ ਉਮਰ ਦਿੰਦਾ ਹੈ। ਗੁਰੂ ਦੀ ਨਜ਼ਰ ਵੀ ਅਠੱਵੇਂ ਘਰ ਤੇ ਕਕਸਾ ਚ ਵਾਧਾ ਕਰਦੀ ਹੈ। ਲਗਨੇਸ਼ ਦੀ ਨਜ਼ਰ ਵੀ ਅਠੱਵੇਂ ਘਰ ਤੇ ਲੰਬੀ ਉਮਰ ਦਿਖਾਂਦੀ ਹੈ। ਅੱਠਵੇਂ ਘਰ ਦਾ ਮਾਲਿਕ ਵਰਗੋਤਮ ਹੋ ਕੇ ਬਹੁਤ ਲੰਬੀ ਉਮਰ ਦਰਸਾਉਂਦਾ ਹੈ, ਇਹਦੇ ਨਾਲ ਕੇਤੂ ਦਾ ਇਸ ਘਰ ਵਿੱਚ ਬੈਠਣਾ ਮੋਕਸ਼ ਵੱਲ ਲੈ ਜਾਂਦਾ ਹੈ।

एवं हि शनिनां चिन्ता कार्या तर्कैर्विचक्षणै।


कर्मथियेन च तथा चिन्तन कार्यमायुषः।।

ਲੰਬੀ ਉਮਰ ਦਾ ਹੋਣਾ ਸ਼ਨੀ ਤੇ ਦਸਵੇਂ ਘਰ ਤੋਂ ਵੀ ਵੇਖੀ ਜਾਂਦੀ ਹੈ। ਸ਼ਨੀ ਦਸਵੇਂ ਘਰ ਨੂੰ ਵੇਖਦਾ ਹੈ ਸੋ ਬਹੁਤ ਲੰਬੀ ਉਮਰ ਦਾ ਪਾਣਾ ਪਰਮਾਤਮਾ ਦੀ ਬਖਸ਼ੀਸ਼ ਹੈ।


ਮੰਗਲੀਕ ਦੋਸ਼ ਵਿਚਾਰ



(1) ਸੂਰਜ ਕੁੰਡਲੀ ਤੋਂ
ਮੰਗਲ ਦੋਸ਼ ਹੈ
ਸੂਰਜ ਦੋਸ਼ ਹੈ



(2) ਚੰਦਰ ਕੁੰਡਲੀ ਤੋਂ
ਸ਼ਨੀ ਤੇ ਰਾਹੂ ਦੋਸ਼ ਹੈ



(3) ਲਗਨ ਕੁੰਡਲੀ ਤੋਂ
ਸ਼ਨੀ ਤੇ ਰਾਹੂ ਦੋਸ਼ ਹੈ
ਕੇਰਲਾ ਪੱਦਤੀ ਤੋਂ ਮੰਗਲ
ਦੋਸ਼ ਹੈ।

ਨੋਟ : (i) ਇਸ ਦੋਸ਼ ਦਾ ਨਤੀਜਾ ਸਤੰਬਰ 1944 ਵਿੱਚ ਪ੍ਰਦਸ਼ਿਤ ਹੋਇਆ। 26 ਸਾਲਾਂ ਦੀ ਉਮਰ ਤੋਂ ਬਾਅਦ ਦੋਸ਼ ਘੱਟ ਜਾਂਦਾ ਹੈ।

(ii) ਲਗਨ ਕੁੰਡਲੀ ਤੋਂ ਸ਼ੁਕਰ ਕੁੰਡਲੀ ਤੋਂ ਅਤੇ ਚੰਦਰ ਕੁੰਡਲੀ ਤੋਂ ਮੰਗਲ, ਸ਼ਨੀ, ਰਾਹੂ, ਅਤੇ ਸੂਰਜ ਦਾ ਪਹਿਲੇ, ਦੂਜੇ, ਚੌਥੇ, ਸੱਤਵੇਂ, ਅੱਠਵੇਂ ਅਤੇ ਬਾਹਰਵੇਂ ਘਰ ਵਿੱਚ ਇਹ ਦੋਸ਼ ਹੁੰਦਾ ਹੈ।

9. ਨੌਵਾਂ ਘਰ – ਧਰਮ ਘਰ

ਇਸ ਘਰ ਤੋਂ (1) ਧਰਮ, (2) ਧਰਮ ਸਥਾਨ, (3) ਪਿਤਾ, (4) ਦਾਨ, (5) ਦਾਰਸ਼ਨਿਕਤਾ, (6) ਮੁਕੱਦਰ (7) ਆਤਮ ਸ਼ਕਤੀ ਜਾਂ ਯੋਗਿਕ ਸ਼ਕਤੀ (8) ਸਿਧੀ ਅਤੇ (9) ਪਹਿਲਾ ਜਨਮ ਦਾ ਵਿਚਾਰ ਕੀਤਾ ਜਾਂਦਾ ਹੈ।

(1) ਇਸਦਾ ਕਾਰਕ ਗੁਰੂ ਹੈ

(1) भाग्येशे केन्द्रभावस्थे गुरणा चं निरीक्षते।
तत्पिता वाहनेयुक्तो राजा वा तत्समो भवेत।।

(पराशर शास्त्र)

ਜੇ ਨੌਵੇਂ ਘਰ ਦਾ ਮਾਲਿਕ ਕੇਂਦਰ ਵਿੱਚ ਹੋਵੇ ਤੇ ਉਹਨੂੰ ਗੁਰੂ ਵੇਖਦਾ ਹੋਵੇ ਤਾਂ ਉਸਦਾ ਪਿਤਾ ਰਾਜਾ ਦੇ ਸਮਾਨ ਹੁੰਦਾ ਹੈ ਤੇ ਉਹਦੇ ਕੋਲ ਵਾਹਨ ਸਾਧਨ ਹੁੰਦੇ ਹਨ। ਇਸ ਸ਼ਲੋਕ ਦੀਆਂ ਸਾਰੀਆ ਗੱਲਾਂ ਗੁਰੂ ਸਾਹਿਬ ਦੀ ਕੁੰਡਲੀ ਨਾਲ ਮਿਲਦੀਆਂ ਹਨ। ਨੌਵੇਂ ਘਰ ਦਾ ਮਾਲਿਕ ਸ਼ੁਕਰ ਕੇਂਦਰ ਵਿੱਚ ਗੁਰੂ ਤੋਂ ਵੇਖਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਪਿਤਾ ਜੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਨੂੰ ਬਾਲਕ ਦੇ ਪੈਦਾ ਹੋਣ ਤੇ ਇੱਕ ਸਾਲ ਦੇ ਅੰਦਰ ਅੰਦਰ (22-11-1920) ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜ਼ੀ ਨੇ ਅਗਸਤ 1921 ਵਿੱਚ ਰੋਲਜ ਰਾਈਸ ਕਾਰ, ਸਾਇਆ, ਇੱਕ ਘੋੜਾ ਅਤੇ 1281 ਕਿੱਲੇ ਜਮੀਨ ਦੇ ਕੇ ਮੱਥਾ ਟੇਕਿਆ।

ਗੁਰੂ ਜਗਜੀਤ ਸਿੰਘ ਦੇ ਪੈਦਾ ਹੋਣ ਤੋਂ ਇੱਕ ਸਾਲ ਬਾਦ ਨੌਵੇਂ ਘਰ ਨੇ ਆਪਣਾ ਅਸਰ ਦਿਖਾ ਦਿੱਤਾ।

(2) परमोच्चांशगे सूर्ये भाग्येशे लाभसंस्थिते।
धर्मिष्ठो नृपवात्सल्य: पितृ भक्तो भवेन्नर:।।

(पराशर शास्त्र)

ਜੇ ਸੂਰਜ ਤਾਕਤਵਰ ਹੋਵੇ ਜਾਂ ਪਰਮਾਂਸ ਵਿੱਚ ਹੋਵੇ ਤੇ ਨੌਵੇਂ ਘਰ ਦਾ

ਸੁਆਮੀ ਗਿਆਹਰਵੇਂ ਘਰ ਵਿੱਚ ਹੋਵੇ ਤਾਂ ਬਾਲਕ ਧਾਰਮਿਕ ਵਿਚਾਰਾਂ ਦਾ, ਆਪਣੇ ਪਿਤਾ ਦਾ ਭਗਤ ਤੇ ਸਰਕਾਰ ਤੋਂ ਆਦਰ ਪਾਂਦਾ ਹੈ। ਚੰਦਰਮਾ ਕੁੰਡਲੀ ਤੋਂ ਇਹ ਗੱਲ ਪੂਰੀ ਸਾਬਤ ਹੁੰਦੀ ਹੈ। ਗੁਰੂ ਸਾਹਿਬ ਪਿਤ੍ਰ ਭਗਤ ਰਹੇ ਹਨ। ਨੌਵੇਂ ਘਰ ਦਾ ਸੁਆਮੀ ਗਿਆਹਰਵੇਂ ਘਰ ਵਿੱਚ ਹੈ।

(3) गुरूस्थानेश संयुक्त नवांशधियतौ यदा।
गुरूशुक्रक्षिते वापि गुरू भकृियुतो भवेत।।

(स्वार्थ चिन्तामणि)

ਜੇ ਨੌਵੇਂ ਘਰ ਦੇ ਸੁਆਮੀ ਨਾਲ ਯੁਕਤ ਨਵਾਂਸ਼ ਰਾਸ਼ੀ ਨੂੰ ਗੁਰੂ ਜਾਂ ਸ਼ੁਕਰ ਵੇਖਦੇ ਹੋਣ ਤਾਂ ਬਾਲਕ ਗੁਰੂ ਭਗਤ ਹੁੰਦਾ ਹੈ। ਮਹਾਰਾਜ ਜੀ ਦੀ ਕੁੰਡਲੀ ਵਿੱਚ ਨੌਵੇਂ ਘਰ ਦਾ ਸੁਆਮੀ D-9 ਵਿੱਚ ਕਰਕ ਵਿੱਚ ਸ਼ੁਕਰ ਨਾਲ ਅਤੇ ਗੁਰੂ ਤੋਂ ਵੇਖਿਆ ਜਾ ਰਿਹਾ ਹੈ। ਗੁਰੂ ਸਾਹਿਬ ਇੱਕ ਸੱਚੇ ਪਰਮ ਭਗਤ ਹਨ।

(सारावली) 32 पाठ श्लाक नः 1


(4) सर्वमयहाय चिन्तयं भाग्यर्क्ष प्राणिनाम् विशेषणः।
भाग्य विना न जन्तुर्यस्मात्तद्यत्नतो वक्ष्ये।।

ਸਾਰੇ ਘਰਾਂ ਨੂੰ ਤਿਆਗ ਕੇ ਨੌਵੇਂ ਘਰ ਨੂੰ ਵੇਖਣਾ ਚਾਹੀਦਾ ਹੈ। ਨੌਵੇਂ ਘਰ ਤੋਂ ਕਿਸਮਤ ਦਾ ਪਤਾ ਲਗਦਾ ਹੈ। ਜੇ ਭਾਗ ਚੰਗਾ ਹੈ ਤਾਂ ਇਨਸਾਨ ਬਹੁਤ ਉਚਾ ਉਠ ਜਾਂਦਾ ਹੈ।

ਸ਼ਲੋਕ ਨੰ: 2 ਦੇ ਅਨੁਸਾਰ ਭਾਗ ਦੇ ਘਰ ਦਾ ਸੁਆਮੀ ਕਿਸ ਘਰ ਵਿੱਚ ਬੈਠਾ ਹੈ ਤੇ ਉਸਨੂੰ ਕਿਹੜਾ ਗ੍ਰਹਿ ਦੇਖਦਾ ਹੈ। ਇਸ ਤੋਂ ਭਾਗ ਦਾ ਪਤਾ ਲਗਦਾ ਹੈ। ਗੁਰੂ ਸਾਹਿਬ ਜੀ ਦੀ ਕੁੰਡਲੀ ਵਿੱਚ ਭਾਗ ਦਾ ਸੁਆਮੀ ਸ਼ੁਕਰ ਕੇਂਦਰ ਵਿੱਚ ਬੈਠ ਕੇ ਗੁਰੂ ਤੋਂ ਵੇਖਿਆ ਜਾਂਦਾ ਹੈ। ਜੇ ਗੁਰੂ ਦੀ ਨਜ਼ਰ ਹੋਵੇ ਤਾਂ ਇਨਸਾਨ ਸਮਾਜ ਵਿੱਚ ਗੁਰੂ ਹੀ ਬਣਦਾ ਹੈ, ਉਸਦੀ ਪੂਜਾ ਹੁੰਦੀ ਹੈ। ਸਮਾਜ ਉਸਦਾ ਸਤਕਾਰ ਕਰਦਾ ਹੈ। ਉਸਦੇ ਹੱਥ ਤੋਂ ਦਾਨ ਦਿੱਤਾ ਜਾਦਾ ਹੈ। ਆਪਣੇ ਪਿਤਾ ਦੇ ਰਸਤੇ ਤੇ ਚਲਦਾ ਹੋਇਆ ਉਹ ਮੋਕਸ਼ ਨੂੰ ਪਾ ਲੈਂਦਾ ਹੈ।

D-1

ਜਨਮ ਕੁੰਡਲੀ
ਗੁਰੂ ਸਾਹਿਬ ਜੀ ਦੀ



ਗੁਰੂ ਸ਼ੁਕਰ ਨੂੰ
ਪੂਰੀ ਪੰਜਵੀਂ ਨਜ਼ਰ
ਤੋਂ ਵੇਖ ਰਿਹਾ ਹੈ
ਸੋ ਭਾਗ ਵਿੱਚ
ਗੁਰੂ ਬਣਨਾ
ਹੀ ਹੈ।

(5) ਲਗਨ ਦਾ ਸੁਆਮੀ ਬੁੱਧ D-9 ਵਿੱਚ ਭਾਗ ਦੇ ਘਰ ਵਿੱਚ ਹੈ ਅਤੇ ਲਗਨ ਵਰਗੋਤਮ ਹੈ।

(6) ਚੰਦਰਮਾਂ ਕੁੰਡਲੀ ਤੋਂ ਭਾਗ ਦਾ ਸੁਆਮੀ ਮੰਗਲ D-1 ਵਿੱਚ ਉਚ ਰਾਸ਼ੀ ਦਾ ਹੈ ਜੋ ਕਿ ਕੋਣੇ ਵਿੱ ਬੈਠਾ ਹੈ। D-9 ਵਿੱਚ ਵੀ ਮੰਗਲ ਉਚ ਦਾ ਹੈ ਜੋ ਕਿ ਪੰਜਵੇਂ ਘਰ ਵਿੱ ਬੈਠਾ ਹੈ। ਦੋਨੋਂ ਪਾਸਿਓਂ ਦੇਖਣ ਨਾਲ ਭਾਗ ਸਥਾਨ ਬਹੁਤ ਉਚਾ ਹੈ।

(7) ਧਰਮ ਵਿੱਚ ਗਹਿਰੀ ਰੁਚੀ ਦਾ ਪਤਾ ਸ਼ਨੀ ਦੀ ਚੰਦ ਤੇ ਨਜ਼ਰ ਅਤੇ ਸੂਰਜ ਤੇ ਸ਼ਨੀ ਦੀ ਨਜ਼ਰ ਤੋਂ ਪਤਾ ਲਗਦਾ ਹੈ ਕਿ ਸ਼ਨੀ ਵੈਰਾਕਾਰਕਾ ਹੋਣ ਤੋਂ ਆਤਮਕਾਰਕਾ ਅਤੇ ਮਨਕਾਰਕਾ ਨੂੰ ਪ੍ਰਭਾਵਿਤ ਕਰਦਾ ਹੈ। ਸਤਿਸੰਗ ਹੀ ਜੀਵਨ ਦਾ ਅਧਾਰ ਹੈ।


(8) ਸ਼ੁਕਰ ਦਾ ਕੇਂਦਰ ਵਿੱਚ ਹੋਣਾ ਗੁਰੂ ਦੀ ਨਜ਼ਰ ਵਿੱਚ ਬੜੇ ਬੜੇ ਧਾਰਮਿਕ ਸਾਧਨਾਂ ਨੂੰ ਖੋਲਣ ਦਾ ਪ੍ਰਤੀਕ ਹੈ।

(9) ਸਾਰੀ ਕੁੰਡਲੀ ਵਿੱਚ ਨੌਵਾਂ ਘਰ ਸਾਰੇ ਘਰਾਂ ਤੋਂ ਬਲਵਾਨ ਹੈ ਸੋ ਧਰਮ ਦੀ ਰੱਖਿਆ, ਸਮਾਜ ਵਿੱਚ ਧਰਮ ਦਾ ਫੈਲਾਵ, ਧਾਰਮਿਕ ਸਥਾਨਾ ਦਾ ਬਨਾਣਾ ਆਦਿ ਇਸ ਘਰ ਤੋਂ ਦਿਸਦੇ ਹਨ। ਇਸ ਤਰਾਂ ਦੇ ਯੋਗ ਦੁਨੀਆਂ ਦੇ ਧਾਰਮਿਕ ਮਹਾਂਪੁਰਸ਼ਾਂ ਵਿੱਚ ਪਾਏ ਗਏ ਹਨ। ਇਹ ਯੋਗ ਮੈਂ ਗੁਰੂ ਸਾਹਿਬ ਦੀ ਕੁੰਡਲੀ ਦੀ ਤੁਲਨਾ ਦੂਜੇ ਮਹਾਂਪੁਰਸ਼ਾਂ ਦੀਆਂ ਕੁੰਡਲੀਆਂ ਦੇ ਨਾਲ ਅੱਗੇ ਲਿਖਾਂਗਾ।


The hymn is dedicated to the deep meditation of Guru Sahib for the betterment of humanity.

10. ਦਸਵਾਂ ਘਰ – ਕਰਮ ਭੂਮੀ


D-1



D-10



ਚੰਦ ਕੁੰਡਲੀ



शशियों दशमें शुक्र सुभगं ललितं च वित्तवन्तं च।
जनयति सिद्धारम्भं धननिं नृपपूजितं पुरूषम्
(सारावली)

ਚੰਦਰਮਾ ਤੋਂ ਦਸਵੇਂ ਘਰ ਵਿਚ ਜੇ ਸ਼ੁਕਰ ਹੋਵੇ ਤਾਂ ਉਹ ਰਾਜਾ ਤੋਂ ਪੂਜਿਆ ਜਾਂਦਾ ਹੈ। ਉਚੀ ਕਿਸਮਤ ਵਾਲਾ ਤੇ ਧਨੀ ਹੁੰਦਾ ਹੈ। ਕੁੰਡਲੀ ਵਿਚ ਚੰਦਰਮਾ ਤੋਂ ਦਸਵੇਂ ਘਰ ਵਿਚ ਸ਼ੁਕਰ ਧਨ ਰਾਸ਼ੀ ਵਿਚ ਹੈ।

नभसि शुभखमे वा तत्पतौ वेन्द्र कोणे
बलिनि निज़्गृहोच्चे कर्ममे लग्नपे वा।

ਜੇ ਦਸਵੇਂ ਘਰ ਵਿਚ ਸ਼ੁਭ ਗ੍ਰਹ ਹੋਵੇ ਤੇ ਲਗਨ ਦਾ ਸੁਆਮੀ ਬਲਵਾਨ ਹੋਵੇ ਤਾਂ ਜਾਤਕ,ਦਾ ਭਾਗ ਰਾਜਾ ਵਰਗਾ ਹੁੰਦਾ ਹੈ ਉਹਦੀ ਉਮਰ ਲੰਬੀ ਹੁੰਦੀ ਹੈ। ਉਹਦੀ ਫਿਤਰਤ ਧਰਮ ਕਰਮ ਵਿੱਚ ਹੁੰਦੀ ਹੈ। ਕੁੰਡਲੀ ਵਿਚ ਚੰਦਰਮਾ ਤੋਂ ਦਸਵੇਂ ਘਰ ਵਿਚ ਸ਼ੁਭ ਸ਼ੁਕਰ ਬੈਠਾ ਹੈ।

केन्द्रत्रिकोणगे कर्मनाथे स्वोच्चसमाशिते।
गुरूणा सहिते दृष्टे स कर्म सहितो भवेत।।

D-10 ਵਿਚ ਲਗਨ ਦਾ ਸੁਆਮੀ ਕੇਂਦਰ ਵਿਚ ਹੈ ਤੇ ਲਗਨ ਨੂੰ ਵੇਖਦਾ ਹੈ ਇਸ ਕਰਕੇ ਦਾਰਸ਼ਨਿਕਤਾ ਅਤੇ ਧਰਮ ਦਾ ਕਰਮ ਸਥਾਨ ਤੇ ਜ਼ੋਰ ਪੈ ਗਿਆ ਹੈ। ਗੁਰੂ ਵੀ ਕਰਮ ਸਥਾਨ ਨੂੰ ਵੇਖ ਰਿਹਾ ਹੈ ਕਰਮ ਸਥਾਨ ਦਾ ਮਾਲਿਕ ਮੰਗਲ D-9 ਵਿਚ ਉਚੇ ਦਾ ਹੈ। ਇਹ ਸਾਰੇ ਮਿਲਵਰਤਣ ਧਰਮ ਨੂੰ ਕਰਮ ਵਿੱਚ ਬਦਲ ਰਹੇ ਹਨ। D-1 ਵਿਚ ਕਰਮ ਸਥਾਨ ਨੂੰ ਧਰਮ ਸਥਾਨ ਦਾ ਮਾਲਿਕ ਵੇਖ ਰਿਹਾ ਹੈ ਤੇ ਕਰਮ ਸਥਾਨ ਦਾ ਮਾਲਿਕ ਧਰਮ ਸਥਾਨ ਦੀ ਰਾਸ਼ੀ ਵਿਚ ਬੈਠਾ ਹੈ। ਧਰਮ ਕਰਮ ਦਾ ਸ਼ੁਭ ਯੋਗ ਬਣ ਰਿਹਾ ਹੈ। ਇਹ ਗੱਲ ਗੁਰੂ ਸਾਹਿਬ ਜੀ ਦੇ Birth Chart ਤੋਂ ਸਾਫ਼ ਦਿਸਦੀ ਹੈ ਧਰਮ ਵਿਚ ਉਚਾ ਸਥਾਨ ਪਾਣਾ ਕੁੰਡਲੀ ਵਿਚ ਸਾਫ ਦਿਖ ਰਿਹਾ ਹੈ। D-10 ਵਿਚ ਕਰਮੇਸ ਦੇ ਘਰ ਵਿਚ ਹੈ।

11. ਗਿਆਰਵਾਂ ਘਰ – House of Gains/ Awards

ਇਸ ਘਰ ਦਾ ਸੁਆਮੀ ਕੇਂਦਰ ਵਿਚ ਗੁਰੂ ਦਾ ਡਿਸਪੋਜੀਟਰ ਹੈ ਕਿ ਪੰਜਸੇਸ ਤੋਂ ਵੇਖਿਆ ਜਾਂਦਾ ਹੈ। ਮੰਤਰਨਾ ਸ਼ਕਤੀ ਤੋਂ ਦੌਲਤ ਦਾ ਮਿਲਣਾ ਲਿਖਿਆ ਹੈ। ਗਿਆਰਵੇਂ ਦਾ ਮਾਲਿਕ ਚੰਦਰਮਾ ਨਵਾਂਸ ਕੁੰਡਲੀ ਵਿਚ ਕਿਸਮਤ ਦੇ ਘਰ ਵਿਚ ਬੈਠਾ ਹੈ ਸੋ,ਕਿਸਮਤ ਦਾ ਸਿਤਾਰ ਉਚਾ ਹੋਣ ਤੋਂ ਪੂਜਾ ਪਾਨ (ਮੰਤਰਣਾ) ਨਾਲ ਧੰਨ ਦਾ ਮਿਲਣਾ ਜ਼ਰੂਰੀ ਜਾਪਦਾ ਹੈ। ਚੰਦਰਮਾ ਦਾ ਨਵਾਂਸ ਵਿਚ ਭਾਗ ਸਥਾਨ ਵਿਚ ਬੈਠਣਾ ਇਹ ਦਰਸਾਂਦਾ ਹੈ ਕਿ ਸਮੇਂ ਸਮੇਂ ਤੇ ਧਾਰਮਿਕ ਇਨਾਮ ਦਾ ਮਿਲਣਾ ਤੇ ਧਰਮ ਰਾਹੀ ਧਨ ਦਾ ਦਾਨ ਤੇ ਖਰਚ ਹੋਣਾ ਕੁੰਡਲੀ ਤੋ ਦਸਿਆ ਜਾ ਸਕਦਾ ਹੈ।

12. ਬਾਹਰਵਾਂ ਘਰ– ਮੋਕਸ ਸਥਾਨ

ਬਾਰਵੇਂ ਘਰ ਦਾ ਕਾਰਕ ਕੇਤੂ ਬਾਹਰਵੇਂ ਘਰ ਨੂੰ ਵੇਖਦਾ ਹੈ। ਬਾਰਵੇਂ ਘਰ ਵਿਚ ਗੁਰੂ (Jupiter) ਦਾ ਬੈਠਣਾ ਤੇ ਆਤਮਕਾਰਕਾ ਅਤੇ ਮਨਕਾਰਕਾ ਤੇ ਵੈਰਾਗਕਾਰਕਾ ਦੀ ਨਜਰ ਮੋਕਸ ਦਾ ਮਿਲਣਾ ਦਰਸਾਉਂਦੇ ਹਨ। ਅਠਵੇਂ ਘਰ ਦੇ ਮਾਲਿਕ ਦਾ ਉਚ ਰਾਸ਼ੀ ਵਿਚ ਹੋਣਾ ਵੀ ਧਰਮ ਦਾ ਗਹਿਰਾਈ ਦਾ ਇਸ਼ਾਰਾ ਕਰਦਾ ਹੈ। ਇਸ ਘਰ ਦਾ ਧਰਮ ਨਾਲ ਬਹੁਤ ਮੇਲ ਮਿਲਾਪ ਹੋਣ ਤੋਂ ਮੋਕਸ ਸਥਾਨ ਦਾ ਉਚਾ ਹੋਣਾ ਜਾਪਦਾ ਹੈ।

ਮਹਾਂਦਸ਼ਾ– ਅੰਤਰ ਦਸ਼ਾ

Maha Dasa- Antar Dasa

ਗ੍ਰਹਿ ਜਨਮ ਕੁੰਡਲੀ ਦੇ ਮੁਤਾਬਿਕ ਆਪਣੀ ਮਹਾਂਦਸ਼ਾ ਅਤੇ ਅੰਤਰ ਦਸਾ ਵਿਚ ਵਿਚ ਹੀ ਆਪਣਾ ਫਲ ਦਿੰਦੇ ਹਨ। ਸਚਿੰਤ ਕਰਮਾਂ ਵਿਚੋਂ ਕੁਝ ਕਰਮਾਂ ਦਾ ਸੁਖ ਭੋਗ ਅਤੇ ਕੁਝ ਕਰਮਾਂ ਦਾ ਦੁੱਖ ਭੋਗ ਅਸੀ ਪਰਾਰਥਕ ਦੇ ਰੂਪ ਵਿਚ ਇਸ ਜ਼ਨਮ ਵਿਚ ਕਰਦੇ ਹਾਂ ਹੁਣ ਇਹ ਪ੍ਰਸ਼ਨ ਉਠਦਾ ਹੈ............

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਜਨਮ

ਕੁੰਡਲੀ ਵਿਚ ਚੰਨ ਦੇ ਅੰਸ਼ ਮੀਨ ਵਿਚ 12°-35 ਮਿੰਟ ਅਤੇ 41 ਸੈਕਿੰਡ ਹਨ।

22.11.1920 ਤੋਂ 13.5.1926 ਤਕ ਉਹਨਾਂ ਤੇ ਸ਼ਨੀ ਗ੍ਰਹਿ ਦੇ ਮਹਾਂਦਸ਼ਾ ਸੀ।

13.5.1926 ਤੋਂ 13.5.1943 ਤੱਕ ਬੁੱਧ ਦੀ ਮਹਾਂਦਸ਼ਾ ਸੀ।

13.5.1943 ਤੋਂ 13.5.1950 ਤੱਕ ਕੇਤੂ ਦੀ ਮਹਾਂਦਸ਼ਾ ਸੀ।

13.5.1950 ਤੋਂ 13.5.1970 ਤਕ ਸ਼ੁਕਰ ਦੀ ਮਹਾਂਦਸ਼ਾ ਸੀ।

13.5.1970 ਤੋਂ 13.5.1976 ਤੱਕ ਸੂਰਜ ਦੀ ਮਹਾਂਦਸ਼ਾ ਸੀ।

13.5.1976 ਤੋਂ 13.5.1986 ਤੱਕ ਚੰਦਰਮਾ ਦੀ ਮਹਾਂਦਸ਼ਾ ਸੀ।

13.5.1986 ਤੋਂ 13.5.1993 ਤਕ ਮੰਗਲ ਦੀ ਮਹਾਂਦਸ਼ਾ ਸੀ।

13.5.1993 ਤੋ 13.5.2011 ਤੱਕ ਰਾਹੂ ਦੀ ਮਹਾਂਦਸ਼ਾ ਚਲ ਰਹੀ ਹੈ।

1. ਸ਼ਨੀ ਦੀ ਮਹਾਂਦਸ਼ਾ ਵਿਚ ਮਾਤਾ ਦਾ ਵਿਛੋੜਾ

2. 13.5.26 ਤੋਂ 13.5.43 ਤਕ ਬੁੱਧ ਦੀ ਮਹਾਂਦਸ਼ਾ ਵਿਚ ਵਿਦਿਆਵਾਂ, ਸੰਗੀਤ ਅਤੇ ਸਤਿਸੰਗ ਦਾ ਲੈਣਾ।

3. 13.5.43 ਤੋਂ 13.5.50 ਤੱਕ ਮੰਗਲ ਦੀ ਦਸ਼ਾ ਵਿਚ ਦੁਨੀਆਂਦਾਰੀ, ਸ਼ਾਦੀ ਅਤੇ ਗ੍ਰਹਿਸਤ ਜੀਵਨ ਦਾ ਮਿਲਣਾ। 13.5.43 ਤੋਂ ਸਤੰਬਰ 1945 ਤੱਕ ਮੰਗਲ ਦਾ ਕੂੜ ਪ੍ਰਭਾਵ।

4. 13.5.1950 ਤੋਂ 13.5.1970 ਤਕ ਨੌਵੇਂ ਘਰ ਦੇ ਮਾਲਿਕ ਸ਼ੁਕਰ ਦੀ ਦਸ਼ਾ-ਗੁਰਗੱਦੀ ਦੀ ਪ੍ਰਾਪਤੀ, ਸਮਾਜ ਵਿਚ ਉਚਾ ਦਰਜਾ, ਸੰਗੀਤ ਦੀ ਬਹੁਤੀ ਇੱਛਾ।

5. 13.5.70 ਤੋਂ 13.5.76 ਤੱਕ ਨਾਮ ਕਮਾਉਣਾ, ਸਰਕਾਰ ਤੋਂ ਸਦਕਾਰ ਆਦਿ।

6. 13.5.76 ਤੋਂ 13.5.86 ਤੱਕ ਚੰਨ ਦੀ ਮਹਾਂਦਸ਼ਾ ਵਿਚ ਗਹਿਰੀ ਭਗਤੀ, ਪਰਮਾਤਮਾ ਦਾ ਮਿਲਣਾ, ਨਵੀ ਯੋਜਨਾਵਾ ਦਾ ਬਣਾਉਣਾ ਆਦਿ।

7. 13.5.86 ਤੋਂ 13.5.93 ਤੱਕ ਮੰਗਲ ਦੀ ਦਸ਼ਾ।

8. 13.5.93 ਤੋਂ 13.5.2011 ਤੱਕ ਰਾਹੂ ਦੀ ਦਸ਼ਾ। ਰਾਹੂ ਇਕ ਕਾਰਮਿਕ ਗ੍ਰਹਿ ਹੈ ਜਿਹੜਾ ਗਹਿਰਾਈ ਵਿਚ ਉਤਾਰਦਾ ਹੈ ਤੇ ਸਿਹਤ ਦੀ ਪ੍ਰੋਬਲਮ ਵੀ ਦਿੰਦਾ ਹੈ।

ਗ੍ਰਹਿਆਂ ਦੀ ਫਿਤਰਤ- ਕੁੰਡਲੀ ਦੀ ਨਜਰ ਤੋਂ

ਹਰ ਕੁੰਡਲੀ ਵਿਚ ਗ੍ਰਹਿਆਂ ਦੀ ਫਿਤਰਤ ਵੱਖ ਵੱਖ ਹੁੰਦੀ ਹੈ। ਇਨਸਾਨ ਦੀ ਕਿਸਮਤ ਨੂੰ ਵੇਖਦੇ ਹੋਏ ਪਰਮੇਸ਼ਵਰ ਨੇ ਗ੍ਰਹਿਆਂ ਦੇ ਪਾਠ ਕਰਨ ਦਾ ਰੋਲ ਅਲਗ-ਅਲਗ ਬਣਾਇਆ ਹੈ। ਗੁਰੂ ਸਾਹਿਬ ਦੀ ਕੁੰਡਲੀ ਵਿਚ ਗ੍ਰਹਾਂ ਦਾ ਰੋਲ ਹੇਠ ਦਿੱਤਾ ਹੈ।

1.	ਬੁੱਧ	Mercury	ਆਤਮਕਾਰਕਾ	Atmakarka
2.	ਗੁਰੂ	Jupiter	ਆਮਤੇਕਾਰਕਾ	Amatyakarka
3.	ਚੰਦਰਮਾ	Moon	ਭਾਰਤ੍ਰਾਕਾਰਕਾ	Bhartarkarka
4.	ਸ਼ੁਕਰ	Venus	ਮਾਤ੍ਰਕਾਰਕਾ	Matrukarka
5.	ਸੂਰਜ	Sun	ਮੰਤਰਣਾਕਾਰਕਾ	Mantranakarka
6.	ਮੰਗਲ	Mars	ਰਿਪੂਕਾਰਕਾ	Ripukarka
7.	ਸ਼ਨੀ	Saturn	ਦਾਰਾਕਾਰਕਾ	Darakarka
8.	ਬੁੱਧੁ	Mercury	ਦੂਜੇ ਅਤੇ ਦਸਵੇ ਘਰ ਦਾ ਕਾਰਕ	
	ਗੁਰੂ	Jupiter		
9.	ਗੁਰੂ	Jupiter	ਪੰਜਵੇ, ਨੌਵੇਂ ਅਤੇ ਗਿਆਰਵੇ ਘਰ ਦਾ ਕਾਰਕ	
10.	ਸੂਰਜ	Sun	ਪਹਿਲੇ ਤੇ ਨੌਵੇਂ ਘਰ ਦਾ ਕਾਰਕ	
11.	ਮੰਗਲ	Mars	ਤੀਜੇ ਤੇ ਛੇਵੇ ਘਰ ਦਾ ਕਾਰਕ	
	ਸ਼ਨੀ	Saturn		
12.	ਸ਼ਨੀ	Saturn	ਅਠਵੇਂ ਤੇ ਬਾਹਰਵੇਂ ਘਰ ਦਾ ਕਾਰਕ	
13.	ਚੰਦਰਮਾ	Moon	ਚੋਥੇ ਘਰ ਦਾ ਕਾਰਕ	
14.	ਸ਼ੁਕਰ	Venus	ਸੱਤਵੇਂ ਘਰ ਦਾ ਕਾਰਕ	


15.	ਸੂਰਜ	Sun	ਪਿਤਾ ਤੇ ਰੋਜ਼ਗਾਰ ਦਾ ਕਾਰਕ ਸਥਾਈ ਆਤਮਕਾਰਕਾ
16.	ਚੰਦਰਮਾ	Moon	ਮਾਤਾ ਤੇ ਮਨ ਦਾ ਕਾਰਕ
17.	ਮੰਗਲ	Mars	ਭਾਈ-ਭੈਣਾਂ ਦਾ ਕਾਰਕ
18.	ਬੁੱਧ	Mercury	ਵਿਦਿਆ, ਭਾਸ਼ਣ ਦੇਣ ਦਾ ਕਾਰਕ
19.	ਗੁਰੂ	Jupiter	ਦੌਲਤ, ਸੰਤਾਨ, ਵਿਦਿਆ ਦਾ ਕਾਰਕ
20.	ਸ਼ੁਕਰ	Venus	ਪਤਨੀ,ਵਾਹਨ,ਜਾਇਦਾਦ,ਘਰ ਦਾ ਕਾਰਕ
21.	ਸ਼ਨੀ	Saturn	ਉਮਰ, ਨੌਕਰ-ਚਾਕਰ ਦਾ ਕਾਰਕ
22.	ਰਾਹੂ	Rahu	ਦਾਦਾ, ਸਫ਼ਰ, ਧਾਰਮਿਕ ਯਾਤਰਾ ਦਾ ਕਾਰਕ
23.	ਕੇਤੂ	Ketu	ਨਾਨ, ਦੁਸ਼ਮਨ ਨੂੰ ਖਤਮ ਕਰਨਾ ਅਤੇ ਮੋਕਸ਼ ਦਾ ਕਾਰਕ
24.	ਮੰਗਲ	Mars	ਜ਼ਮੀਨ, ਮੁਕੱਦਮੇ ਬਾਜੀ, ਹੌਂਸਲਾ ਦਾ ਕਾਰਕ
25.	ਸ਼ੁਕਰ	Venus	ਸੰਗੀਤ, ਫਲ-ਫੁੱਲ, ਪਸ਼ੂਆਂ ਦਾ ਕਾਰਕ
26.	ਗੁਰੂ	Jupiter	ਫਿਲਾਸਫ਼ੀ, ਦਾਨ, ਸਤਿਸੰਗ, ਧਾਰਮਿਕ ਲਾਭ ਦਾ ਕਾਰਕ
27.	ਸੂਰਜ	Sun	ਆਤਮਾ, ਤਾਕਤ, ਰਾਜਨੀਤੀ, ਹਮਦਰਦੀ ਤੇ ਸਰਕਾਰ ਦਾ ਕਾਰਕ

Jamini Prediction


ਜੇਮਿਨੀ ਪੱਦਤੀ

ਜੋਤਿਸ਼ ਨੂੰ ਕਈ ਰਿਸ਼ੀਆਂ ਨੇ ਲਿਖਿਆ ਹੈ। ਰਿਗਵੇਦ ਤੋਂ ਇਸ ਵਿਗਿਆਨ ਦੀ ਸ਼ੁਰੂਆਤ ਹੋਈ ਸੀ। ਹਜਾਰਾਂ ਗ੍ਰੰਥਾਂ ਵਿੱਚ ਇਹ ਦੇ ਨਿਯਮ ਦੱਸੇ ਗਏ ਹਨ। ਇਹ ਸਭ ਤੋਂ ਪੁਰਾਣੀ ਵਿਦਿਆ ਹੈ। ਇਸੇ ਕਰਕੇ ਇਸਨੂੰ ਵੇਦਾਂਗ ਕਹਿੰਦੇ ਹਨ। ਇਹ ਵੇਦਾਂ ਦਾ ਹਿੱਸਾ ਹੈ। ਰਿਸ਼ੀ ਜੈਮਿਨੀ ਦੇ ਮੁਤਾਬਿਕ ਗੁਰੂ ਜੀ ਦੀ ਕੁੰਡਲੀ ਨੂੰ ਹੋਰ ਲਿਖੀਆਂ ਤਰੀਕਾਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।


D-1



ਕਾਰਕਾਂਸ ਕੁੰਡਲੀ



ਅਰੂਤਾ ਕੁੰਡਲੀ



1. ਲੱਗਨ ਨੂੰ ਚੰਦ ਅਤੇ ਸ਼ੁਕਰ ਦੇਖਦੇ ਹਨ।
2. ਦੂਜੇ ਘਰ ਨੂੰ ਗੁਰੂ ਦੇਖਦਾ ਹੈ।
3. ਤੀਜੇ ਘਰ ਨੂੰ ਮੰਗਲ ਅਤੇ ਕੇਤੂ ਦੇਖਦੇ ਹਨ।
4. ਚੋਥੇ ਘਰ ਨੂੰ ਸ਼ਨੀ ਅਤੇ ਚੰਦ ਦੇਖਦੇ ਹਨ।
5. ਪੰਜਵੇਂ ਘਰ ਨੂੰ ਗੁਰੂ ਅਤੇ ਸੂਰਜ ਦੇਖਦੇ ਹਨ।
6. ਛੇਵੇਂ ਘਰ ਨੂੰ ਰਾਹੂ, ਕੇਤੂ ਤੇ ਬੁੱਧ ਵੇਖਦੇ ਹਨ।
7. ਸੱਤਵੇਂ ਘਰ ਨੂੰ ਸ਼ਨੀ ਅਤੇ ਸ਼ੁਕਰ ਵੇਖਦੇ ਹਨ।
8. ਅੱਠਵੇਂ ਘਰ ਨੂੰ ਗੁਰੂ ਅਤੇ ਸੂਰਜ ਵੇਖਦੇ ਹਨ।
9. ਨੋਵੇਂ ਘਰ ਨੂੰ ਰਾਹੂ, ਬੁੱਧ ਤੇ ਮੰਗਲ ਵੇਖਦੇ ਹਨ।
10. ਦਸਵੇਂ ਘਰ ਨੂੰ ਸ਼ਨੀ, ਸ਼ੁਕਰ ਅਤੇ ਚੰਦ ਵੇਖਦੇ ਹਨ।
11. ਗਿਆਰਵੇਂ ਘਰ ਨੂੰ ਸੂਰਜ ਦੇਖਦਾ ਹੈ।
12. ਬਾਹਰਵੇਂ ਘਰ ਨੂੰ ਬੁੱਧ, ਰਾਹੂ, ਮੰਗਲ ਅਤੇ ਕੇਤੂ ਵੇਖਦੇ ਹਨ।

ਸ਼ਨੀ, ਚੰਦ ਅਤੇ ਸ਼ੁਕਰ ਦੀ ਆਪਸੀ ਨਜ਼ਰ ਮਨ ਤੇ ਵੈਰਾਗਕਾਰਕਾ ਦੀ ਨਜ਼ਰ ਦਾ ਪੂਰਾ ਅਸਰ ਕਰ ਰਹੀ ਹੈ ਜੋ ਧਰਮ ਵਿੱਚ ਉਚਾ ਸਥਾਨ ਦਿਵਾਉਂਦੀ ਹੈ। ਆਤਮਕਾਰਕਾ ਉਤੇ ਕੇਤੂ ਦੀ ਨਜ਼ਰ ਵੀ ਦੁਨੀਆਂ ਵਿੱਚ ਧਰਮ ਰਾਂਹੀ ਪਰਮਾਤਮਾ ਨੇ ਇੱਜਤ ਦਿੱਤੀ ਹੈ।

ਆਕਮਕਾਰਕਾ ਉਤੇ ਗੁਰੂ ਦੀ ਨਜ਼ਰ ਪਰਮਾਤਮਾ ਦਾ ਅੰਸ਼ ਜਿਆਦਾ ਵਿਖਾਂਦੀ ਹੈ। ਗੁਰੂ ਸਾਹਿਬ 80% ਤੋਂ ਜਿਆਦਾ ਪਰਮਾਤਮਾ ਦਾ ਅੰਸ਼ ਪਾਏ ਹੋਏ ਹਨ।

ਗੁਰੂ ਸਾਹਿਬ ਦੀ ਕੁੰਡਲੀ ਵਿੱਚ ਰਾਜ ਯੋਗ ਅਤੇ ਉਚ ਯੋਗ

ਰਾਜ ਯੋਗ ਦਾ ਮਤਲਬ ਰਾਜਾ ਬਨਣਾ ਨਹੀਂ ਹੈ ਬਲਕਿ ਕਿਸੇ ਵੀ ਸਮਾਜ ਵਿੱਚ ਆਪਣੀ ਲਾਈਨ ਵਿੱਚ ਉਚਾ ਦਰਜਾ ਹਾਸਲ ਕਰਨਾ ਹੈ। ਇਨਸਾਨ ਜੋ ਵੀ ਲਾਈਨ ਚੁਣ ਲੈਂਦਾ ਹੈ, ਉਸ ਵਿੱਚ ਰਾਜਾ ਦੀ ਤਰਾਂ ਉਚਾ ਬਣ ਜਾਂਦਾ ਹੈ ਭਾਂਵੇ ਉਹ ਰਾਜਨੀਤੀ, ਧਰਮ, ਨੌਕਰੀ ਜਾਂ ਕੋਈ ਹੋਰ ਲਾਈਨ ਹੋਵੇ। ਗੁਰੂ ਸਾਹਿਬ ਦੇ ਜਨਮ ਦੇ ਸਮੇਂ ਧਾਰਮਿਕ ਲਾਈਨ ਨੇ ਜੋਰ ਪਕੜਿਆ ਹੋਇਆ ਸੀ। ਇਸਦੇ ਨਾਲ-ਨਾਲ ਸਮਾਜ ਸੁਧਾਰਕ ਹੋਣ ਦਾ ਯੋਗ ਵੀ ਦਿਸਦਾ ਹੈ। ਕੁੰਡਲੀ ਨੂੰ ਵੇਖਦੇ ਹੋਏ ਕਰੀਬ ਇੱਕੀ (21) ਯੋਗ ਨਜ਼ਰ ਆ ਰਹੇ ਹਨ ਜੋ ਕਿ ਹੇਠਾਂ ਲਿਖੇ ਹਨ :-

1. ਸ਼ਨੀ ਅਤੇ ਚੰਦਰਮਾ ਆਪਸੀ ਮਿਲਵਰਤਣ ਨਾਲ ਵੈਰਾਗ ਦੀ ਭਾਵਨਾ ਬਣਾਂਉਦੇ ਹਨ। ਧਰਮ ਵਿੱਚ ਗਹਿਰੇ ਉਤਰਨਾ ਸ਼ਨੀ ਦੀ ਚੰਦਰਮਾ ਤੇ ਨਜ਼ਰ ਤੋਂ ਦਿਸਦੀ ਹੈ। ਇਸ ਕਿਸਮ ਦੇ ਯੋਗ ਬੜੇ ਬੜੇ ਧਾਰਮਿਕ ਮਹਾਂਪੁਰਸ਼ਾਂ ਦੀਆਂ ਕੁੰਡਲੀਆਂ ਵਿੱਚ ਹੀ ਪਾਏ ਜਾਂਦੇ ਹਨ।
2. ਬੁੱਧ ਅਤੇ ਸ਼ੁਕਰ ਇੱਕ ਦੂਜੇ ਦੀ ਰਾਸ਼ੀ ਨੂੰ ਪ੍ਰਭਾਵਿਤ ਕਰ ਰਹੇ ਹਨ। ਬੁੱਧ ਕਰਮ ਘਰ ਦਾ ਸੁਆਮੀ ਅਤੇ ਸ਼ੁਕਰ ਧਰਮ ਘਰ ਦਾ ਸੁਆਮੀ ਹੈ।
3. ਮੰਗਲ ਵਰਗੋਤਮ ਹੈ ਇਸ ਕਰਕੇ ਹਮੇਸ਼ਾ ਵੱਡੇ ਦਰਜੇ ਦੇਣ ਦਾ ਪ੍ਰਤੀਕ ਹੈ।
4. ਧਰਮ ਦਾ ਕਾਰਕ ਗੁਰੂ ਅਤੇ ਮੋਕਸ਼ ਦਾ ਕਾਰਕ ਕੇਤੂ ਇੱਕ ਦੂਜੇ ਨੂੰ ਪੂਰੀ ਨਜ਼ਰ ਨਾਲ ਵੇਖ ਰਹੇ ਹਨ ਜੋ ਇੱਕ ਬੜਾ ਧਾਰਮਿਕ ਯੋਗ ਬਣ ਰਹੇ ਹਨ।
5. ਵੈਰਾਗਕਾਰਕਾ ਸ਼ਨੀ ਆਤਮਕਾਰਕਾ ਸੂਰਜ ਨੂੰ ਪੂਰੀ ਨਜ਼ਰ ਨਾਲ ਵੇਖ ਰਿਹਾ ਹੈ।
6. ਭਾਗ ਦਾ ਮਾਲਿਕ ਸ਼ੁਕਰ ਅਤੇ ਤੀਜੇ ਘਰ ਦਾ ਮਾਲਿਕ ਮੰਗਲ ਕੇਂਦਰ ਤੇ ਕੋਣ ਵਿੱਚ ਬੈਠ ਕੇ ਭਾਗ ਦੇ ਹੌਸਲੇ ਨੂੰ ਬੁਲੰਦ ਕਰ ਰਹੇ ਹਨ।
7. ਸ਼ਨੀ ਕੇਂਦਰ ਵਿੱਚ ਉਚਭਿਲਾਸ਼ੀ ਹੋ ਕਿ ਕੁੰਡਲੀ ਦੀ ਸ਼ੁਭਤਾ ਵਧਾ

ਰਹੀਆਂ ਹਨ।

8. D-9 ਵਿੱਚ ਆਤਮਕਾਰਕਾ ਸੂਰਜ ਮੋਕਸ਼ ਦੇ ਘਰ ਵਿੱਚ ਹੈ ਅਤੇ ਜਨਮ ਕੁੰਡਲੀ ਵਿੱਚ ਮੋਕਸ਼ ਘਰ ਨੂੰ ਮੋਕਸਕਾਰਕਾ ਕੇਤੂ ਵੇਖ ਰਿਹਾ ਹੈ।

9. ਚੰਦਰਮਾ ਤੋਂ ਛੇਵੇਂ, ਸਤਵੇਂ ਅਤੇ ਅਠਵੇਂ ਬੁੱਧ, ਸ਼ਨੀ ਅਤੇ ਗੁਰੂ ਚੰਦਰਾਪੀ ਜੋਗ ਬਣਾ ਰਹੇ ਜੋ ਬਹੁਤ ਸ਼ੁਭ ਹੈ।

10. ਭਾਗ ਦੇ ਮਾਲਿਕ ਦਾ ਡੀਪੋਜੀਟਰ ਗੁਰੂ ਮੋਕਸ਼ ਦੇ ਘਰ ਵਿੱਚ ਹੈ। ਇਹ ਯੋਗ ਧਰਮ ਦੇ ਰਾਹੀ ਉਚਾ ਦਰਜਾ ਦੁਆਂਦਾ ਹੈ।

11. ਚੰਦਰਮਾ ਦਾ ਲਗਨ ਤੋਂ ਸਤਵੇਂ ਘਰ ਵਿੱਚ ਲਗਨਾਪੀ ਯੋਗ ਬਣਾ ਰਿਹਾ ਹੈ ਜੋ ਸ਼ੁਭ ਹੈ।

12. ਸ਼ੁਕਰ ਦਾ ਚੰਦਰਮਾ ਦੇ ਨਵਾਂਸ ਵਿੱਚ ਜਾਣਾ ਇੱਕ ਸੰਗੀਤਕਾਰ ਦਾ ਯੋਗ ਪੈਦਾ ਕਰਦਾ ਹੈ।

13. ਮੰਗਲ ਦਾ ਉਚ ਦਾ ਹੋ ਕਿ ਪੰਜਵੇ ਘਰ ਵਿੱਚ ਅਤੇ ਨਵਾਂਸ ਵਿੱਚ ਉਚ ਦੀ ਰਾਸ਼ੀ ਵਿੱਚ ਜਾਣਾ ਬੜੀ ਜਾਇਦਾਦ, ਜ਼ਮੀਨ ਅਤ ਪ੍ਰਾਪਟੀ ਦਾ ਮਾਲਿਕ ਬਣਾਂਦਾ ਹੈ। ਸ਼ਾਸਤ੍ਰਾਂ ਵਿੱਚ ਧਰਮ ਨੂੰ ਵੀ ਇੱਕ ਜਾਇਦਾਦ ਸਮਝਿਆ ਗਿਆ ਹੈ।

14. ਲਗਨ ਵਰਗੋਤਮ ਹੈ ਇਸ ਲਈ ਖੁਦ ਨੂੰ ਖੁਦਾ ਬਣਾਂਦਾ ਹੈ। D-1 ਅਤੇ D-9 ਵਿੱਚ ਲਗਨ ਕੰਨਿਆ ਹੀ ਹੈ ਸੋ ਅਗਨ ਦਾ ਕਰਜਾ ਬਹੁਤ ਉਚਾ ਹੋ ਗਿਆ ਹੈ।

15. ਮੰਗਲ ਵੀ ਵਰਗੋਤਮ ਹੈ। ਗਹਿਰਾਈ ਅਤੇ ਹੌਸਲੇ ਦੇ ਘਰ ਨੂੰ ਉਚਾ ਦਰਜਾ ਦੇ ਰਿਹਾ ਹੈ। ਮੰਗਲ ਦਾ ਉਚਾ ਹੋਣਾ ਅਨਮੋਲ ਜਾਇਦਾਦ ਦੇਂ ਦਾ ਹੈ ਜਿਹੜਾ ਕਿ ਗੁਰੂ ਮਹਾਰਾਜ ਦੇ ਜੀਵਨ ਤੋਂ ਦਿਸਦਾ ਹੈ।

16. **ਜੈਮਿਨੀ ਰਾਸ਼ੀ ਦੇ ਮੁਤਾਬਿਕ :**

ਆਤਮਕਾਰਕਾ ਬੁੱਧ ਤੇ ਆਤਸਿਆਕਾਰਕਾ ਗੁਰੂ ਆਪਸ ਵਿੱਚ ਬੜਾਰਾਜ ਯੋਗ ਬਣਾ ਰਹੇ ਹਨ। ਇੱਕ ਸਥਿਰ ਰਾਸ਼ੀ ਵਿੱਚ ਤੇ ਦੂਜਾ ਚਰ ਰਾਸ਼ੀ ਵਿੱਚ ਹੋ ਕੇ Self (ਖੁਦ) ਨੂੰ ਉਚਾ ਕਰ ਰਹੇ ਹਨ।

17. ਭਾਰਤਰ ਕਾਰਕਾ ਚੰਦਰਮਾ ਦਾਰਾਕਾਰਕਾ ਸ਼ਨੀ ਨਾਲ ਯੋਗ ਬਣਾ ਰਿਹਾ

ਹੈ। ਪਰਾਸ਼ਰ ਰਿਸ਼ੀ ਦੇ ਮੁਤਾਬਿਕ ਮੰਗਲ ਦੋਸ਼ ਹੋਣ ਤੋਂ ਪਤਨੀ ਦੇ ਨਾਲ ਮਿਲਣ 26 ਸਾਲਾਂ ਦੀ ਉਮਰ ਵਿੱਚ ਹੋਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਪਤਨੀ ਤੋਂ ਸੁਖ ਦੀ ਕਮੀ ਦਿਸਦੀ ਹੈ।

18. ਮਾਤ੍ਰਕਾਰਕਾ ਸ਼ੁਕਰ ਨੂੰ ਰਿਪੂਕਾਰਕਾ ਦੀ ਜੁੱਤੀ ਮਿਲੀ ਹੈ। ਸ਼ਨੀ ਦੀ ਮਾਤ੍ਰਕਾਰਕਾ ਤੇ ਨਜ਼ਰ ਹੈ। ਚੰਦਰਮਾ ਵੀ ਸ਼ਨੀ ਦੀ ਨਜ਼ਰ ਵਿੱਚ ਹੈ ਇਸ ਕਰਕੇ ਮਾਤਾ ਦਾ ਸੁਖ ਨਹੀਂ। (ਸ਼ਨੀ ਦੀ ਮਹਾਦਸ਼ਾ ਵਿੱਚ ਮਾਤਾ ਜੀ ਦਾ ਜੜਾਈ ਕਰਨਾ) ਸ਼ਨੀ ਦੀ ਮਹਾ ਦਸ਼ਾ 1926 ਈ ਤੱਕ।

19. ਧੈਨ ਦੌਲਤ ਦਾ ਬੜਾ ਰਾਜ ਯੋਗ ਬੁੱਧ ਤੇ ਗੁਰੂ ਬਣਾ ਰਹੇ ਹਨ। ਆਤਮ ਕਾਰਕਾ ਤੋਂ ਅਸਿਤ ਕਾਰਕਾ ਗਿਆਰਵੇਂ ਘਰ ਵਿੱਚ ਹੈ।

20. ਕਾਰਕਾਂਸ ਕੁੰਡਲੀ ਦੇ ਮੁਤਾਬਿਕ ਆਤਮਕਾਰਕਾ ਬੁੱਧ ਛੇਵੇਂ ਘਰ ਵਿੱਚ ਜਾ ਕੇ ਦੁਸ਼ਮਣਾਂ ਦਾ ਵਿਨਾਸ਼ਕ ਹੈ। ਇਨਸਾਨ ਦੇ ਬੜੇ ਦੁਸ਼ਮਣ ਕਾਮ, ਕ੍ਰੋਧ, ਲੋਭ ਅਤੇ ਮੋਹ ਹਨ। ਇਨ੍ਹਾਂ ਗੱਲਾਂ ਤੋਂ ਗੁਰੂ ਮਹਾਰਾਜ ਉਚੇ ਉਠ ਗਏ ਹਨ।

21. ਨੌ ਗ੍ਰਹਾਂ ਤੋਂ ਸੱਤ ਗ੍ਰਹਿ ਪਹਿਲੇ ਤੇ ਸਤਵੇਂ ਘਰ ਵਿੱਚ ਬੈਠ ਕੇ ਕੁੰਡਲੀ ਦੀ ਸ਼ੁਭਤਾ ਨੂੰ ਚਾਰ ਚੰਦ ਲਗਾ ਰਹੇ ਹਨ।

ਤਰੀਕਾਂ ਦਾ ਪ੍ਰਭਾਵ

ਸਾਡੇ ਸ਼ਾਸਤ੍ਰਾਂ ਵਿੱਚ ਜੋਤਿਸ਼ ਦੀ ਨਜ਼ਰ ਤੋਂ ਤਰੀਕਾਂ ਨੂੰ ਬਹੁਤ ਮਹੱਤਤਾ ਦਿੱਤੀ ਹੈ। ਤਰੀਕਾਂ ਦੀ ਗਿਣਤੀ ਚੰਦਰਮਾ ਦੇ ਐਸਾ ਤੋਂ ਪਤਾ ਲਗਦੀ ਹੈ। ਅਮਾਵਸ ਵਾਲੇ ਦਿਨ ਸੂਰਜ ਅਤੇ ਚੰਦ ਦਾ ਆਪਸੀ ਅੰਤਰ ਜੀਰੋ ਡਿਗਰੀ (0^0) ਹੁੰਦਾ ਹੈ ਜਦ ਚੰਦਰਮਾ ਸੂਰਜ ਤੋਂ ਅੱਗੇ ਨਿਕਲ ਜਾਂਦਾ ਹੈ ਤਾਂ 12^0 ਤੱਕ ਪੜਾਵ ਹੁੰਦਾ ਹੈ ਜਦ 12^0 ਅਤੇ 24^0 ਦੇ ਅੰਦਰ ਫਾਸਲਾ ਹੁੰਦਾ ਹੈ ਤਾਂ ਦੂਜ ਹੁੰਦੀ ਹੈ ਜਦ ਫਾਸਲਾ ਜ਼ਿਆਦਾ ਹੁੰਦਾ 168^0 ਤੋਂ 180^0 ਤੱਕ ਹੋ ਜਾਂਦਾ ਹੈ ਤਾਂ ਪੂਰਨਿਮਾ (Full Moon) ਹੋ ਜਾਂਦੀ ਹੈ। ਪੂਰਨਿਮਾ ਤੋਂ ਅਗਲੇ ਦਿਨ ਚੰਦਰਮਾ ਘਟਣ ਲਗ ਜਾਂਦਾ ਹੈ ਅਤੇ ਧਨੇਰਾ ਪੱਖ ਸ਼ੁਰੂ ਹੋ ਜਾਂਦਾ ਹੈ।

ਸ਼ੁਕਲ ਪੱਖ

ਮਿਤੀ ਦਾ ਨਾਮ	ਮਿਤੀ ਨੰ:	ਸੂਰਜ ਤੇ ਚੰਨ ਦਾ ਫਾਸਲਾ
ਪੜਵਾ	1	0^0-12^0
ਦੂਜ	2	12^0-24^0
ਤੀਜ	3	24^0-36^0
ਚੋਥ	4	36^0-48^0
ਪੰਚਮੀ	5	48^0-60^0
ਛਠ	6	60^0-72^0
ਸਤਮੀ	7	72^0-84^0
ਅਠਮੀ	8	84^0-96^0
ਨੌਵੀਂ	9	96^0-108^0
ਦਸਵੀ	10	108^0-120^0
ਏਕਾਦਸ਼ੀ	11	120^0-132^0
ਦਵਾਦਸ਼ੀ	12	132^0-144^0
ਤ੍ਰਯੋਦਸ਼ੀ	13	144^0-156^0
ਚਤੂਰਦਸ਼ੀ	14	156^0-168^0
ਪੂਰਨਮਾਸ਼ੀ	15	168^0-180^0

ਕ੍ਰਿਸ਼ਨ ਪੱਖ

ਮਿਤੀ ਦਾ ਨਾਮ	ਮਿਤੀ ਨੰ:	ਸੂਰਜ ਤੇ ਚੰਨ ਦਾ ਫਾਸਲਾ
ਪੜਵਾ	1	180^0-192^0

ਦੂਜ	2	192^0-204^0
ਤੀਜ	3	204^0-216^0
ਚੋਥ	4	216^0-228^0
ਪੰਚਮੀ	5	228^0-240^0
ਛਠ	6	240^0-252^0
ਸਤਮੀ	7	252^0-264^0
ਅਠਮੀ	8	264^0-276^0
ਨੌਵੀਂ	9	276^0-288^0
ਦਸਵੀ	10	288^0-300^0
ਏਕਾਦਸ਼ੀ	11	300^0-312^0
ਦਵਾਦਸ਼ੀ	12	312^0-324^0
ਤ੍ਰਯੋਦਸ਼ੀ	13	324^0-336^0
ਚਤੁਰਦਸ਼ੀ	14	336^0-348^0
ਪੂਰਨਮਾਸ਼ੀ	15	348^0-360^0

ਪੜਵਾ ਮਿਤੀ ਨੂੰ ਨੰਦਾ, ਦੂਜ ਨੂੰ ਭਦ੍ਰਾ, ਤੀਜ ਨੂੰ ਜਯਾ, ਚੋਥ ਨੂੰ ਰਿਕਤਾ ਅਤੇ ਪੰਚਮੀ ਨੂੰ ਪੂਰਨਾ ਕਹਿੰਦੇ ਹਨ। ਛਠੀ ਮਿਤੀ ਫਿਰ ਨੰਦਾ ਬਣ ਜਾਂਦੀ ਹੈ ਇਸ ਤਰ੍ਹਾ ਕਰਮ ਚਲਦਾ ਹੈ।

1. ਨੰਦਾ ਮਿਤੀ ਨੂੰ ਪੈਦਾ ਹੋਣ ਵਾਲਾ ਸ਼ੁਕਰ ਦੀ ਤਰ੍ਹਾਂ ਚਮਕੀਲਾ, ਵਿਦਵਾਨ ਅਤੇ ਸ਼ੁਕਰ ਹੁੰਦਾ ਹੈ। (ਮਿਤੀ 1,6,11)

2. ਭਦਰਾ ਮਿਤੀ ਨੂੰ ਪੈਦਾ ਹੋਣ ਵਾਲਾ ਸੱਜਣ ਹੁੰਦਾ ਹੈ। (ਮਿਤੀ 2,7,12)

3. ਜਯਾ ਮਿਤੀ ਨੂੰ ਪੈਦਾ ਹੋਣ ਵਾਲਾ ਸੂਰਵੀਰ ਅਤੇ ਤਾਕਤਵਰ ਹੁੰਦਾ ਹੈ। (ਮਿਤੀ 3,8,13)

4. ਰਿਕਤਾ ਮਿਤੀ ਨੂੰ ਪੈਦਾ ਹੋਣ ਦਾ ਰਿਕਤ ਹੁੰਦਾ ਹੈ ਜੇ ਇਹ ਮਿਤੀ ਸ਼ਨੀਵਾਰ ਨੂੰ ਆ ਜਾਵੇ ਤਾਂ ਉਹ ਸਿੱਧ ਹੁੰਦਾ ਹੈ। (ਮਿਤੀ 4.9.14)

5. ਪੂਰਨ ਮਿਤੀ ਨੂੰ ਪੈਦਾ ਹੋਣ ਵਾਲਾ ਪੂਰਨ ਹੁੰਦਾ ਹੈ। (ਮਿਤੀ 5,10,15)

ਗੁਰੂ ਮਹਾਰਾਜ ਜੀ ਦਾ ਜਨਮ ਸਕੂਲ ਏਕਾਦਸ਼ੀ ਨੂੰ ਨੰਦਾ ਮਿਤੀ ਵਿਚ ਹੋਇਆ ਸੀ ਇਸਲਈ ਉਹ ਚਮਕੀਲੇ ਤੇ ਵਿਦਵਾਨ ਹਨ।

ਵੇਦਾਂ ਦੇ ਮੁਤਾਬਿਕ ਅਕਾਲ ਪੁਰਖ ਦੀ ਕੁੰਡਲੀ

वेदान्तज्ञानिनं वा यतिवरम मरेडयो भृगुलिंडवृति ।
वात्यं शैलूषवृत्तिं शनिरिह पतितं वाज्य पाषण्डितं वा । ।

ਸੂਰਜ ਜੋਗੀ (ਦੀਕਸ਼ਤ) ਬਣਾਉਂਦਾ ਹੈ।

ਚੰਦਰਮਾ	ਤੀਰਥ ਕਰਾਉਂਦਾ ਹੈ।
ਬੁੱਧ	ਤਪਸਵੀ ਬਣਾਉਂਦਾ ਹੈ।
ਮੰਗਲ	ਯੋਧਾ ਬਣਾਉਂਦਾ ਹੈ।
ਗੁਰੂ	ਵੇਦਾਂ ਦਾ ਪਾਠ ਕਰਾਉਂਦਾ ਹੈ।
ਸ਼ੁਕਰ	ਨਾਚ, ਗਾਣਾ ਦਿਖਾਉਂਦਾ ਹੈ।
ਸ਼ਨੀ	ਵੈਰਾਗ ਦਿੰਦਾ ਹੈ ਅਤੇ ਜੇ ਪਾਪੀ ਬਣ ਜਾਵੇ ਤਾਂ ਸਥਾਨ

ਤੋਂ ਗਿਰਾਉਂਦਾ ਹੈ।
ਸਾਨੂੰ ਪਰਮਾਤਮਾ ਦੇ ਇਹਨਾਂ ਮੰਤਰੀਆਂ ਦੀ ਪੂਜਾ ਕਰਨੀ ਚਾਹੀਦੀ ਹੈ।

ब्रह्ममुरारी त्रिपुरान्तकारी भानु शशि भूमिसुतो बुधश्च ।
गुरूश्चशुक्र शनि राहूकेतव कुर्वन्तु सर्वेभम सुप्रभातम् । ।

ਨਾਮਧਾਰੀ ਰੀਤਾਂ

ਧਰਮ ਸਨਾਤਨ ਪੜ੍ਹਿਆ ਹੈ ਵੇਦਾਂ ਦਾ ਦਵਾਰਾ ਤੋਂ।
ਧਰਮ ਨਾਮਧਾਰੀ ਜਾਣਿਆ 'ਭੈਣੀ' ਦੇ ਦਰਬਾਰਾ ਤੋਂ। ।
ਧਰਮ ਦਰਬਾਰ ਸੰਗੀਤ ਦਰਬਾਰ ਤੇ ਖੇਡ ਦਰਬਾਰ ਇਹ ਉਚੇ ਸਥਾਨ।
ਜੋ ਉਥੇ ਹੁੰਦੇ ਦੇਖਿਆ ਤੇ ਸੁਣਿਆ ਉਹਦੀ ਮਹਿਮਾ ਮਹਾਨ। ।
ਪੁਰਾਣਾ ਅਤੇ ਉਪਨਿਸਦਾਂ ਵਿਚ ਹੋਈ ਵਿਆਖਿਆ ਵੈਸਨਵਮਤ ਦੀ।

ਭੈਣੀ ਸਾਹਿਬ ਵਿਚ ਭਗਤ ਜਾਪਦੇ ਭਲਾਈ ਸੰਗਤ ਅਤੇ ਜਨ-ਗਣ ਦੀ।।

ਲਗਦਾ ਹੈ ਸਤਿਯੁਗ ਦਾ ਹੁਣ ਹੋਣਾ ਪ੍ਰਕਾਸ਼ ਹੈ।

ਨਾਮਧਾਰੀ ਸਮਾਜ ਦਾ ਇਹ ਪੱਕਾ ਵਿਸ਼ਵਾਸ਼ ਹੈ।।

ਸਤਿਗੁਰੂ ਰਾਮ ਸਿੰਘ ਜੀ ਦਾ ਪੂਰਾ ਹੋਇਆ ਅਗਿਆਤਵਾਸ ਹੈ।

ਦਰਸ਼ਨ ਦੇਣੇ ਜਰੂਰ ਨੇ ਇਹ ਸਤਿਸੰਗ ਸਭਾ ਦਾ ਪ੍ਰਸਤਾਵ ਹੈ।।

ਜਗਦੀਆਂ ਜੋਤਾਂ ਦਾ ਪੂਜਨ ਕਰਨਾ ਇਥੇ ਦਾ ਅਸੂਲ ਹੈ।

ਰੱਬ ਜਿਉਂਦਿਆਂ ਵਿਚ ਵਸਦਾ ਹੈ ਇਹ ਧਾਰਨਾ ਮੂਲ ਹੈ।।

ਆਜ਼ਾਦੀ ਦੀ ਲੜਾਈ ਵਿਚ ਇਹਨਾਂ ਦਾ ਇਰਾਦਾ ਮਜਬੂਤ ਸੀ।

ਕਮਿਸ਼ਨਰ ਨੂੰ ਬੱਚੇ ਨੇ ਲਲਕਾਰਿਆਂ ਜੋ ਇਨਸਾਨੀਅਤ ਦਾ ਜਮਦੂਤ ਸੀ।।

ਗਊਆਂ ਤੇ ਪਸ਼ੂਆਂ ਦੀ ਸੇਵਾ ਵੇਦਾਂ ਵਿਚ ਬਤਾਂਦੇ ਨੇ।

ਕਲਯੁਗ ਵਿਚ ਵੀ ਗੁਰੂ ਸਾਹਿਬ ਕਸਾਈਆਂ ਤੋਂ ਗਊਆਂ ਛੁਡਾਂਦੇ ਨੇ ।।

ਸਰਕਾਰ ਦੀ ਨੀਤੀਆਂ ਹੁਣ ਵੀ ਬਣੀਆਂ ਜਾਂਦੀਆਂ ਹਨ।

ਨਾਮਧਾਰੀ ਸਮਾਜ ਵਿਚ ਇਹ ਚਿਰਾਂ ਤੋਂ ਮੰਨੀਆਂ ਜਾਂਦੀਆਂ ਹਨ।।

ਆਨੰਦ ਮੈਰਿਜ ਐਕਟ ਤੇ ਦਹੇਜ ਵਿਰੋਧੀ ਐਕਟ ਕੱਲ ਦੀਆਂ ਗੱਲਾਂ ਹਨ।

ਚਿਰਾਂ ਤੋਂ ਇਹ ਕੁਰੀਤੀਆਂ ਇਸ ਸਮਾਜ ਨੇ ਖਦੇੜੀਆਂ ਸਨ।।

ਜੇ ਹੁਣ ਵੀ ਨਾ ਕਰੇ ਕੋਈ ਵਿਸ਼ਵਾਸ਼, ਉਹਦਾ ਜੀਣਾ ਇਸ ਤਰ੍ਹਾ ਜਿਉਣ ਜਿਵੇਂ ਬਿਨਾਂ ਸਵਾਸ।

I have tried to compose my feelings about what I saw and read about Namdhari Sect.

ਨਰਸਿੰਘ ਦਾਸ ਅਚਿੰਤ

Introduction of Astrology

ਜੋਤਿਸ਼ ਦੀ ਜਾਣਕਾਰੀ

ਕਿਸੇ ਵੀ ਜਨਮ ਕੁੰਡਲੀ ਨੂੰ ਪੜ੍ਹਣ ਵਾਸਤੇ ਜੋਤਿਸ਼ ਦੀ ਥੋੜੀ ਜਾਣਕਾਰੀ ਜਰੂਰੀ ਹੈ ਸੋ ਰਾਹਾਂ ਤੇ ਨਕਸ਼ਤ੍ਰਾਂ ਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਜੋਤਿਸ਼ ਦੀਆਂ ਮੋਟੀਆਂ ਮੋਟੀਆਂ ਗੱਲਾਂ ਦਸਣਾ ਪਾਠਕਾਂ ਵਾਸਤੇ ਹਿਹ ਪਾਠ ਲਿਖਣਾ ਠੀਕ ਸਮਝਿਆ ਜਾਂਦਾ ਹੈ।

ਜੋਤਿਸ਼ ਬਾਰੇ ਜ਼ਰੂਰੀ ਜਾਣਕਾਰੀ

ਸਾਰੀ ਜਨਮ ਕੁੰਡਲੀ ਨੂੰ, ਅਕਾਲ ਪੁਰਖ ਦਾ ਰੂਪ ਮੰਨ ਕੇ ਪਹਿਲੇ ਭਾਵ ਤੋਂ ਸਿਰ ਦਾ, ਦੂਜੇ ਭਾਵ ਤੋਂ ਚਿਹਰੇ ਦਾ, ਤੀਜੇ ਤੋਂ ਛਾਤੀ ਦਾ, ਚੌਥੇ ਤੋਂ ਦਿਲ ਦਾ, ਪੰਜਵੇ ਤੋਂ ਪੇਟ ਦਾ, ਛੇਵੇਂ ਤੋਂ ਕਮਰ ਦਾ, ਸੱਤਵੇਂ ਤੋਂ ਪੇਟ ਤੋਂ ਨਿਚਲੇ ਹਿੱਸੇ ਦਾ, ਅੱਠਵੇਂ ਤੋਂ ਗੁਪਤ ਇੰਦਰੀਆਂ ਦਾ, ਨੌਵੇਂ ਤੋਂ ਪੱਟਾਂ ਦਾ, ਦਸਵੇਂ ਤੋਂ ਦੋਵੇਂ ਗੋਡਿਆ ਦਾ, ਗਿਆਰਵੇਂ ਤੋਂ ਪਿੰਜਣੀਆਂ ਦਾ, ਬਾਹਰਵੇਂ ਤੋ ਦੋਵੇਂ ਪੈਰਾਂ ਦਾ ਵਿਚਾਰ ਕਰਨਾ ਚਾਹੀਦਾ ਹੈ। ਜਿਹੜੇ ਭਾਵ ਵਿਚ ਸ਼ੁਭ ਗ੍ਰਹਿ ਹੋਣ, ਜਿਹੜੇ ਭਾਵ ਨੂੰ ਸ਼ੁਭ ਗ੍ਰਹਿ ਦੇਖਦੇ ਹੋਣ, ਜਿਹੜੇ ਭਾਵ ਦਾ ਸੁਆਮੀ ਤਾਕਤਵਰ ਹੋਵੇ, ਉਸ ਭਾਵ ਨਾਲ ਸੰਬੰਧਿਤ ਸਰੀਰ ਦਾ ਭਾਗ ਮਜਬੂਤ ਤੇ ਸੋਹਣਾ ਹੁੰਦਾ ਹੈ। ਭਾਵੇਸ਼ ਕਮਜ਼ੋਰ ਹੋਣ ਤੇ ਜਾਂ ਭਾਵ ਦੇ ਨਿਰਦਈ, ਕਠੋਰ ਤੇ ਦੁਸ਼ਟ ਹੋਣ ਤੇ ਉਸ ਭਾਵ ਨਾਲ ਸਬੰਧਿਤ ਸਰੀਰ ਦਾ ਭਾਗ ਕਮਜ਼ੋਰ ਜਾਂ ਰੋਗ ਯੁਕਤ ਹੁੰਦਾ ਹੈ।

ਕਰਕ, ਬ੍ਰਿਸ਼ਚਕ ਅਤੇ ਮੀਨ ਰਾਸ਼ੀਆਂ ਦੇ ਅੰਤਮ ਭਾਗ (ਅੰਸ਼) ਨੂੰ ਰਾਸ਼ੀ ਸੰਧੀ ਕਹਿੰਦੇ ਹਨ। ਕਿਸੇ ਹੋਰ ਮਤ ਤੋਂ ਕਿਸੇ ਵੀ ਰਾਸ਼ੀ ਦਾ ਅੰਤਮ ਭਾਗ-ਜਿਥੇ ਪਹਿਲੀ ਰਾਸ਼ੀ ਸ਼ੁਰੂ ਹੁੰਦੀ ਹੋਵੇ, ਰਾਸ਼ੀ ਸੰਧੀ ਕਹਾਉਂਦਾ ਹੈ।

ਮੇਖ ਆਦਿ 12 ਰਾਸ਼ੀਆਂ ਦੇ ਰਹਿਣ ਦੇ ਘਰ ਲੜੀਵਾਰ ਦਸਦੇ ਹਾਂ:

(1) ਜੰਗਲ, (2) ਪਾਣੀ ਵਾਲੇ ਖੇਤ (3) ਸੌਣ ਦਾ ਕਮਰਾ (4) ਪਾਣੀ ਵਾਲੀ ਝਿਰੀ (5) ਪਹਾੜ (6) ਪਾਣੀ ਅਤੇ ਅਨਾਜ ਵਾਲੀ ਭੂਮੀ (7) ਵਪਾਰੀ ਦਾ ਘਰ (8) ਸੁਰਾਖ (9) ਰਾਜਾ ਜਾਂ ਅਧਿਕਾਰੀ ਦਾ ਘਰ (10) ਪਾਣੀ ਵਾਲਾ ਜੰਗਲ (11) ਘੁਮਿਆਰਾਂ ਦਾ ਸਥਾਨ (12) ਪਾਣੀ

ਜਨਮ ਕੁੰਡਲੀ ਜਾਂ ਪ੍ਰਸ਼ਨ ਵਿਚ ਜਿਹੜੀ ਰਾਸ਼ੀ ਤੋਂ ਫੈਸਲਾ ਕੀਤਾ ਜਾਵੇ ਉਸ ਰਾਸ਼ੀ ਦੇ ਬਰਾਬਰ ਸਥਾਨ ਤੋਂ ਫਲ ਪ੍ਰਾਪਤ ਕਰਨ ਵਿਚ ਮਦਦ ਲੈਣੀ ਚਾਹੀਦੀ ਹੈ।

ਮੇਖ ਤੇ ਬ੍ਰਿਸ਼ਚਕ ਇਹਨਾਂ ਦੋਨਾਂ ਰਾਸ਼ੀਆਂ ਦਾ ਸੁਆਮੀ ਮੰਗਲ ਹੁੰਦਾ ਹੈ, ਬਿਰਖ ਤੇ ਤੁਲਾ ਰਾਸ਼ੀ ਦਾ ਸ਼ੁਕਰ, ਮਿਥੁਨ ਤੇ ਕੰਨਿਆ ਰਾਸ਼ੀ ਦਾ ਬੁੱਧ, ਧਨ ਤੇ ਮੀਨ ਰਾਸ਼ੀ ਦਾ ਗੁਰੂ, ਮਕਰ ਤੇ ਕੁੰਭ ਰਾਸ਼ੀ ਦਾ ਸ਼ਨੀ, ਸਿੰਘ ਦਾ ਸੂਰਜ ਅਤੇ ਕਰਕ ਦਾ ਚੰਦਰਮਾ ਸੁਆਮੀ।

ਹੁਣ ਹੇਠਲੇ ਚੱਕਰ ਵਿਚ ਕਿਹੜੇ ਗ੍ਰਹਿ ਦੀ ਕਿਹੜੀ ਉਚ ਰਾਸ਼ੀ ਹੈ ਅਤੇ ਉਹ ਸਾਰੀਆਂ ਉਚ ਰਾਸ਼ੀਆਂ ਵਿਚ ਵੀ ਕਿਹੜੇ ਅੰਸ਼ ਤੇ ਪਰਮ ਉਚ ਹੁੰਦਾ ਹੈ ਇਹ ਦਸਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਗ੍ਰਹਿਆਂ ਦੀਆਂ ਨੀਚ ਰਾਸ਼ੀਆਂ ਅਤੇ ਉਸ ਨੀਚ ਰਾਸ਼ੀ ਵਿਚ ਵੀ ਪਰਮ ਨੀਚ ਅੰਸ਼ ਦਸਿਆ ਜਾਂਦਾ ਹੈ।

ਗ੍ਰਹਿ	ਉਚ ਰਾਸ਼ੀ	ਪਰਮ ਉਚਅੰਸ	ਨੀਚ ਰਾਸ਼ੀ	ਪਰਮ ਨੀਚ ਅੰਸ
ਸੂਰਜ	ਮੇਖ	10	ਤੁਲਾ	10
ਚੰਦਰ	ਬਿਰਖ	3	ਬਿਰਸ਼ਚਕ	3
ਮੰਗਲ	ਮਕਰ	28	ਕਰਕ	28
ਬੁੱਧ	ਕੰਨਿਆ	15	ਮੀਨ	15
ਗੁਰੂ	ਕਰਕ	5	ਮਕਰ	5
ਸ਼ੁਕ੍ਰ	ਮੀਨ	27	ਕੰਨਿਆ	27
ਸ਼ਨੀ	ਤੁਲਾ	20	ਮੇਖ	20

ਮਿਸਾਲ ਦੇ ਤੌਰ ਤੇ ਗੁਰੂ ਕਰਕ ਰਾਸ਼ੀ ਦੇ ਪੰਜਵੇਂ ਅੰਸ ਤੇ ਪਹੁੰਚ ਕੇ ਪਰਮ ਉਚ ਕਹਾਂਦਾ ਹੈ ਅਤੇ ਉਪਰ ਦੇ ਸ਼ਿਖਰ ਤੇ ਪਹੁੰਚ ਕੇ ਨੀਵੇਂ ਚਲਣਾ ਸ਼ੁਰੂ ਕਰ ਦਿੰਦਾ ਹੈ, ਜਦੋਂ ਮਕਰ ਦੇ ਅੰਸ ਤੇ ਰਹਿੰਦਾ ਹੈ ਤਾਂ ਪਰਮ ਨੀਚ (ਨੀਵਾਂ) ਹੋ ਜਾਂਦਾ ਹੈ ਅਤੇ ਫੇਰ ਉਚਾ ਉਠਨਾ ਸ਼ੁਰੂ ਕਰ ਦਿੰਦਾ ਹੈ।

ਕੁਝ ਗ੍ਰਹਿਆਂ ਦੀ ਜੋ ਸਵਰ ਰਾਸ਼ੀ ਜਾਂ ਉਚ ਰਾਸ਼ੀ ਦੱਸੀ ਗਈ ਹੈ ਉਨ੍ਹਾਂ ਦੀ ਮੂਲ ਤ੍ਰਿਕੋਣ ਰਾਸ਼ੀ ਵੀ ਹੁੰਦੀ ਹੈ। ਫਿਰ ਇਹ ਕਿਵੇਂ ਪਤਾ ਲੱਗੇ ਕਿ ਉਸ ਰਾਸ਼ੀ ਵਿਚ ਸਵਰ ਰਾਸ਼ੀ ਜਾਂ ਆਪਣੀ ਰਾਸ਼ੀ ਕਿੰਨੇ ਅੰਸ਼ਾਂ ਵਿਚ ਹਨ ਅਤੇ ਮੂਲ ਤਿਕੋਣ ਕਿਥੇ ਤੇ ਕਿਥੋ ਤੱਕ ? ਇਹ ਹੇਠਾਂ ਚੱਕਰ ਵਿਚ ਸਪੱਸ਼ਟ ਕੀਤਾ ਜਾਂਦਾ ਹੈ।

ਗ੍ਰਹਿ	ਰਾਸ਼ੀ	ਮੂਲ ਤਿਕੋਣ	ਆਪਣੀ ਰਾਸ਼ੀ
ਸੂਰਜ	ਸਿੰਘ	0^0-20^0	ਬਾਕੀ ਸਵਰਾਸ਼ੀ
ਚੰਦਰ	ਬਿਰਖ	3^0-20^0	ਪਹਿਲੀ 3 ਅੰਸ਼ ਉਚ
ਮੰਗਲ	ਮੇਖ	0^0-12^0	ਬਾਕੀ ਸਵਰਾਸ਼ੀ
ਬੁੱਧ	ਕੰਨਿਆ	15^0-20^0	20^0-30^0 ਸਵਰਾਸ਼ੀ
ਗੁਰੂ	ਧਨ	0^0-10^0	ਬਾਕੀ ਸਵਰਾਸ਼ੀ
ਸ਼ੁਕਰ	ਤੁਲਾ	0^0-5^0	ਬਾਕੀ ਸਵਰਾਸ਼ੀ
ਸ਼ਨੀ	ਕੁੰਭ	0^0-20^0	ਬਾਕੀ ਸਵਰਾਸ਼ੀ

ਹੁਣ ਰਾਸ਼ੀਆਂ ਨੂੰ ਮਨੁੱਖ, ਕੀਟ (ਕੀੜਾ), ਪਾਣੀ ਅਤੇ ਚੌਪਾਏ ਇੰਨਾਂ ਚਾਰ ਹਿੱਸਿਆਂ ਵਿਚ ਵੰਡਦੇ ਹਾਂ।

ਮਨੁੱਖ	ਚੌਪਾਏ	ਕੀਟ	ਪਾਣੀ ਵਾਲੇ
ਮਿਥੁਨ	ਮੇਖ	ਬ੍ਰਿਸ਼ਚਕ	ਕਰਕ
ਕੰਨਿਆ	ਬਿਰਖ		ਮਕਰ (ਉਤਰਾਰਧ)
ਤੁਲਾ			ਮੀਨ
ਧਨ (ਪੂਰਵਾਰਧ)	ਸਿੰਘ		

	ਧਨ (ਉਤਰਾਰਧ)
ਕੁੰਭ	ਮਕਰ (ਪੂਰਵਾਰਧ)

ਹੁਣ ਕਿਹੜੀ ਰਾਸ਼ੀ ਅਪਣੇ ਅੱਗੇ ਵੱਲੋ ਚੜਦੀ ਹੈ, ਕਿਹੜੀ ਪਿੱਛੇ ਵੱਲ ਨੂੰ ਚੜਦੀ ਹੈ ਅਤੇ ਕਿਹੜੀ ਦੋਵੇਂ ਪਾਸਿਆਂ ਤੋਂ ਚੜਦੀ ਹੈ, ਹੁਣ ਇਸਦੇ ਬਾਰੇ ਜਾਣਕਾਰੀ ਦਿੰਦੇ ਹਾਂ।

ਮੇਖ	ਪ੍ਰਸ਼ਠੋਦੇ	ਕਰਕ	ਪ੍ਰਸ਼ਠੋਦੇ
ਬਿਰਖ	ਪ੍ਰਸ਼ਠੋਦੇ	ਸਿੰਘ	ਸ਼੍ਰਿਸ਼ਦੇ
ਮਿਥੁਨ	ਉਭੋਦੇ	ਕੰਨਿਆ	ਸ਼੍ਰਿਸ਼ਦੇ
ਤੁਲਾ	ਸ਼੍ਰਿਸ਼ੋਦੇ	ਮਕਰ	ਪ੍ਰਸ਼ਠੋਦੇ
ਬਿਰਸ਼ਚਕ	ਸ਼੍ਰਿਸ਼ੋਦੇ	ਕੁੰਭ	ਸ਼੍ਰਿਸ਼ੋਦੇ
ਧਨ	ਪ੍ਰਸ਼ਠੋਦੇ	ਮੀਨ	ਉਭੋਦੇ

ਬਹੁਤ ਸਾਰੇ ਵਿਚਾਰਾਂ ਵਿੱਚ ਸ਼੍ਰਿਸ਼ੋਦੇ ਰਾਸ਼ੀਆਂ ਸਰਵ ਉੱਤਮ ਮੰਨੀਆਂ ਗਈਆਂ ਹਨ, ਪ੍ਰਸ਼ਠੋਦੇ ਨਿਰਦਈ। ਸ਼੍ਰਿਸ਼ੋਦੇ ਰਾਸ਼ੀ ਵਿੱਚ ਰਹਿੰਦਾ ਗ੍ਰਹਿ ਸ਼ੁਰੂ ਵਿੱਚ ਹੀ ਅਪਣਾ ਫਲ ਦਿਖਾਂਉਦਾ ਹੈ। ਪ੍ਰਸ਼ਠੋਦੇ ਵਿੱਚ ਸਥਿਤ ਅੰਤ ਵਿੱਚ। ਉਭੋਦੇ ਵਿੱਚ ਸਥਿਤ ਮੱਧ ਵਿੱਚ।

ਹੁਣ ਰਾਸ਼ੀਆਂ ਵਿੱਚ (1) ਦਿਨ ਵਿੱਚ ਤਾਕਤਵਰ (2) ਰਾਤ ਵਿੱਚ ਤਾਕਤਵਰ ਇਨ੍ਹਾਂ ਭਾਗਾਂ ਵਿੱਚ ਵੰਡਦੇ ਹਾਂ।

ਦਿਨ ਵਿੱਚ ਬਲੀ – 5, 6, 7, 8, 11, 22

ਰਾਤ ਵਿੱਚ ਬਲੀ – 1, 2, 3, 4, 9, 10

ਦਿਨ ਵਿੱਚ ਬਲੀ ਰਾਸ਼ੀਆਂ ਤੇ ਸੂਰਜ ਦਾ ਵਿਸ਼ੇਸ਼ ਅਧਿਕਾਰ ਹੈ ਅਤੇ ਰਾਤ ਵਿੱਚ ਬਲੀ ਰਾਸ਼ੀਆਂ ਤੇ ਚੰਦਰਮਾਂ ਦਾ।

ਸੂਰਜ ਜਿਸ ਰਾਸ਼ੀ ਨੂੰ ਪਾਰ ਕਰ ਚੁੱਕਿਆ ਹੈ, ਉਸਤੋਂ ਗਿਣਨਾ ਸ਼ੁਰੂ ਕਰੋ :

ਇੰਨਾਂ ਦੀ ਤਰਤੀਬ ਵਾਰ ਉਦਰਵ, ਅਧ:, ਸਮ, ਵਕਰ ਇਹ ਸੰਗਿਆ ਹੈ। ਮਿਸਾਲ ਦੇ ਤੌਰ ਤੇ ਸੂਰਜ ਕੰਨਿਆ ਨੂੰ ਪਾਰ ਕਰਕੇ ਤੁਲਾ ਵਿਚ ਆਇਆ ਤੇ ਕੰਨਿਆ ਤੋਂ ਸਿੰਘ ਤੱਕ ਤਰਤੀਬ ਵਾਰ ਗਿਣੋ, ਉਦਰਵ,ਅਧ:, ਸਮ, ਵਕਰ, ਉਦਰਵ, ਅਧ:, ਸਮ, ਵਕਰ, ਉਦਰਵ, ਅਧ:, ਸਮ, ਵਕਰ । ਇਹ ਅਲੱਗ-ਅਲੱਗ ਰਾਸ਼ੀਆਂ ਦੀ ਤਰਤੀਬ ਵਾਰ ਸੰਗਿਆ ਹੋਈ।

ਹੁਣ ਰਾਸ਼ੀਆਂ ਦੇ ਕੁਝ ਲੱਛਣ ਦੱਸਦੇ ਹਾਂ:

ਮੇਖ	ਮੰਗਲ	ਚਰ	ਦੁਆਰ	ਧਾਤੂ	ਕਰੂਰ	ਵਿਸ਼ਮ	ਪੂਰਬ
ਬਿਰਖ	ਸ਼ੁਕਰ	ਸਥਿਰ	ਬਹੀ:	ਮੂਲ	ਸੌਮੇਆ	ਸਮ	ਦੱਖਣ
ਮਿਥੁਨ	ਬੁੱਧ	ਉਭੈ	ਗਰਬ	ਜੀਵ	ਕਰੂਰ	ਵਿਸ਼ਮ	ਪੱਛਮ
ਕਰਕ	ਚੰਦ	ਚਰ	ਦੁਆਰ	ਧਾਤੂ	ਸੌਮੇਆ	ਸਮ	ਉਤਰ
ਸਿੰਘ	ਸੂਰਜ	ਸਥਿਰ	ਬਹੀ:	ਮੂਲ੍ਹ	ਕਰੂਰ	ਵਿਸ਼ਮ	ਪੂਰਬ
ਕੰਨਿਆ	ਬੁੱਧ	ਉਭੈ	ਗਰਬ	ਜੀਵ	ਸੌਮੇਆ	ਸਮ	ਦੱਖਣ
ਤੁਲਾ	ਸ਼ੁਕਰ	ਚਰ	ਦੁਆਰ	ਧਾਤੂ	ਕਰੂਰ	ਵਿਸ਼ਮ	ਪੱਛਮ
ਬ੍ਰਿਸ਼ਚਕ	ਮੰਗਲ	ਸਥਿਰ	ਬਹੀ:	ਮੂਲ	ਸੌਮੇਆ	ਸਮ	ਉਤਰ
ਧਨ	ਗੁਰੂ	ਉਭੈ	ਗਰਬ	ਜੀਵ	ਕਰੂਰ	ਵਿਸ਼ਮ	ਪੂਰਬ
ਮਕਰ	ਸ਼ਨੀ	ਚਰ	ਦੁਆਰ	ਧਾਤੂ	ਸੌਮੇਆ	ਸਮ	ਦੱਖਣ
ਕੁੰਭ	ਸ਼ਨੀ	ਸਥਿਰ	ਬਹੀ:	ਮੂਲ	ਕਰੂਰ	ਵਿਸ਼ਮ	ਪੱਛਮ
ਮੀਨ	ਗੁਰੂ	ਉਭੈ	ਗਰਬ	ਜੀਵ	ਸੌਮੇਆ	ਸਮ	ਉਤਰ

ਚਰ ਦਾ ਮਤਲਬ ਹੈ ਕਿ ਜਿਸ ਵਿਚ ਕੰਮ ਜਲਦੀ ਹੋਵੇ। ਯਾਤਰਾ ਕਰੇ ਤਾਂ ਜਲਦੀ ਵਾਪਿਸ ਆ ਜਾਵੇ। ਸਥਿਰ ਲਗਨ ਵਿਚਕੰਮ ਕਰਨ ਨਾਲ ਸਥਾਈ ਹੁੰਦਾ ਹੈ। ਸਥਿਰ ਲਗਨ ਵਿਚ ਮਕਾਨ ਵਿਚ ਪ੍ਰਵੇਸ਼ ਕਰੇ ਤਾਂ ਬਹੁਤ ਸਾਲਾਂ ਤੱਕ ਉਥੇ ਹੀ ਰਹਿੰਦਾ ਹੈ। ' ਉਭੈ ' ਦਾ ਪਹਿਲਾ ਅੱਧਾ ਹਿੱਸਾ 'ਸਥਿਰ' ਦਾ ਪ੍ਰਭਾਵ ਦਿਖਾਉਂਦਾ ਹੈ, ਪਿਛਲਾ ਅਧਾ ਹਿਸਾ 'ਚਰ' ਦਾ ਪ੍ਰਭਾਵ ਦਿਖਾਉਂਦਾ ਹੈ। ਮਿਲਿਆ ਜੁਲਿਆ ਪ੍ਰਭਾਵ ਦਿਖਾਉਣ ਦੇ ਕਾਰਣ ਇਹਨੂੰ ਉਭੈ (ਦੋਨੋਂ) ਕਹਿੰਦੇ ਹਨ। 'ਦੁਆਰ' ਦਾ ਅਰਥ ਹੈ ਦਰਵਾਜੇ ਤੇ। 'ਬਹੀਂ' ਦਾ ਅਰਥ ਹੈ ਬਾਹਰ।

'ਗਰਭ' ਦਾ ਅਰਥ ਹੈ ਅੰਦਰ। 'ਧਾਤੂ' ਦਾ ਅਰਥ ਹੈ ਸੋਨਾ, ਚਾਂਦੀ, ਲੋਹਾ ਆਦਿ। 'ਮੂਲ' ਦਾ ਦਰੱਖਤ, ਫਲ ਅੰਨ, ਖੇਤੀ ਆਦਿ। 'ਜੀਵ ' ਦਾ ਅਰਥ ਹੈ ਪ੍ਰਾਣੀ, ਪੁੱਤਰ, ਪੋਤਰੇ ਆਦਿ। ਮੰਨ ਲਵੋ ਗ੍ਰਹਿ ਦੇ ਲੱਛਣ ਤੋਂ ਪਤਾ ਲਗਦਾ ਹੈ ਕਿ 'ਲਾਭ' ਹੋਵੇਗਾ ? ਕਿਸਦਾ ਲਾਭ ? ਜਿਹੜੀ ਰਾਸ਼ੀ ਵਿਚ ਗ੍ਰਹਿ ਹੋਵੇ ਉਸਦੇ ਲੱਛਣ ਤੋਂ ਦਸੋ ਕਿ ਕਿਸਤਰ੍ਹਾਂ ਦਾ ਲਾਭ ਜਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ ਧਾਤੂ ਦੀ, ਮੂਲ ਦੀ ਜਾਂ ਮਨੁੱਖ ਦੀ। ਨਿਰਦਈ ਰਾਸ਼ੀ ਵਿੱਚ ਨਿਰਦਈ ਗ੍ਰਹਿ ਹੋਰ ਵੀ ਨਿਰਦਈ ਹੋ ਜਾਂਦਾ ਹੈ। ਸੋਮੇਆ ਰਾਸ਼ੀ ਵਿੱਚ ਨਿਰਦਈ ਗ੍ਰਹਿ ਘੱਟ ਨਿਰਦੇਅਤਾ ਦਿਖਾਉਂਦਾ ਹੈ। ਇਸ ਤਰਾਂ ਗ੍ਰਹਿ ਦੀ ਅਤੇ ਰਾਸ਼ੀ ਦੀ ਨਿਰਦਇਤਾ ਅਤੇ ਸੋਮੇਅਤਾ ਨਿਸ਼ਚੇ ਕਰਕੇ ਪ੍ਰਮਾਨਿਤ, ਕਿੰਨੀ ਨਿਰਦਏਤਾ ਜਾਂ ਸੋਮੇਅਤਾ ਹੋਵੇਗੀ ਇਹ ਨਿਸ਼ਚੇ ਕਰਨਾ ਚਾਹੀਦਾ ਹੈ। 'ਵਿਸ਼ਮ' ਦਾ ਅਰਥ ਹੈ 'ਊਨਾ'। 'ਸਮ' ਦਾ ਅਰਥ ਹੈ 'ਪੂਰਾ'। ਓਜ ਰਾਸ਼ੀਆਂ ਵਿੱਚ ਜਿਆਦਾ ਗ੍ਰਹਿ ਹੋਣ ਨਾਲ ਮਨੁੱਖ ਵਿੱਚ ਪੁਰਸ਼ਾਰਥ ਤੱਤ (ਤਾਕਤ, ਹਿੰਮਤ) ਆਦਿ ਵਿਸ਼ੇਸ਼ ਮਾਤਰਾ ਵਿੱਚ ਹੁੰਦੇ ਹਨ। ਸਮ ਰਾਸ਼ੀ ਵਿੱਚ ਜਿਆਦਾ ਗ੍ਰਹਿ ਹੋਣ ਨਾਲ ਸੁੰਦਰਤਾ, ਸੁਸ਼ੀਲਤਾ ਆਦਿ ਜਿਆਦਾ ਹੁੰਦੇ ਹਨ।

ਵੈਸੇ ਤਾਂ 1, 3, 5, 7, 9, 11 ਇਹ ਸਾਰੀਆਂ ਰਾਸ਼ੀਆਂ ਨਿਰਦਈ ਹਨ ਪਰ ਇਹਨਾਂ ਵਿੱਚ ਵੀ 3, 7, 9 ਇਹ ਸੋਮਆ ਵੀ ਹਨ। ਕਿਉਂਕਿ ਇਹਨਾਂ ਦੇ ਸੁਆਮੀ ਸ਼ੁਭ ਗ੍ਰਹਿ ਹਨ। ਇਸੇ ਤਰਾਂ 2, 4, 6, 8, 10, 12 ਇਹ ਸਾਰੀਆਂ ਸੋਮਆ ਰਾਸ਼ੀਆਂ ਹਨ ਪਰ ਇਹਨਾਂ ਵਿੱਚ ਵੀ 2, 4, 6, 12 ਜਿਆਦਾ ਸੋਮਆ ਹਨ ਕਿਉਂਕਿ ਇਹਨਾਂ ਦੇ ਸੁਆਮੀ ਵੀ ਸ਼ੁਭ ਗ੍ਰਹਿ ਹਨ।

ਰਾਸ਼ੀਆਂ ਦੀ ਦਿਸ਼ਾ ਦੱਸਣ ਦਾ ਮਤਲਬ ਇਹ ਹੈ ਕਿ ਜਿਹੜੀ ਰਾਸ਼ੀ ਵਿੱਚ ਕਾਰਕ ਗ੍ਰਹਿ ਬੈਠੇ ਹੋਣ ਉਸ ਰਾਸ਼ੀ ਦੀ ਦਿਸ਼ਾ ਵਿੱਚ ਭਾਗ ਉਚਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਕਿਸੇ ਦੀ ਜਨਮ ਕੁੰਡਲੀ ਵਿੱਚ ਲਗਨੇਸ਼, ਨਵਮੇਸ਼, ਦਸ਼ਮੇਸ਼ ਬ੍ਰਿਸ਼ਚਕ ਰਾਸ਼ੀ ਵਿੱਚ ਹੋਣ ਤਾਂ ਉਤਰ ਦਿਸ਼ਾ ਵਿੱਚ ਭਾਗ ਉਚੇ ਹੋਣਗੇ

ਇਹ ਕਹਿਣਾ ਚਾਹੀਦਾ ਹੈ।

ਜਨਮ ਕੁੰਡਲੀ ਵ੍ਰਿੱਚ 12 ਭਾਵ ਹੁੰਦੇ ਹਨ। ਇੱਕ ਇੱਕ ਭਾਵ ਨੂੰ ਅਨੇਕਾਂ ਨਾਵਾਂ ਨਾਲ ਪੁਕਾਰਦੇ ਹਨ। ਕਿਸ ਕਿਸ ਭਾਵ ਦੇ ਕਿੰਨੇ ਤੇ ਕੀ ਕੀ ਨਾਂ ਹਨ, ਇਹ ਹੇਠਾਂ ਦੱਸਿਆ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਇੱਕ ਹੀ ਭਾਵ ਦੇ ਵੱਖ ਵੱਖ ਨਾਵਾਂ ਤੋਂ ਇਹ ਪਤਾ ਚਲਦਾ ਹੈ ਕਿ ਉਸ ਇੱਕ ਹੀ ਭਾਵ ਤੋਂ ਕਿਹੜੀਆਂ ਵੱਖੋ-ਵੱਖ ਚੀਜ਼ਾਂ ਬਾਰੇ ਵਿਚਾਰ ਕਰਨਾ।

(1) ਲਗਨ, ਹੀਰਾ, ਪ੍ਰਭਾਤ, ਸ਼ਰੀਰ, ਸ਼ੁਰੂਆਤ, ਰੂਪ, ਸਿਰ, ਵਰਤਮਾਨ ਕਾਲ, ਜਨਮ ਇਹਨਾ ਸਾਰਿਆਂ ਬਾਰੇ ਵਿਚਾਰ ਪਹਿਲੇ ਘਰ ਤੋਂ ਕਰਨਾ ਚਾਹੀਦਾ ਹੈ।

(2) ਧਨ, ਵਿਦਿਆ, ਅਪਣੀ ਵਸਤੂ, ਖਾਣਾ-ਪੀਣਾ, ਭੋਜਨ, ਸੱਜੀ ਅੱਖ, ਮੂੰਹ, ਚਿੱਠੀ, ਬੋਲਣ ਦੀ ਸ਼ਕਤੀ, ਪਰਿਵਾਰ ਇਹ ਸਾਰੇ ਦੂਜੇ ਘਰ ਦੇ ਨਾਂ ਹਨ ਜਾਂ ਇੰਨ੍ਹਾਂ ਸਾਰਿਆਂ ਦਾ ਵਿਚਾਰ ਦੂਜੇ ਘਰ ਤੋਂ ਕਰਨਾ ਚਾਹੀਦਾ ਹੈ।

(3) ਦੁਸ਼ਚਿਕਯ, ਛਾਤੀ, ਸੱਜਾ ਕੰਨ, ਫੌਜ, ਹਿੰਮਤ, ਵੀਰਤਾ, ਸ਼ਕਤੀ ਅਤੇ ਭਰਾਵਾਂ ਤੇ ਭੈਣਾਂ ਦਾ ਵਿਚਾਰ ਤੀਜੇ ਘਰ ਤੋਂ ਕਰਨਾ ਚਾਹੀਦਾ ਹੈ। ਇਸਨੂੰ ਦੁਸ਼ਚਿਕਯ ਘਰ ਵੀ ਕਹਿੰਦੇ ਹਨ।

(4) ਘਰ, ਖੇਤ, ਮਾਮਾ, ਭਾਣਜਾ, ਭਰਾ, ਦੋਸਤ, ਸਵਾਰੀ, ਮਾਂ, ਗਾਂ, ਮੱਝ, ਖੁਸ਼ਬੋ, ਕਪੜੇ, ਗਹਿਣੇ ਅਤੇ ਸੁਖ ਦਾ ਵਿਚਾਰ ਚੋਥੇ ਘਰ ਤੋਂ ਕਰਨਾ ਚਾਹੀਦਾ ਹੈ। ਇਸੇ ਘਰ ਤੋਂ ਪਾਣੀ, ਦਰਿਆ, ਪੁਲ ਆਦਿ ਦਾ ਵਿਚਾਰ ਕਰਨਾ ਚਾਹੀਦਾ ਹੈ। ਚੋਥੇ ਘਰ ਨੂੰ 'ਹਿਬੁਕ' ਵੀ ਕਹਿੰਦੇ ਹਨ।

(5) ਰਾਜਕਾਜ ਦੀ ਮੋਹਰ, ਮੰਤਰੀ, ਟੈਕਸ, ਆਤਮਾ, ਬੁੱਧੀ, ਭਵਿੱਖ ਦੀ ਜਾਣਕਾਰੀ, ਪ੍ਰਾਨ, ਸੰਤਾਨ, ਪੇਟ, ਵੇਦ, ਮਨੁਸਮਰਿਤੀ ਆਦਿ ਦਾ ਵਿਚਾਰ ਪੰਜਵੇਂ ਘਰ ਤੋਂ ਕਰਨਾ ਚਾਹੀਦਾ ਹੈ। ਸ਼ਰੂਤੀ ਸਮਰਿਤੀ ਤੋਂ ਮਤਲਬ ਹੈ ਸ਼ਾਸਤ੍ਰ

ਗਿਆਨ ਦਾ। ਇਸ ਲਈ ਸਾਰੇ ਸ਼ਾਸਤ੍ਰ ਗਿਆਨ ਦਾ ਵਿਚਾਰ ਪੰਜਵੇਂ ਘਰ ਤੋਂ ਕਰਨਾ ਚਾਹੀਦਾ ਹੈ।

(6) ਕਰਜਾ, ਹਥਿਆਰ, ਚੋਰ, ਸੱਟ, ਰੋਗ, ਦੁਸ਼ਮਣ, ਜਾਤ, ਯੁੱਧ, ਮਾੜਾ ਕਰਮ, ਪਾਪ, ਡਰ, ਅਪਮਾਨ ਆਦਿ ਦਾ ਵਿਚਾਰ ਛੇਵੇਂ ਘਰ ਤੋਂ ਕਰਨਾ ਚਾਹੀਦਾ ਹੈ।

(7) ਦਿਲ ਦੀਆਂ ਇੱਛਾਵਾਂ (ਕਾਮ-ਵਾਸਨਾ), ਮਦ, ਮਾਰਗ, ਲੋਗ (ਜਨਤਾ), ਪਤੀ-ਪਤਨੀ ਆਦਿ ਦਾ ਵਿਚਾਰ ਸਤਵੇਂ ਘਰ ਤੋਂ ਕਰਨਾ ਚਾਹੀਦਾ ਹੈ। ਇਸ ਸਤਵੇਂ ਸਥਾਨ ਨੂੰ 'ਧੂਣ' ਜਾਂ 'ਜਾਮਿੱਤਰ' ਵੀ ਕਹਿੰਦੇ ਹਨ। ਸੂਰਜ ਡੁੱਬਣ ਵੇਲੇ, ਪੂਰਬ ਦਿਸ਼ਾ ਲਗਨ ਰਾਸ਼ੀ ਤੋਂ ਸਤਵੇਂ ਘਰ ਵਿੱਚ ਰਹਿੰਦਾ ਹੈ ਇਸ ਕਾਰਨ ਸਤਵੇਂ ਸਥਾਨ ਵਿੱਚ ਰਹਿੰਦਾ ਹੈ ਇਸ ਕਾਰਨ ਸਤਵੇਂ ਸਥਾਨ ਦੀ 'ਅਸਤ' ਸੰਗਿਆ ਵੀ ਹੈ।

(8) ਔਰਤ ਦਾ ਚੰਗਾ ਭਾਗ ਜਾਂ ਪਤੀ ਦਾ ਜਿੰਦਾ ਰਹਿਣਾ, ਛੇਦ, ਮਾਨਸਿਕ ਬੀਮਾਰੀ ਜਾਂ ਚਿਤਾ, ਬੇਇੱਜਤੀ ਜਾਂ ਹਾਰ, ਉਮਰ (ਕਿੰਨੇ ਸਾਲ ਮਨੁੱਖ ਜਿੰਦਾ ਰਹੇਗਾ, ਕਲੇਸ਼, ਬਦਨਾਮੀ, ਮੌਤ, ਅੜਚਣ, ਅਪਵਿੱਤਰਤਾ ਜਾਂ ਮਰਣ ਦੇ ਕਾਰਣ ਪੈਣ ਵਾਲਾ ਸੂਤਕ, ਗੁਲਾਮਾਂ ਦਾ ਵਿਚਾਰ ਅਠਵੇਂ ਸਥਾਨ ਤੋਂ ਕਰਨਾ ਚਾਹੀਦਾ ਹੈ। ਗੁਦਾ ਦਾ ਵਿਚਾਰ ਵੀ ਅਠਵੇਂ ਘਰ ਤੋਂ ਕਰਨਾ ਚਾਹੀਦਾ ਹੈ, ਅਠਵੇਂ ਵਿੱਚ ਮੰਗਲ ਆਮਤੌਰ ਤੇ ਬਵਾਸੀਰ ਦੀ ਬਿਮਾਰੀ ਲਾਉਂਦਾ ਹੈ।

(9) ਗੁਰੂ, ਦੇਵਤਾ, ਪਿਤਾ, ਪੂਜਾ, ਤਪਸਿਆ, ਚੰਗੇ ਕਰਮ, ਪੋਤਾ, ਚੰਗਾ ਵੰਸ਼ ਆਦਿ ਦਾ ਵਿਚਾਰ ਨੌਵੇਂ ਭਾਵ ਤੋਂ ਕਰਦੇ ਹਨ। ਇਸਨੂੰ ਸ਼ੁਭ ਸਥਾਨ ਵੀ ਕਹਿੰਦੇ ਹਨ। ਦੱਖਣ ਭਾਰਤ ਵਿੱਚ ਨੌਵੇਂ ਘਰ ਤੋਂ ਪਿਤਾ ਦਾ ਵਿਚਾਰ ਕਰਦੇ ਹਨ ਪਰ ਉਤਰ ਭਾਰਤ ਵਿੱਚ ਦਸਵੇਂ ਘਰ ਤੋਂ ਪਿਤਾ ਦਾ ਵਿਚਾਰ ਕਰਦੇ ਹਨ।

(10) ਵਪਾਰ ਵਿੱਚ ਉਚਾ ਸਥਾਨ, ਇੱਜਤ, ਕਰਮ, ਜਪ। ਯਸ਼, ਯੱਗ, ਰੋਜੀ-ਰੋਟੀ ਦਾ ਉਪਾ, ਕੰਮ ਵਿੱਚ ਧਿਆਨ, ਸਦਾਚਾਰ ਜਾਂ ਦੁਰਾਚਾਰ, ਗਮਨ, ਹਕੂਮਤ, ਗੁਣ, ਅਕਾਸ਼ ਆਦਿ ਦਾ ਵਿਚਾਰ ਦਸਵੇਂ ਘਰ ਤੋਂ ਕਰਨਾ ਚਾਹੀਦਾ

ਹੈ। ਇਸਨੂੰ ਆਗਿਆ ਸਥਾਨ ਵੀ ਕਹਿੰਦੇ ਹਨ।

(11) ਲਾਭ, ਆਮਦਨੀ, ਪ੍ਰਾਪਤੀ, ਆਗਮਨ, ਸਿੱਧੀ, ਧਨ ਅਤੇ ਐਸ਼ਪ੍ਰਸਤੀ, ਕਲਿਆਣ, ਪ੍ਰਸ਼ੰਸਾ, ਵੱਡਾ ਭਰਾ ਜਾਂ ਭੈਣ, ਖੱਬਾ ਕੰਨ, ਸਰਸਤਾ, ਚੰਗੀ ਖਬਰ ਆਦਿ ਦਾ ਵਿਚਾਰ ਗਿਆਰਵੇਂ ਘਰ ਤੋਂ ਕਰੋ।

(12) ਦੁੱਖ, ਪੈਰ, ਖੱਬੀ ਅੱਖ, ਹਾਸ, ਚੁਗਲਖੋਰ, ਅੰਤ (ਕਿਸੇ ਦਾ ਆਖਰੀ 'ਨਤੀਜਾ), ਗਰੀਬੀ, ਪਾਪ, ਪਲੰਗ ਤੇ ਸੌਣਾ (ਇਸਤੋਂ ਅੱਲਗ ਪੁਰਸ਼-ਇਸਤ੍ਰੀ ਦੇ ਗੁਪਤ ਸਬੰਧ ਵੀ ਸਮਝਣੇ ਚਾਹੀਦੇ ਹਨ), ਖਰਚਾ, ਜੇਲ ਜਾਣਾ ਆਦਿ ਦਾ ਵਿਚਾਰ ਬਾਹਰਵੇਂ ਸਥਾਨ ਤੋਂ ਕਰਨਾ ਚਾਹੀਦਾ ਹੈ। ਬਾਹਰਵੇਂ ਸਥਾਨ ਨੂੰ 'ਖਰਚਾ' ਜਾਂ 'ਰਿਫ਼' ਸਥਾਨ ਵੀ ਕਹਿੰਦੇ ਹਨ।

ਤੀਜੇ, ਛੇਵੇਂ, ਅਠਵੇਂ ਅਤੇ ਬਾਹਰਵੇਂ ਘਰ ਨੂੰ 'ਲੀਨ' ਸਥਾਨ ਵੀ ਕਹਿੰਦੇ ਹਨ। ਲੀਨ ਦਾ ਅਰਥ ਹੈ 'ਛੁਪਿਆ ਹੋਇਆ'। ਅਠੱਵਾਂ ਸਭ ਤੋਂ ਮਾੜਾਂ ਸਮਝਿਆ ਜਾਂਦਾ ਹੈ। ਛੇਵੇਂ, ਅੱਠਵੇਂ ਅਤੇ ਬਾਹਰਵੇਂ ਸਥਾਨ ਨੂੰ 'ਤ੍ਰਿਕ' ਵੀ ਕਹਿੰਦੇ ਹਨ।

ਛੇਵੇਂ, ਅੱਠਵੇਂ ਤੇ ਬਾਹਰਵੇਂ ਸਥਾਨ ਨੂੰ 'ਦੁ:ਸਥਾਨ' ਵੀ ਕਹਿੰਦੇ ਹਨ। ਦੁਸਥਾਨ ਦਾ ਅਰਥ ਹੈ 'ਖਰਾਬ ਸਥਾਨ' ਬਾਕੀ ਸਥਾਨ 1, 2, 3, 4, 5, 7, 9, 10, 11 ਸ਼ੁਭ ਸਥਾਨ ਹਨ। ਇਹ ਸਾਰੇ ਚੰਗਾ ਫਲ ਦਿੰਦੇ ਹਨ। ਜਨਮ ਕੁੰਡਲੀ ਵਿੱਚ ਲਗਨ, ਚਤੁਰਥ, ਸਪੱਤਮ ਅਤੇ ਦਸ਼ਮ ਸਥਾਨਾਂ ਨੂੰ 'ਕੇਂਦਰ' ਕਹਿੰਦੇ ਹਨ। ਕੇ ਂਦਰ ਨੂੰ 'ਕੰਟਕ' ਜਾਂ 'ਚਤੁਸ਼ਟਯ' ਵੀ ਕਹਿੰਦੇ ਹਨ।

ਜਨਮ ਲਗਨ ਤੋਂ ਦੂਜਾ, ਪੰਜਵਾਂ, ਅੱਠਵਾਂ ਅਤੇ ਗਿਆਰਵਾਂ ਸਥਾਨ ਨੂੰ 'ਪਣਫਰ' ਕਹਿੰਦੇ ਹਨ ਅਤੇ ਤੀਜੇ, ਛੇਵੇਂ, ਨੌਵੇਂ ਅਤੇ ਦਸਵੇਂ ਸਥਾਨ ਨੂੰ 'ਆਪੋਕਿਲਮ'। ਚੋਥੇ ਅਤੇ ਅਠਵੇਂ ਘਰ ਨੂੰ 'ਚਤੁਰਸਤਰ' ਕਹਿੰਦੇ ਹਨ। ਤੀਜੇ, ਛੇਵੇਂ, ਦਸਵੇਂ ਅਤੇ ਗਿਆਰਵੇਂ ਘਰ ਨੂੰ 'ਉਪਚਯ' ਕਹਿੰਦੇ ਹਨ। ਪੰਜਵੇਂ ਤੇ ਨੌਵੇਂ ਘਰ ਨੂੰ 'ਤ੍ਰਿਕੋਣ' ਕਹਿੰਦੇ ਹਨ। ਤ੍ਰਿਕੋਣ ਸਥਾਨ ਬਹੁਤ ਚੰਗੇ ਮੰਨੇ ਗਏ ਹਨ। ਤ੍ਰਿਕੋਣ ਵਿੱਚ ਸ਼ੁਭ ਗ੍ਰਹਿ ਬੈਠੇ ਤਾਂ ਹੋਰ ਵੀ ਸ਼ੁਭ ਫਲ ਦਿਖਾਂਦਾ ਹੈ। ਤ੍ਰਿਕੋਣ ਦਾ

ਸੁਆਮੀ ਵੀ ਅਪਣੀ ਦਸ਼ਾ, ਅੰਤਰ ਦਸ਼ਾ ਵਿੱਚ ਚੰਗਾ ਫਲ ਦਿਖਾਂਦਾ ਹੈ।

ਤਾਂਬਾ, ਸੋਨਾ, ਪਿਤਾ, ਸ਼ੁਭ ਫਲ, (ਅਰਥਾਤ ਅਪਣਾ ਸ਼ੁਭ ਫਲ), ਧੀਰਜ, ਬਹਾਦੁਰੀ, ਲੜਾਈ ਵਿੱਚ ਜਿੱਤ, ਆਤਮਾ, ਸੁਖ, ਪ੍ਰਤਾਪ, ਰਾਜ ਸੇਵਾ, ਸ਼ਕਤੀ, ਪ੍ਰਕਾਸ਼, ਭਗਵਾਨ ਸ਼ਿਵ ਸਬੰਧੀ ਕੰਮ, ਜੰਗਲ ਜਾਂ ਪਹਾੜ ਵਿੱਚ ਯਾਤਰਾ, ਹਵਨ, ਕੰਮ ਦੀ ਪ੍ਰਵੀਰਤੀ, ਦੇਵ ਸਥਾਨ, ਤੀਖਣਤਾ, ਉਤਸ਼ਾਹ ਆਦਿ ਦਾ ਵਿਚਾਰ ਅਕਲਮੰਦ ਮਨੁੱਖ ਸੂਰਜ ਨਾਲ ਕਰੇ ਅਰਥਾਤ ਸੂਰਜ ਉਪਯੁਕਤ ਦਾ ਕਾਰਕ ਹੈ।

ਮਾਤਾ ਦਾ ਕੁਸ਼ਲ, ਚਿੱਤ ਦੀ ਪ੍ਰਸੰਨਤਾ, ਸਮੁੰਦਰ ਇਸ਼ਨਾਨ, ਚਿੱਟਾ ਨੰਬਰ ਜਾਂ ਚਿੱਟੀ ਵਸਤੂ ਅਤੇ ਚੰਵਰ, ਛਤਰ, ਸੁੰਦਰ ਪੱਖੇ, ਫਲ, ਫੁੱਲ, ਕੋਮਲ ਵਸਤੂ, ਖੇਤੀ, ਅੰਨ, ਕੀਰਤੀ ਜਾਂ ਯਸ਼, ਮੋਤੀ, ਚਾਂਦੀ, ਕਾਂਸਾ, ਦੁੱਧ, ਚੰਗੀ ਵਸਤੂ, ਕਪੜੇ, ਪਾਣੀ, ਗਾਂ, ਔਰਤ-ਪ੍ਰਾਪਤੀ, ਸੁਖਪੂਰਵਕ ਭੋਜਨ, ਰੂਪ (ਸੁੰਦਰਤਾ) ਇੰਨ੍ਹਾਂ ਦੇ ਸਬੰਧ ਦਾ ਫਲਾਦੇਸ਼ ਚੰਦਰਮਾ ਤੋਂ ਕਹਿਣਾ ਚਾਹੀਦਾ ਹੈ। ਚੰਦਰਮਾ ਇੰਨਾਂ ਸਭ ਦਾ ਕਾਰਕ ਹੈ।

ਹੁਣ ਇਹ ਦਸਦੇ ਹਾਂ ਕਿ ਮੰਗਲ ਤੋਂ ਕਿਹੜੀਆਂ-ਕਿਹੜੀਆਂ ਵਸਤਾਂ ਦਾ ਵਿਚਾਰ ਕਰਨਾ ਚਾਹੀਦਾ ਹੈ। ਸਤੱਵ (ਸ਼ਰੀਰਕ ਤੇ ਮਾਨਸਿਕ ਤਾਕਤ), ਧਰਤੀ ਤੋਂ ਪੈਦਾ ਹੋਣ ਵਾਲੇ ਪਦਾਰਥ, ਭਰਾਵਾਂ ਤੇ ਭੈਣਾਂ ਦੇ ਗੁਣ ਅਰਥਾਤ ਭਰਾਵਾਂ ਤੇ ਭੈਣਾਂ ਦਾ ਸੁਖ ਕਿਹੋ ਜਿਹਾ ਰਹੇਗਾ, ਨਿਰਦਇਤਾ, ਯੁੱਧ, ਦਲੇਰੀ, ਦੁਸ਼ਮਣੀ, ਰਸੋਈ ਦੀ ਅੱਗ, ਸੋਨਾ, ਗਿਆਤੀ ਜਾਂ ਜਾਤ ਦੇ ਲੋਗ, ਹਥਿਆਰ, ਚੋਰ, ਸ਼ਤਰੂ, ਉਤਸ਼ਾਹ, ਦੂਜੇ ਪੁਰਸ਼ ਦੀ ਇਸਤਰੀ ਨਾਲ ਸੰਭੋਗ, ਫਾਲਤੂ ਭਾਸ਼ਨ, ਵੀਰਜ (ਤਾਕਤ, ਪਰਾਕ੍ਰਮ), ਚਿੱਤ ਦੀ ਉਨੱਤੀ (ਚਿੱਤ ਦਾ ਉਤਸ਼ਾਹ, ਉਦਾਰਤਾ, ਬਹਾਦਰੀ ਜਾਂ ਉਚਾਪਣ), ਪਾਪ ਜਾਂ ਬੁਰਾ ਕੰਮ, ਸੱਟ, ਫੌਜ ਦੀ ਅਗਵਾਨੀ ਆਦਿ ਦਾ ਵਿਚਾਰ ਮੰਗਲ ਤੋਂ ਕਰਨਾ ਚਾਹੀਦਾ ਹੈ।

ਬੁੱਧ ਕਿਹੜੀਆਂ ਗੱਲਾਂ ਤੇ ਵਿਸ਼ੇਸ਼ ਪ੍ਰਭਾਵ ਪਾਂਦਾ ਹੈ ਜਾਂ ਇਹ ਕਹੋ ਕਿ ਬੁੱਧ ਕਿਹੜੀਆਂ ਵਸਤਾਂ ਦਾ ਅਧਿਕਾਰੀ ਹੈ। ਵਿਦਵਾਨਤਾ, ਚੰਗੀ ਬੋਲਣ ਦੀ

ਸ਼ਕਤੀ, ਕਲਾ, ਨਿਪੁਨਤਾ, ਵਿਦਵਾਨਾਂ ਦੁਆਰਾ ਸਤੁਤਿ, ਮਾਮਾ, ਵਾਕ-ਚਤੁਰਤਾ, ਉਪਾਸਨਾ ਆਦਿ ਵਿੱਚ ਚਤੁਰਤਾ, ਵਿਦਿਆ ਵਿੱਚ ਬੁੱਧੀ ਦਾ ਯੋਗ, ਅਕਲਮੰਦ ਹੋਣਾ ਅਲਗ ਗੱਲ ਹੈ ਅਤੇ ਵਿਦਿਆ ਵਿੱਚ ਅਕਲ ਨੂੰ ਲਗਾਏ ਰਖਣਾ ਅਲਗ ਗੱਲ ਹੈ, ਹਵਨ, ਭਗਵਾਨ ਵਿਸ਼ਨੂੰ ਸਬੰਧੀ ਧਾਰਮਿਕ ਕੰਮ, ਸੱਚ ਬਚਨ, ਸੀਪ, ਮਨੋਰੰਜਨ ਸਥਾਨ, ਸ਼ਿਲਪ ਕਲਾ, ਭਰਾ, ਯੁਵਰਾਜ, ਮਿੱਤਰ, ਭਾਨਜਾ, ਭਾਨਜੀ ਆਦਿ ਦਾ ਵਿਚਾਰ ਬੁੱਧ ਤੋਂ ਕਰਨਾ ਚਾਹੀਦਾ ਹੈ।

ਹੁਣ ਗੁਰੂ ਕਿਹੜੇ ਕਿਹੜੇ ਦਾ ਕਾਰਕ ਹੈ ਇਹ ਦਸਦੇ ਹਾਂ : ਗਿਆਨ, ਚੰਗੇ ਗੁਣ, ਪੁੱਤਰ, ਮੰਤਰੀ, ਚੰਗਾ ਵਿਹਾਰ, ਚੰਗਾ ਚਰਿੱਤਰ, ਪੜਾਉਣਾ ਜਾਂ ਸਿਖਿਆ ਦੇਣਾ, ਆਤਮਾ ਦਾ ਮਹਾਨ ਹੋਣਾ, ਵੇਦ ਸ਼ਾਸਤ੍ਰਾਂ ਦਾ ਗਿਆਨ, ਸਾਰਿਆਂ ਦੀ ਉਨੱਤੀ, ਸਦਗਤਿ, ਦੇਵਤਾਵਾਂ ਅਤੇ ਬ੍ਰਾਹਮਣਾਂ ਦੀ ਭਗਤੀ, ਹਵਨ, ਤਪਸਿਆ, ਸ਼ਰਧਾ, ਖਜਾਨਾ, ਵਿਦੱਤਾ, ਜਿਤੇਂਦ੍ਰਅਤਾ, ਮਾਨ-ਸਨਮਾਨ, ਦਿਆ ਆਦਿ ਦਾ ਵਿਚਾਰ ਗੁਰੂ ਤੋਂ ਕਰਨਾ ਚਾਹੀਦਾ ਹੈ। ਜਰੂਰੀ ਇਹ ਹੈ ਕਿ ਜੇਕਰ ਇਸਤ੍ਰੀ ਦੀ ਜਨਮਕੁੰਡਲੀ ਦਾ ਵਿਚਾਰ ਕਰਨਾ ਹੋਵੇ ਤਾਂ ਪਤੀ ਸੁਖ ਦਾ ਵਿਚਾਰ ਵੀ ਗੁਰੂ ਤੋਂ ਹੀ ਕਰਨਾ ਚਾਹੀਦਾ ਹੈ।

ਦੋਲਤ, ਸਵਾਰੀ, ਕਪੜੇ, ਜਵਾਹਰਾਤ, ਜਮੀਨ ਵਿੱਚ ਰੱਖਿਆ ਹੋਇਆ ਖਜਾਨਾ, ਨਚੱਣ, ਗਾਉਣ ਤੇ ਵਜਾਉਣ ਦਾ ਯੋਗ, ਖੁਸ਼ਬੋ, ਫੁੱਲ, ਸੰਭੋਗ, ਪਲੰਗ ਅਤੇ ਉਸ ਨਾਲ ਸਬੰਧਿਤ ਵਪਾਰ, ਮਕਾਨ, ਅਮੀਰ ਹੋਣਾ, ਕਵਿਤਾ ਦਾ ਸੁਖ, ਭੋਗ ਵਿਲਾਸ, ਮਨਿਸਟਰ ਹੋਣਾ, ਵਿਆਹ ਜਾਂ ਹੋਰ ਸ਼ੁਭ ਕੰਮ ਹੋਣਾ, ਤਿਉਹਾਰ ਆਦਿ ਦਾ ਵਿਚਾਰ ਸ਼ੁੱਕਰ ਤੋਂ ਕਰਨਾ ਚਾਹੀਦਾ ਹੈ। ਜਰੂਰੀ ਇਹ ਹੈ ਕਿ ਜੇਕਰ ਪੁਰਸ਼ ਦੀ ਜਨਮ ਕੁੰਡਲੀ ਹੋਵੇ ਤਾਂ ਇਸਤ੍ਰੀ ਸੁਖ ਦਾ ਵਿਚਾਰ ਵੀ ਸ਼ੁੱਕਰ ਤੋਂ ਹੀ ਕਰਨਾ ਚਾਹੀਦਾ ਹੈ। ਅਪਣੀ ਵਿਆਹੁਤਾ ਇਸਤ੍ਰੀ ਤੋਂ ਕਿਹੋ ਜਿਹਾ ਸੁਖ ਹੈ ਜਾਂ ਵਿਆਹੁਤਾ ਤੋਂ ਇਲਾਵਾ ਹੋਰਨਾਂ ਇਸਤ੍ਰੀਆਂ ਦਾ ਉਪਭੋਗ ਕਿਹੋ ਜਿਹਾ ਹੋਵੇਗਾ। ਜਿਸਤਰਾਂ ਸ਼ਲੋਕ 5 ਵਿੱਚ ਦਸਿੱਆ ਗਿਆ ਹੈ ਕਿ ਗੁਰੂ ਪਤੀ ਕਾਰਕ ਹੈ ਉਸੇ ਤਰਾਂ ਸ਼ਲੋਕ 6 ਵਿੱਚ ਦਸਿੱਆ ਗਿਆ ਹੈ ਕਿ ਸ਼ੁੱਕਰ ਇਸਤ੍ਰੀ ਕਾਰਕ ਹੈ। ਫਲਦੀਪਿਕਾ ਦੇ ਇਸ ਅਧਿਆਯ ਵਿੱਚ ਜੋ ਸਥਿਰਕਾਰਕ ਦੱਸੇ ਗਏ ਹਨ ਉਨ੍ਹਾਂ

ਦਾ ਫਲਾਦੇਸ਼ ਵਿੱਚ ਬਹੁਤ ਮਹੱਤਵ ਹੈ। ਜੋ ਜੋਤਸ਼ੀ ਸਥਿਰਕਾਰਕ ਦਾ ਵਿਚਾਰ ਨਹੀਂ ਕਰਦੇ ਉਹ ਫਲਾਦੇਸ਼ ਵਿੱਚ ਬਹੁਤ ਭੁੱਲ ਕਰ ਬੈਠਦੇ ਨੇ।

ਇੱਕ ਸੱਜਣ ਨੇ ਆਪਣੀ ਜਨਮਕੁੰਡਲੀ ਸਾਨੂੰ ਵਿਖਾਈ, ਕੁੰਭ ਲਗਨ ਸੀ, ਸ਼ੁਕਰ ਦੀ ਮਹਾਦਸ਼ਾ ਚੱਲ ਰਹੀ ਸੀ, ਉਮਰ ਕਰੀਬ 22 ਸਾਲ ਦੇ ਲਗਭੱਗ ਸੀ। ਕਰੀਬ 24ਵੇਂ ਸਾਲ ਵਿੱਚ ਸੂਰਜ ਦੀ ਮਹਾਦਸ਼ਾ ਸ਼ੁਰੂ ਹੁੰਦੀ ਸੀ। ਉਹਨਾਂ ਨੂੰ ਕਈ ਜੋਤਸ਼ੀਆਂ ਨੇ ਦੱਸਿਆ ਸੀ ਕਿ ਸੂਰਜ ਸਪਤਮੇਸ਼ ਹੈ। ਇਸ ਕਾਰਨ ਸੂਰਜ ਦੀ ਮਹਾਦਸ਼ਾ ਲੱਗਣ ਤੇ ਹੀ ਵਿਆਹ ਹੋਵੇਗਾ ਪਰ ਅਸੀ ਸ਼ੁਕਰ ਇਸਤ੍ਰੀ ਕਾਰਕ ਹੈ ਦੇ ਅਧਾਰ ਤੇ ਸ਼ੁਕਰ ਵਿੱਚ ਹੀ ਵਿਆਹ ਕਿਹਾ ਤਾਂ ਸਾਡਾ ਫਲਾਦੇਸ਼ ਠੀਕ ਰਿਹਾ। ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਭਾਵੇਸ਼ ਦੇ ਭੰਵਰ ਵਿੱਚ ਫਸ ਕੇ ਗਲਤੀ ਨਹੀਂ ਕਰਨੀ ਚਾਹੀਦੀ। ਕਿਸੇ ਵੀ ਸਥਾਨ ਦਾ ਸੁਆਮੀ ਗੁਰੂ ਹੋਵੇ ਅਤੇ ਜੇ ਚੰਗੇ ਸਥਾਨ ਤੇ ਪਿਆ ਹੈ ਅਤੇ ਉਸਦੀ ਅੰਤਰਦਸ਼ਾ ਹੈ ਤਾਂ ਮਨੁੱਖ ਦੀ ਜਵਾਨੀ ਵਿੱਚ ਸੰਤਾਨ ਦੇ ਜਾਵੇ ਗਾ ਜਾਂ ਸੰਤਾਨ ਸਬੰਧੀ ਸੁਖ ਦੇਵੇਗਾ। ਸ਼ੁਕਰ ਚੰਗਾ ਪਿਆ ਹੋਵੇ ਤਾਂ ਇਸਤ੍ਰੀ ਸਬੰਧੀ ਵਿਲਾਸ ਦੇਵੇਗਾ।

ਉਮਰ, ਮਰਣ, ਡਰ, ਪਤਨ (ਕਿਸੇ ਉਚੀ ਜਗ੍ਹਾ ਤੋਂ ਡਿੱਗਣਾ ਜਾਂ ਸਨਮਾਨ ਨੂੰ ਸੱਟ ਲਗੱਣੀ ਜਾਂ ਬਿਰਾਦਰੀ ਵਿੱਚੋਂ ਕੱਢਿਆ ਜਾਣਾ) ਅਪਮਾਨ, ਬੀਮਾਰੀ, ਦੁੱਖ, ਗਰੀਬੀ, ਬਦਨਾਮੀ, ਪਾਪ, ਮਜਦੂਰੀ, ਅਪਵਿੱਤਰਤਾ, ਨਿੰਦਾ, ਇਤਰਾਜ, ਮਨ ਦਾ ਸਾਫ ਨਾ ਹੋਣਾ ਜਾਂ ਮਾੜੇ ਕਰਮ ਕਰਨਾ, ਮਰਣ ਦਾ ਸੂਤਕ, ਸਥਿਰਤਾ, ਨੀਚ ਵਿਅਕਤੀ ਦਾ ਸਹਾਰਾ, ਮੱਝ, ਆਲਸ, ਕਰਜਾ, ਲੋਹੇ ਦੀ ਵਸਤੂ, ਨੌਕਰੀ, ਦਾਸਤਾ, ਜੇਲ ਜਾਣਾ ਜਾਂ ਗ੍ਰਿਫਤਾਰ ਹੋਣਾ, ਖੇਤੀ ਦੇ ਸਾਧਨ ਆਦਿ ਦਾ ਵਿਚਾਰ ਸ਼ਨੀ ਮਹਾਰਾਜ ਨਾਲ ਕਰਨਾ ਚਾਹੀਦਾ ਹੈ।

ਕਰਮ ਸਿਧਾਂਤ
LAW OF KARMA

ਵੈਦਿਕ ਜੋਤਿਸ਼ ਸ਼ਾਸਤ੍ਰ ਭਰਮ ਵਿਚ ਫਸੇ, ਦਬੇ ਹੋਏ, ਕਮਜ਼ੋਰ ਅਤੇ ਹਾਰੇ ਹੋਏ ਵਿਅਕਤੀਆਂ ਨੂੰ ਨਿਡਰ ਬਣਨ ਦੀ ਪ੍ਰੇਰਣਾਂ ਦਿੰਦਾ ਹੈ। ਵੇਦਾਂ ਦੀ ਸਿਖਿਆ ਹੈ ਨਿਡਰ ਬਣੋ। ਸਾਰੇ ਦੇਵੀ ਦੇਵਤਾ ਨਿਡਰ ਹੋਣ ਦਾ ਅਸ਼ੀਰਵਾਦ ਦਿੰਦੇ ਹੋਏ, ਨਿਡਰ ਮੁਦਰਾ ਵਿੱਚ ਦਿਖਾਈ ਦਿੰਦੇ ਹਨ। ਉਪਨਿਸ਼ਦਾਂ ਦੀ ਸਿੱਖਿਆ ਹੈ ਕਿ "ਡਰਪੋਕ ਲੋਕ ਮੋਕਸ਼ ਦੇ ਅਧਿਕਾਰੀ ਨਹੀ ਬਣ ਸਕਦੇ।" ਅਸੀਂ ਮੌਤ ਤੋਂ ਡਰਦੇ ਹਾਂ, ਅਪਣੇ ਮਾੜੇ ਭਾਗਾਂ ਤੋਂ ਡਰਦੇ ਹਾਂ, ਅਸੀਂ ਕਿਸੇ ਅਨਜਾਣ ਵਸਤੂ ਤੋਂ ਵੀ ਡਰਦੇ ਹਾਂ, ਇਸਤਰਾਂ ਅਸੀਂ ਸਾਰੀਆਂ ਚੀਜਾਂ ਤੋਂ ਡਰਦੇ ਹਾਂ ਅਤੇ ਸਦਾ ਹੀ ਡਰੇ ਹੋਏ ਰਹਿੰਦੇ ਹਾਂ। ਕਰਮ ਸਿਧਾਂਤ ਪ੍ਰਤੱਖ ਰੂਪ ਵਿੱਚ ਇਹ ਵਿਸ਼ਵਾਸ ਦਿਵਾਂਦੇ ਹਨ ਕਿ ਇਹ ਸੰਸਾਰ ਚੱਕਰ ਭਗਵਾਨ ਦੁਆਰਾ ਬਿਲਕੁਲ ਠੀਕ ਤਰੀਕੇ ਨਾਲ, ਬਹੁਤ ਸੋਚ ਵਿਚਾਰ ਤੋਂ ਬਾਅਦ ਬਣਾਇਆ ਗਿਆ ਹੈ। ਇਸ ਤੋਂ ਬਾਅਦ ਅਸੀਂ ਇਹ ਅਨੁਭਵ ਕਰਣ ਲੱਗ ਜਾਂਦੇ ਹਾਂ ਕਿ ਇਹ ਸਾਰਾ ਸੰਸਾਰ ਭਗਵਾਨ ਦੁਆਰਾ ਬਹੁਤ ਸਿਲਸਲੇਵਾਰ ਰੂਪ ਨਾਲ ਸਿਆਣੇ ਢੰਗ ਨਾਲ ਰਚਾਇਆ ਗਿਆ ਹੈ। ਅਸੀਂ ਉਸ ਪਰਮਸ਼ਕਤੀ ਪਰਮਾਤਮਾ ਦੁਆਰਾ ਚਲਾਏ ਜਾ ਰਹੇ ਨਾਟਕ ਵਿੱਚ ਇੱਕ ਪਾਤਰ ਦੀ ਤਰਾਂ ਉਸੇ ਦੀ ਇੱਛਾ ਮੁਤਾਬਿਕ ਕੰਮ ਕਰ ਰਹੇ ਹਾਂ।

ਕਰਮ ਸਿਧਾਂਤ ਦੇ ਤਿੰਨ ਥੰਬ ਹਨ। ਉਹ ਇਹ ਹਨ :

(1) ਪੁਨਰ ਜਨਮ

(2) ਮਨੁੱਖ ਕਰਮ ਕਰਨ ਤੋਂ ਬਚ ਨਹੀ ਸਕਦਾ। ਇਹ ਸੰਭਵ ਹੀ ਨਹੀਂ ਹੈ ਕਿ ਕੋਈ ਮਨੁੱਖ ਕਰਮ ਹੀ ਨਾ ਕਰੇ।

(3) ਅਪਣੇ ਕਰਮਾਂ ਦਾ ਫਲ (ਚੰਗਾ ਜਾਂ ਮਾੜਾ) ਜਰੂਰ ਮਿਲਦਾ ਹੈ। ਸਿਰਫ ਇਸੇ ਤਰਾਂ ਤੋਂ ਕਰਮ ਚੱਕਰ ਚਲਦਾ ਰਹਿੰਦਾ ਹੈ ਅਤੇ ਉਸਦਾ ਨਤੀਜਾਂ ਸਾਹਮਣੇ ਆਉਂਦਾ ਰਹਿੰਦਾ ਹੈ। ਸਮਰਿਤੀ ਵਿੱਚ ਕਿਹਾ ਗਿਆ ਹੈ :

अवश्यमनु भोक्तव्यं कृतं कर्म शुभाशुभम।
न भुक्तं क्षीयते कर्म कल्प कोटि शतैरपि।।

"ਹਰ ਮਨੁੱਖ ਅਪਣੇ ਕਰਮਾਂ ਦਾ ਚੰਗਾ ਜਾਂ ਮਾੜਾ ਫਲ ਜਰੂਰ ਭੋਗਦਾ ਹੈ, ਕਿਸੇ ਵੀ ਹਾਲਤ ਵਿੱਚ ਚੰਗਾ ਜਾਂ ਮਾੜਾ ਫਲ ਘੱਟ ਜਾਂ ਜਿਆਦਾ ਨਹੀਂ ਹੋ ਸਕਦਾ।"

ਉਪਰਲਿਖਤ ਤਿੰਨੋ ਥੰਬ ਬਹੁਤ ਸੰਖੇਪ ਵਿੱਚ, ਪਰ ਸਪਸ਼ਟ ਰੂਪ ਵਿੱਚ ਮਨੁੱਖਾਂ ਨੂੰ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਣ ਲਈ, ਅਤੇ ਕਿਸੇ ਵੀ ਤਰਾਂ ਦੇ ਡਰ ਨੂੰ ਕੱਢ ਕੇ ਮੋਕਸ਼ ਪ੍ਰਾਪਤ ਕਰਨ ਦਾ ਅਧਿਕਾਰੀ ਬਣਾ ਦਿੰਦੇ ਹਨ।

ਸਾਰਾ ਜੋਤਿਸ਼ ਸ਼ਾਸਤ੍ਰ ਪੁਨਰਜਨਮ ਦੇ ਸਿਧਾਂਤ ਤੇ ਅਧਾਰਿਤ ਹੈ। ਜੋਤਿਸ਼ ਸ਼ਾਸਤ੍ਰ ਦੇ ਅਨੁਸਾਰ ਕਿਸੇ ਵਿਅਕਤੀ ਦੀ ਕੁੰਡਲੀ ਦੇਖ ਕੇ ਉਸਦੇ ਭੂਤਕਾਲ ਬਾਰੇ ਦੱਸਿਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਬਾਰੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਇਹ ਸਭ ਕਿਸੇ ਮਨੁੱਖ ਦੇ ਕਰਮਾਂ ਦੀ ਗਤੀ ਨੂੰ ਵੇਖ ਕੇ ਦੱਸਿਆ ਜਾਂਦਾ ਹੈ।

ਇਹ ਕਰਮਾਂ ਦੀ ਗਤੀ ਬੜੀ ਚਤੁਰਾਈ ਨਾਲ ਹਰੇਕ ਕੁੰਡਲੀ ਵਿੱਚ ਦਿਖਾਈ ਦੇ ਜਾਂਦੀ ਹੈ। ਇਸੇ ਤਰਾਂ ਕੁੰਡਲੀ ਤੋਂ ਇਹ ਪਤਾ ਲਗਦਾ ਹੈ ਕਿ ਉਸ ਵਿਅਕਤੀ ਦੀ ਮਹਾਂਦਸ਼ਾ ਵਿੱਚ ਕਿਸ ਗ੍ਰਹਿ ਦੀ ਦਸ਼ਾ ਚਲ ਰਹੀ ਹੈ, ਉਹ ਗ੍ਰਹਿ ਕਿਸ ਰਾਸ਼ੀ ਵਿੱਚ ਵਿਚਰਣ ਕਰ ਰਿਹਾ ਹੈ, ਉਸ ਵਿੱਚ ਕਿੰਨਾਂ ਸਮਾਂ ਬਤੀਤ ਕਰ ਚੁੱਕਾ ਹੈ ਅਤੇ ਜਨਮ ਦੇ ਬਾਅਦ ਤੋਂ ਉਸ ਰਾਸ਼ੀ ਦੇ ਵਿਚਰਣ ਵਿੱਚ ਉਸਨੂੰ ਕਿੰਨ੍ਹਾਂ ਸਮਾਂ ਹੋਰ ਬਤੀਤ ਕਰਨਾ ਪਵੇਗਾ। ਇਸ ਤਰਾਂ ਗ੍ਰਹਿਆਂ ਅਤੇ ਰਾਸ਼ੀਆਂ ਦੇ ਵਿਚਰਣ ਤੋਂ ਇਹ ਵੀ ਪਤਾ ਲਗ ਜਾਂਦਾ ਹੈ ਕਿ ਇਹ ਵਿਅਕਤੀ ਅਪਣੇ ਜੀਵਣ ਦੀ ਉਨੱਤੀ ਦੇ ਸਿਖ਼ਰ ਤੇ ਕਦੋਂ ਤੇ ਕਿੱਥੇ ਤੱਕ ਪਹੁੰਚੇਗਾ। ਇਹ ਸਭ ਕੁੱਝ ਕਿਵੇਂ ਹੁੰਦਾ ਹੈ, ਆਓ ਵੇਖਦੇ ਹਾਂ।

ਅਸੀਂ ਸਾਰੇ ਇਸ ਬ੍ਰਹਮਾਂਡ ਦੇ ਪ੍ਰਤੀਰੂਪਕ ਹਾਂ। ਇਹ ਬ੍ਰਹਮਾਂਡ ਪੰਜ

ਤੱਤਾਂ ਅਰਥਾਤ ਅਗਨੀ, ਜਲ, ਧਰਤੀ, ਹਵਾ ਤੇ ਅਕਾਸ਼ ਨਾਲ ਮਿਲ ਕੇ ਬਣਿਆ ਹੈ। ਇਸਤਰਾਂ ਹਰੇਕ ਮਨੁੱਖ ਦਾ ਸ਼ਰੀਰ ਵੀ ਇੰਨ੍ਹਾਂ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਇਸਤੋਂ ਇਹ ਸਿੱਧ ਹੁੰਦਾ ਹੈ ਪਰਮਾਤਮਾ ਨੇ ਸਾਡਾ ਢਾਂਚਾ, ਸਵਰੂਪ ਇਹੋ ਜਿਹਾ ਬਣਾਇਆ ਹੈ ਤਾਂ ਜੋ ਅਸੀ ਅਪਣਾ ਯੋਗਦਾਨ ਉਸਦੇ ਅਨੁਕੂਲ ਵਿਵਹਾਰ ਕਰ ਸਕੀਏ। ਹਰੇਕ ਮਨੁੱਖ ਦੀਆਂ ਅਪਣੀਆਂ ਇੱਛਾਵਾਂ ਹੁੰਦੀਆਂ ਹਨ ਅਤੇ ਉਹ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਰਦਾ ਹੈ। ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਵਿਚਾਰ, ਇੱਛਾਵਾਂ ਅਲੱਗ ਅਲੱਗ ਹੁੰਦੀਆਂ ਹਨ, ਅਤੇ ਹਰੇਕ ਵਸਤੂ ਜਾਂ ਘਟਨਾ ਦੇ ਪ੍ਰਤੀ ਸਾਡੀਆਂ ਕ੍ਰਿਆਵਾਂ ਵੀ ਅਲੱਗ ਅਲੱਗ ਹੁੰਦੀਆਂ ਹਨ। ਇਹ ਸਾਡੇ ਕਾਰਮਿਕ ਢਾਂਚੇ ਦਾ ਬਾਹਰੀ ਰੂਪ ਹੈ ਜੋ ਸਾਡੀਆਂ ਅੰਦਰਲੀਆਂ ਆਦਤਾਂ ਨੂੰ ਵੀ ਦਰਸ਼ਾਂਦੀ ਹੈ। ਇਸ ਤਰਾਂ ਕਰਮ ਕਰਕੇ ਅਸੀਂ ਆਪਣੇ ਪਿਛਲੇ ਕਰਮਾਂ ਦਾ ਫਲ ਪ੍ਰਾਪਤ ਕਰਦੇ ਹਾਂ ਅਤੇ ਮੁਕਤੀ ਵੱਲ ਵੱਧਦੇ ਹਾਂ। ਹਰੇਕ ਕੁੰਡਲੀ ਨੂੰ ਅਸੀ ਚਾਰ ਹਿੱਸਿਆਂ ਵਿੱਚ ਵੰਡਦੇ ਹਾਂ।

(1) ਧਰਮ

(2) ਅਰਥ

(3) ਕਾਮ

(4) ਮੁਕਤੀ

ਹਰੇਕ ਕੁੰਡਲੀ ਵਿਚ ਪਹਿਲਾ, ਪੰਜਵਾਂ ਅਤੇ ਨੌਵਾਂ ਸਥਾਨ ਧਰਮ ਦਾ ਹੁੰਦਾ ਹੈ। ਦੂਜਾ, ਛੇਵਾਂ ਅਤੇ ਦਸਵਾਂ ਅਰਥ ਦਾ, ਤੀਜਾ, ਸਤਵਾਂ ਅਤਤੇ ਗਿਆਰਵਾਂ ਸਥਾਨ ਕਾਮ ਦਾ ਅਤੇ ਚੋਥਾ, ਅਠਵਾਂ ਅਤੇ ਬਾਹਰਵਾਂ ਮੁਕਤੀ ਦਾ ਹੁੰਦਾ ਹੈ।

ਇਹਨਾਂ ਸਥਾਨਾਂ ਤੇ ਜੋ ਗ੍ਰਹਿ ਤੇ ਨਕਛਤ੍ਰ ਬੈਠੇ ਹੁੰਦੇ ਹਨ, ਉਹ ਵਿਅਕਤੀ ਦੇ ਕਰਮਾਂ ਦੀ ਗਤੀ ਸਪਸ਼ਟ ਕਰਦੇ ਹਨ। ਜੇਕਰ ਕਿਸੇ ਵਿਅਕਤੀ ਦੀਆਂ ਜਿਆਦਾਤਰ ਗ੍ਰਹਿ ਤੇ ਨਕਛਤ੍ਰ ਅਰਥ ਅਤੇ ਕਾਮ ਸਥਾਨਾ ਵਿੱਚ ਬੈਠੇ ਹਨ ਤਾਂ ਉਸ ਵਿਅਕਤੀ ਦੀਆਂ ਇਛਾਵਾਂ ਤੇ ਆਦਤਾਂ ਉਸ ਵੱਲ ਜਿਆਦਾ

ਹੋਣਗੀਆਂ ਅਤੇ ਉਸਦੀਆਂ ਇਛਾਵਾਂ ਅਰਥ ਰੁਪਏ ਪੈਸੇ ਸਬੰਧੀ ਕੰਮ ਉਸ ਸਮੇਂ ਪੂਰੇ ਹੋਣਗੇ ਜਦੋਂ ਉਸ ਕੁੰਡਲੀ ਦੀ ਗਿਣਤੀ ਦੇ ਅਨੁਸਾਰ ਠੀਕ ਸਮਾਂ ਆਵੇਗਾ। ਉਸ ਚੰਗੇ ਸਮੇਂ ਦੇ ਦੋਰਾਨ ਉਹ ਆਪਣੀਆਂ ਇਛਾਵਾਂ ਠੀਕ ਤਰਾਂ ਨਾਲ ਪੂਰੀਆ ਕਰੇਗਾ। ਇਸ ਪ੍ਰਕਾਰ ਕਿਸੇ ਵੀ ਕੁੰਡਲੀ ਨਾਲ ਉਸ ਵਿਅਕਤੀ ਦੀ ਆਦਤ ਅਤੇ ਉਸ ਆਦਤ ਲਈ ਸਭ ਤੋਂ ਚੰਗਾ ਸਮਾਂ ਕਿਹੜਾ ਹੈ, ਇਹ ਪਤਾ ਲੱਗ ਜਾਂਦਾ ਹੈ। ਦੂਜੇ ਪਾਸੇ ਜਦੋਂ ਕੋਈ ਵਿਅਕਤੀ ਧਰਮ ਅਤੇ ਮੁਕਤੀ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਉਸਦੀ ਕੁੰਡਲੀ ਦੇ ਚੰਗੇ ਗ੍ਰਹਿ ਧਰਮ ਅਤੇ ਮੁਕਤੀ ਵਾਲੇ ਸਥਾਨ ਤੇ ਬੈਠੇ ਹੋਣਗੇ। ਇਸ ਦੇ ਇਲਾਵਾ ਅਤੇ ਹੋਰ ਵੀ ਅਨੇਕ ਪ੍ਰਕਾਰ ਦੇ ਗ੍ਰਹਿਆਂ ਦੀ ਸਥਿਤੀ ਹੋ ਸਕਦੀ ਹੈ। ਸੋ ਅਸੀ ਵੇਖਦੇ ਹਾਂ ਕਿ ਮਨੁੱਖ ਦੇ ਵਿਚਾਰ ਅਤੇ ਆਦਤਾਂ ਅਲੱਗ-ਅਲੱਗ ਹੁੰਦੀਆਂ ਹਨ।

ਫਿਰ ਵੀ, ਹਰੇਕ ਕੁੰਡਲੀ ਵਿੱਚ ਪੰਜਵਾਂ ਅਤੇ ਨੌਵਾਂ ਸਥਾਨ ਜੋ ਧਰਮ ਦਾ ਹੁੰਦਾ ਹੈ, ਬਹੁਤ ਮਹੱਤਵਪੂਰਨ ਹੁੰਦਾ ਹੈ।

ਪੰਜਵਾਂ ਸਥਾਨ : ਇਸ ਧਰਮ ਸਥਾਨ ਨਾਲ ਸਾਡੇ ਪਿਛਲੇ ਕਰਮਾਂ ਦੇ ਸਬੰਧ ਦਾ ਵੀ ਪਤਾ ਲਗਦਾ ਹੈ। ਕਿਉਂਕਿ ਇਸ ਸਥਾਨ ਨਾਲ ਇਹ ਪਤਾ ਲਗਦਾ ਹੈ ਕਿ ਕਿਸੇ ਮਨੁੱਖ ਦੀ ਕਿਹੜੀ ਮਹਾਂਦਸ਼ਾ ਚੱਲ ਰਹੀ ਹੈ ਅਤੇ ਉਸ ਵਿੱਚ ਕਿਸ ਰਾਸ਼ੀ ਵਿੱਚ ਉਸਨੂੰ ਕਿਨ੍ਹਾਂ ਸਮਾਂ ਹੋਰ ਬਿਤਾਉਣਾ ਬਾਕੀ ਹੈ ਸੋ ਇਸ ਨੂੰ ਪੂਰਵ ਜਨਮ ਦੇ ਪੁੰਨ ਦਾ ਸਥਾਨ ਵੀ ਕਿਹਾ ਜਾਂਦਾ ਹੈ।

ਨੌਵਾਂ ਸਥਾਨ : ਇਸ ਧਰਮ ਸਥਾਨ ਪੰਜਵੇਂ ਸਥਾਨ ਤੋਂ ਪੰਜਵਾਂ ਹੁੰਦਾ ਹੈ। ਇਸਤੋਂ ਇਹ ਪਤਾ ਲਗਦਾ ਹੈ ਕਿਸੇ ਵਿਅਕਤੀ ਦਾ ਵੇਰਤਮਾਨ ਜੀਵਨ ਵਿੱਚ ਕਿਸ ਵੱਲ ਝੁਕਾਅ ਰਹੇਗਾ। ਇਸ ਪ੍ਰਕਾਰ ਇਸਤੋਂ ਸਾਡੇ ਭਵਿੱਖ ਦੇ ਜੀਵਨ ਦਾ ਵੀ ਪਤਾ ਚਲਦਾ ਹੈ ਕਿ ਉਹ ਕਿਸ ਤਰਾਂ ਦਾ ਹੋਵੇਗਾ।

ਸਾਡੇ ਕਰਮਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਹ ਹਨ : ਪ੍ਰਾਰਬਧ, ਸੰਚਿਤ ਤੇ ਆਗਾਮੀ। ਸੰਚਿਤ ਕਰਮ ਉਹ ਹੁੰਦੇ ਹਨ ਜੋ ਅਸੀ ਪਹਿਲਾਂ ਹੀ ਕਰ ਚੁੱਕੇ ਹਾਂ ਅਤੇ ਵਰਤਮਾਨ ਵਿੱਚ ਅਸੀ ਉਹਨਾਂ ਦੇ ਫਲਾਂ ਨੂੰ

ਪ੍ਰਾਪਤ ਕਰਨ ਦਾ ਇੰਤਜਾਰ ਕਰ ਰਹੇ ਹਾਂ। ਕਿਉਂਕਿ ਇਹ ਕਰਮ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਸੋ ਅਸੀਂ ਹੁਣ ਇਹਨਾਂ ਕਰਮਾਂ ਬਾਰੇ ਕੁੱਝ ਨਹੀਂ ਕਰ ਸਕਦੇ। ਗੀਤਾ ਵਿੱਚ ਵੀ ਕਿਹਾ ਗਿਆ ਹੈ ਕਿ ਸਾਡਾ ਕੰਮ ਕੇਵਲ ਕਰਮ ਕਰਨ ਦਾ ਹੀ ਹੈ। ਅਸੀਂ ਉਨ੍ਹਾਂ ਦੀ ਗੁਣਵੱਤਾ, ਅਧਿਕਤਾ ਅਤੇ ਘੱਟ ਸੰਖਿਆ ਜਾਂ ਉਨ੍ਹਾਂ ਦੇ ਨਤੀਜੇ ਦੇ ਸਮੇਂ ਦੇ ਬਾਰੇ ਕੁੱਝ ਨਹੀ ਕਰ ਸਕਦੇ।

ਸੰਚਿਤ ਕਰਮ ਉਹ ਹੁੰਦੇ ਹਨ ਜੋ ਸਾਨੂੰ ਸਾਡੀ ਕਿਸਮਤ ਦੇ ਸਬੰਧ ਵਿੱਚ ਦਸਦਾ ਹੈ। ਜੇਕਰ ਅਸੀਂ ਪਿਛਲੇ ਪਾਠ "ਕਿਸਮਤ ਅਤੇ ਸਵਤੰਤਰ ਸੰਕਲਪ" ਤੇ ਨਿਗਾਹ ਫੇਰੀਏ ਤਾਂ ਸਾਨੂੰ ਯਾਦ ਹੋਵੇਗਾ ਕਿ ਸੰਚਿਤ ਕਰਮ ਉਹ ਕਰਮ ਹਨ, ਜਿਨ੍ਹਾਂ ਨਾਲ ਸਾਡੀ ਕਿਸਮਤ ਬਣੀ ਹੈ।

ਪ੍ਰਾਰਬਧ ਕਰਮ ਉਹ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਦੇ ਲਈ ਅਸੀ ਵਰਤਮਾਨ ਜੀਵਨ ਤੋਂ ਪ੍ਰੇਰਿਤ ਹੁੰਦੇ ਹਾਂ ਅਰਥਾਤ ਉਨ੍ਹਾਂ ਨੂੰ ਕਰਨ ਦੀ ਇੱਛਾ ਰਖਦੇ ਹਾਂ। ਇਸ ਖੇਤਰ ਵਿੱਚ ਸਾਨੂੰ ਅਜਾਦੀ ਰਹਿੰਦੀ ਹੈ ਕਿ ਅਸੀਂ ਅਪਣੇ ਕਰਮ ਚੰਗੇ ਕਰੀਏ ਜਾਂ ਮਾੜੇ। ਇੱਥੇ ਕਿਸੇ ਵੀ ਮਨੁੱਖ ਨੂੰ ਇਹ ਅਜਾਦੀ ਰਹਿੰਦੀ ਹੈ ਕਿ ਉਹ ਅਪਣੀ ਕੁੰਡਲੀ ਵਿੱਚ ਦੱਸੇ ਗਏ ਕਰਮਾਂ ਦੇ ਢਾਂਚੇ ਨੂੰ ਉਪਰ ਚੁੱਕ ਕੇ ਅਪਣੇ ਕਰਮਾਂ ਨਾਲ ਅਪਣੀ ਉਨੱਤੀ ਦੇ ਸ਼ਿਖਰ ਤੇ ਪਹੁੰਚ ਸਕਦਾ ਹੈ। ਇਸ ਕਾਲ ਵਿੱਚ ਕੋਈ ਵੀ ਮਨੁੱਖ ਅਪਣੀ ਸਵਤੰਤਰ ਸੰਕਲਪ ਸ਼ਕਤੀ ਨੂੰ ਮਜਬੂਤ ਕਰਕੇ ਅਕਲਮੰਦੀ ਨਾਲ ਭਰਪੂਰ ਪ੍ਰਸ਼ੰਸਾਯੋਗ ਕੰਮ ਕਰ ਸਕਦਾ ਹੈ। ਇਸ ਸੰਕਲਪ ਸ਼ਕਤੀ ਦਾ ਵੈਰਾਗੰਕਾਰੀਂ ਭਾਵ ਤੋਂ ਉਸਦਾ ਪ੍ਰਯੋਗ ਕਰਦੇ ਹੋਏ ਜਾਂ ਉਸਦੇ ਨਤੀਜਿਆਂ ਨੂੰ ਸਹਿਣ ਕਰਦੇ ਹੋਏ ਅਤੇ ਇਸ ਪ੍ਰਕਾਰ ਪਿਛਲੇ ਕਰਮਾਂ ਨੂੰ ਸਮਾਪਤ ਕਰਦੇ ਹੋਏ ਪ੍ਰਯੋਗ ਕੀਤਾ ਜਾਂਦਾ ਹੈ।

ਇੱਥੇ ਹੀ ਕਿਸੇ ਵਿਅਕਤੀ ਨੂੰ ਅਪਣੀ ਕਿਸਮਤ ਨੂੰ ਆਪ ਬਨਾਉਣ ਦਾ ਮੋਕਾ ਮਿਲਦਾ ਹੈ। ਇਹਨਾਂ ਪ੍ਰਾਰਬਧ ਕਰਮਾਂ ਨਾਲ ਕੋਈ ਵੀ ਵਿਅਕਤੀ ਅਪਣੀ ਹੈਸੀਅਤ ਦੇ ਮੁਤਾਬ੍ਰਿਕ ਅਪਣੀ ਕਿਸਮਤ ਨੂੰ ਨਿਰਧਾਰਿਤ ਕਰਦਾ ਹੈ ਅਤੇ ਉਸਨੂੰ ਬਣਾ ਵੀ ਸਕਦਾ ਹੈ। ਪਰ ਇਸਦੇ ਨਾਲ ਨਾਲ ਜੇਕਰ ਅਸੀਂ ਪਿਛਲੇ ਪਾਠ "ਕਿਸਮਤ ਅਤੇ ਅਜਾਦ ਸੰਕਲਪ" ਨੂੰ ਧਿਆਨ ਵਿੱਚ ਰਖਾਂਗੇ ਤਾਂ

ਸਾਨੂੰ ਯਾਦ ਰਹੇਗਾ ਕਿ ਇਸ ਅੰਜਾਦ ਸੰਕਲਪ ਦੀ ਡੋਰੀ ਕਿਸਮਤ ਦੇ ਖੂੰਟੇ ਨਾਲ ਕਸਕੇ ਬੰਨੀ ਹੈ।

ਅਗਾਮੀ ਕਰਮ ਉਹ ਹੁੰਦੇ ਹਨ ਜਿਹੜੇ ਅਜੇ ਵਿਚਾਰ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਕੀਤੇ ਜਾਣਗੇ।

ਦੇਖਿਆ ਤੁਸੀ, ਇਹ ਵਿਚਾਰਧਾਰਾ ਕਿੰਨੀ ਅਸਾਨ ਹੈ, ਫਿਰ ਵੀ ਕਿੰਨੀ ਡੂੰਘੀ, ਰਹਸਮਈ ਅਤੇ ਗੰਭੀਰ ਹੈ। ਹਰੇਕ ਵਿਅਕਤੀ ਇਸ ਸੰਸਾਰ ਵਿੱਚ ਅਪਣੇ ਕਰਮਾਂ ਕੁੱਝ ਬਾਕੀ ਹਿੱਸਾ ਨਾਲ ਲੈ ਕੇ ਆਉਂਦਾ ਹੈ। ਉਸੇ ਦੇ ਅਨੁਸਾਰ ਉਸਨੂੰ ਸਮਾਜ ਵਿੱਚ ਰੁਤਬਾ ਅਤੇ ਗੋਰਵ ਪ੍ਰਾਪਤ ਹੁੰਦਾ ਹੈ। ਜਿਸ ਘਰ ਤੇ ਵਾਤਾਵਰਣ ਵਿੱਚ ਉਹ ਜਨਮ ਲੈਂਦਾ ਹੈ, ਉਥੇ ਉਸਦੇ ਸੰਚਿਤ ਕਰਮ, ਉਸਦੇ ਵਰਤਮਾਨ ਪ੍ਰਾਰਬਧ ਕਰਮਾਂ ਦੇ ਨਾਲ ਮਿਲ ਜਾਂਦੇ ਹਨ। ਇੱਕ ਵਾਰ ਜਦੋਂ ਉਹ ਅਪਣੇ ਪ੍ਰਾਰਬਧ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਹੀ ਉਸਨੂੰ ਸਭ ਤੋਂ ਪਹਿਲਾਂ ਅਪਣੇ ਸੰਚਿਤ ਕਰਮਾਂ ਦਾ ਫਲ ਭੋਗਨਾ ਪੈਂਦਾ ਹੈ, ਇਹੀ ਉਸਦੇ ਬੀਤੇ ਕਾਲ ਦੀ ਅਵਸਥਾ ਦਰਸਾਂਦੀ ਹੈ। ਉਸਤੋਂ ਬਾਅਦ ਉਹ ਵਰਤਮਾਨ ਦੇ ਲਈ ਵੰਡੇ ਹੋਏ ਅਪਣੇ ਕਰਮਾਂ ਨੂੰ ਖਤਮ ਕਰਦਾ ਹੈ ਅਤੇ ਅੰਤ ਵਿੱਚ ਉਹ ਅਪਣੇ ਭਵਿੱਖ ਦੇ ਬਾਰੇ ਸੋਚਦਾ ਹੈ ਅਤੇ ਉਸਦੇ ਮੁਤਾਬਿਕ ਕੰਮ ਕਰਦਾ ਹੈ ਤਾਂ ਜੋ ਉਸਦੇ ਭੱਵਿਖ ਲਈ ਬਾਕੀ ਬਚੇ ਚੰਗੇ ਕੰਮਾਂ ਦੀ ਸੰਖਿਆ ਜਿਆਦਾ ਰਹੇ।

ਇੰਨ੍ਹਾਂ ਕਰਮਾਂ ਨੂੰ ਦਿਰਘਦ, ਅਦਿਰਘਦ ਅਤੇ ਦਿਰਘਦ-ਅਦਿਰਘਦ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨਤੀਜੇ ਨਾਬਦਲਣਯੋਗ ਹੁੰਦੇ ਹਨ। ਅਦਿਰਘਦ ਕਰਮ ਉਹ ਹੰਦੇ ਹਨ ਜਿਨ੍ਹੰ ਦੇ ਨਤੀਜੇ ਠੀਕ ਸਮੇਂ ਤੇ ਉਚਿਤ ਕੰਮਾਂ ਤੋਂ ਪ੍ਰਸ਼ੰਸਾਯੋਗ ਬਨਾਏ ਜਾ ਸਕਦੇ ਹਨ। ਦਿਰਘਦ-ਅਦਿਰਘਦ ਕਰਮ ਉਹ ਹੁੰਦੇ ਹਨ ਜਿੰਨ੍ਹਾ ਦੇ ਨਤੀਜੇ ਗ੍ਰਹਾਂ ਦੀ ਅਰਾਧਨਾ-ਪੂਜਾ ਅਤੇ ਸ਼ਾਂਤੀ-ਪਾਠ ਕਰਾਉਣ ਦੇ ਬਦਲੇ ਕਰਾਏ ਜਾ ਸਕਦੇ ਹਨ।

ਅੰਤ ਵਿੱਚ, ਸੰਖੇਪ ਵਿੱਚ ਅਸੀ ਇਹ ਕਹਿ ਸਕਦੇ ਹਾਂ ਕਿ ਕਰਮ ਸਾਡੇ ਜੀਵਨ ਦਾ ਹਿੱਸਾ ਹਨ। ਸਾਰਿਆਂ ਕਰਮਾਂ ਦੇ ਫਲ ਪ੍ਰਾਪਤ ਹੁੰਦੇ ਹਨ। ਇਹ ਫਲ ਪ੍ਰਾਪਤ ਕਰਨ ਦਾ ਸਿਧਾਂਤ ਸਾਰੇ ਬ੍ਰਹਮਾਂਡ ਵਿੱਚ ਵਿਆਪਤ ਕਾਰਨ ਅਤੇ ਉਸਦੇ ਅਸਰ ਵਾਲੇ ਸਿਧਾਂਤ ਤੇ ਅਧਾਰਿਤ ਹੁੰਦਾ ਹੈ। ਵੈਦਿਕ ਜੋਤਿਸ਼ ਸ਼ਾਸਤ੍ਰ ਵਿੱਚ ਇਹ ਕਾਰਨ ਅਤੇ ਉਸਦਾ ਅਸਰ ਵਾਲਾ ਸਿਧਾਂਤ ਸਿਰਫ ਸਥੂਲ ਰੂਪ ਵਿੱਚ ਹੀ ਨਹੀਂ, ਬਲਕਿ ਉਸਤੋਂ ਉਪਰ ਉਠ ਕੇ ਕੰਮ ਕਰਦਾ ਹੈ। ਸਥੂਲ ਰੂਪ ਤੋਂ ਹਰੇਕ ਕਾਰਨ ਦਾ ਅਸਰ, ਉਸਦੀ ਪ੍ਰਤਿਕ੍ਰਿਆ ਫੋਰਨ ਉਤਪੰਨ ਹੁੰਦੀ ਹੈ। ਜਿਵੇਂ ਇੱਕ ਕਾਰ ਨੂੰ ਧੱਕਾ ਦੇਵੋ ਤੇ ਉਹ ਫੋਰਨ ਚੱਲੇਗੀ। ਜੋਤਿਸ਼ ਸ਼ਾਸਤ੍ਰ ਵਿੱਚ ਇਹ ਪ੍ਰਤੀਕਿਰਿਆ ਫੋਰਨ ਵੀ ਹੋ ਸਕਦੀ ਹੈ ਜਾਂ ਕੁੱਝ ਸਮੇਂ ਦੇ ਬਾਅਦ ਵੀ ਅਤੇ ਹਰੇਕ ਕੰਮ ਦੀ ਕੀ ਪ੍ਰਤੀਕਿਰਿਆ ਹੋਵੇਗੀ, ਇਹ ਵੀ ਪਰਮਾਤਮਾ ਤੇ ਅਤੇ ਉਸਦੀ ਇੱਛਾ ਤੇ ਨਿਰਭਰ ਕਰਦਾ ਹੈ।

ਸਾਈਰਸ ਦੇ ਇੱਕ ਵਿਦਵਾਨ ਡੀ. ਐਫ. ਅਭਯਾਕੂਨ ਨੇ ਦਿ ਐਸਟਰੋਲਾਜਿਕਲ ਮੈਗਜੀਨ ਵਿੱਚ ਕਰਮ ਦੀ ਗਤੀ ਦੇ ਬਾਰੇ ਵਿੱਚ ਆਲੋਚਨਾ ਕਰਦੇ ਹੋਏਂ ਕਿਹਾ ਹੈ ਕਿ –

'ਕਰਮ ਦੀ ਗਤੀ ਇਹੋ ਜਿਹੀ ਨਹੀ ਹੈ ਕਿ ਜਿਵੇਂ ਕਿਸੇ ਮਨੁੱਖ ਨੇ "ਜੋ ਬੀਜਿਆ ਹੈ-ਉਹੀ ਕੱਟੇਗਾ।" ਮਨੁੱਖੀ ਜੀਵਨ ਵਿੱਚ ਇਹ ਸਿਧਾਂਤ ਹੋਰ ਡੂੰਘਾਈ ਵਿੱਚ ਜਾਂਦਾ ਹੈ। ਕਿ ਕਿਸੇ ਮਨੁੱਖ ਨੂੰ ਬੀਜ ਉਗਾਉਣ ਤੋਂ ਪਹਿਲਾਂ ਬੀਜ ਇੱਕਠੇ ਕਰਨੇ ਪੈਣਗੇ ਤਾਂ ਹੀ ਤਾਂ ਉਹ ਫਸਲ ਕੱਟੇਗਾ। ਸੋ ਮਨੁੱਖ ਨੂੰ ਉਹ ਬੀਜ ਵੀ ਉਸਦੇ ਪਿਛਲੇ ਕਰਮਾਂ ਦੇ ਅਨੁਸਾਰ ਫਲ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ। ਕਿਸੇ ਮਨੁੱਖ ਦੀ ਕੁੰਡਲੀ ਵੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਸਨੇ ਕਿਹੋ ਜਿਹਾ ਬੀਜ ਇੱਕਠਾ ਕੀਤਾ ਹੋਇਆ ਹੈ ਅਤੇ ਉਸਦਾ ਕੀ ਫਲ ਉਸਨੂੰ ਮਿਲਣ ਵਾਲਾ ਹੈ।'

ਕਰਮ ਦਾ ਸਿਧਾਂਤ ਮਨੁੱਖੀ ਜੀਵਨ ਵਿੱਚ ਠੀਕ ਉਸੇ ਤਰਾਂ ਲਾਗੂ ਹੁੰਦਾ

ਹੈ, ਜਦੋਂ ਅਸੀ ਇਹ ਸਮਝ ਲਈਏ ਕਿ ਮਨੁੱਖੀ ਜੀਵਨ ਦੇ ਸਥੂਲ ਸ਼ਰੀਰ ਵਿੱਚ ਉਸਦੀ ਅੰਤਰਆਤਮਾ ਵੀ ਨਿਵਾਸ ਕਰਦੀ ਹੈ। ਸੋ ਹਰੇਕ ਮਨੁੱਖ ਦੀ ਮਾਨਸਿਕ ਹਾਲਤ ਦਾ ਭੇਦ ਉਸ ਬੀਜ ਦੇ ਫਲ ਦੇ ਰੂਪ ਵਿੱਚ ਵੱਖਰਾਪਣ ਪੈਦਾ ਕਰ ਦਿੰਦੀ ਹੈ। ਸੋ ਇਸ ਅੰਦਰਲੀ ਹਾਲਤ ਦੀ ਪ੍ਰਤੀਕਿਰਿਆ ਵੀ ਸ਼ਰੀਰਿਕ ਪ੍ਰਤੀਕਿਰਿਆ ਨਾਲ ਜੁੜੀ ਹੁੰਦੀ ਹੈ ਅਤੇ ਅੰਤ ਵਿੱਚ ਇੱਥੇ ਦੈਵੀ ਇੱਛਾ ਸ਼ਕਤੀ ਕੰਮ ਕਰਦੀ ਹੈ ਜੋ ਹਰੇਕ ਮਨੁੱਖ ਦੇ ਰਹਿਨ-ਸਹਿਨ, ਤਰਤੀਬਵਾਰ ਵਿਕਾਸ ਅਤੇ ਗਤਿ ਤੇ ਅਪਣੀ ਛਾਪ ਛੱਡੀ ਰਖਦੀ ਹੈ।

ਯੁਗਾਂ ਦੀ ਜਾਣਕਾਰੀ

FORMATION OF YUGAS

ਸੂਰਜ ਸਿਧਾਂਤ ਦੇ ਅਨੁਸਾਰ ਸਮੇਂ (ਕਾਲ) ਗਣਨਾ ਦਾ ਖਗੋਲ ਸ਼ਾਸਤ੍ਰ ਦਾ ਅਧਾਰ ਮਹਾਯੁਗ ਨੂੰ ਮੰਨਿਆ ਗਿਆ ਹੈ ਜੋ ਚਾਰ ਯੁਗਾਂ ਵਿੱਚ ਵੰਡੇ ਹੋਏ ਹਨ :

1) ਸਤਯੁਗ
2) ਤ੍ਰੇਤਾ ਯੁਗ
3) ਦਵਾਪਰ ਯੁਗ
4) ਕਲਿਯੁਗ

ਇੱਕ ਮਹਾਯੁਗ 4,320,000 ਸੂਰਜ ਸਾਲ ਦਾ ਹੁੰਦਾ ਹੈ ਅਤੇ ਇਸਨੂੰ 4:3:2:1 ਦੇ ਅਨੁਪਾਤ ਵਿੱਚ ਚਾਰ ਯੁਗਾਂ ਵਿੱਚ ਵੰਡਿਆ ਗਿਆ ਹੈ। ਕਲਿਯੁਗ ਸਭ ਤੋਂ ਘੱਟ ਅਰਥਾਤ 4,32,000 ਸਾਲਾਂ ਦਾ ਹੈ। ਮਹਾਯੁਗ ਦਾ ਮਹੱਤਵ ਇਸ ਲਈ ਹੈ ਕਿ ਇਸ ਕਾਲ ਵਿੱਚ ਸਾਰੇ ਗ੍ਰਹਿ, ਪਾਤ (Nodes) ਯੁਤਿਆਂ ਦਾ ਅਧਿਕੇਂਦਰ ਇਸ ਕਾਲ ਵਿੱਚ ਇੱਕ ਚੱਕਰ ਪੂਰਾ ਕਰਦੇ ਹਨ ਅਤੇ ਸਾਰਾ ਕ੍ਰਮ ਦੁਬਾਰਾ ਉਸੇ ਸਥਾਨ ਤੋਂ ਨਵੇਂ ਸਿਰੇ ਤੋਂ ਸ਼ੁਰੂ ਹੁੰਦਾ ਹੈ।

ਗ੍ਰਹਾਂ ਦੇ ਦੁਆਰਾ ਪੂਰੇ ਕੀਤੇ ਜਾ ਚੁੱਕੇ ਚੱਕਰ (ਚੰਦਰਮਾਂ ਦੇ ਪਾਤ ਸਹਿਤ) ਨੀਚੋਚਿ ਬਿੰਦੂ (Apsis) ਦੇ ਅਧਿਚੱਕਰ (Epicycle), ਸ਼ੀਘਰੋਚਿਚ ਬਿੰਦੂ ਦੇ ਅਧਿਚੱਕਰ, ਭੂਕੇਂਦਰਿਤ ਜਗ੍ਹਾ ਆਦਿ ਸਬੰਧੀ ਅੱਡੋ-ਅੱਡ ਖਗੋਲੀਏ ਸਥਿਰਾਕਾਂ ਦੀ ਤੁਲਨਾ ਕਰਨ ਤੋਂ ਇਹ ਪਤਾ ਲਗਦਾ ਹੈ ਕਿ ਸੂਰਜ ਸਿਧਾਂਤ ਆਰਿਆ-ਭੱਟ (499 A.D.) ਤੋਂ ਵੀ ਪਹਿਲਾਂ ਮੌਜੂਦ ਸੀ, ਜਿਸਨੇ ਇਹ ਸਿਧਾਂਤ ਦੇ ਤੱਤਾਂ ਨੂੰ ਗ੍ਰਹਿਨ ਕੀਤਾ ਸੀ। ਵਰਾਹ ਮਿਹਿਰ ਦੁਆਰਾ ਬ੍ਰਹਮ ਗੁਪਤ ਦੇ 'ਖੰਡਕਾਧਿਆਕਾਂ' ਵਿੱਚ ਇੰਨ੍ਹਾ ਸਥਿਰਕਾਂ ਵਿੱਚ ਕੁੱਝ ਪ੍ਰੀਵਰਤਨ ਕੀਤਾ ਗਿਆ

ਸੀ ਅਤੇ ਆਧੁਨਿਕ ਸੂਰਜ ਸਿਧਾਂਤ ਵਿੱਚ 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਬੀਜ ਸੰਸਕਾਰ ਕਰਕੇ ਸਥਿਰਾਂਕਾ ਵਿੱਚ ਜਰੂਰੀ ਪ੍ਰੀਵਰਤਨ ਕੀਤੇ ਗਏ।

ਇੱਕ ਮਹਾਯੁੱਗ ਦੇ 4,320,000 ਸੂਰਜੀ ਸਾਲਾਂ ਵਿੱਚ ਵੱਖੋ-ਵੱਖ ਗ੍ਰਹਾਂ ਅਤੇ ਹੋਰ ਦੂਜੇ ਮਹੱਤਵਪੂਰਣ ਅੰਤਰਕਸ਼ੀਏ ਬਿੰਦੂਆਂ ਦੁਆਰਾ ਪੂਰੇ ਕੀਤੇ ਜਾਣ ਵਾਲੇ ਚੱਕਰਾਂ ਦੀ ਸੰਖਿਆ ਥੱਲੇ ਚਾਰਟ ਵਿੱਚ ਦਿੱਤੀ ਜਾ ਰਹੀ ਹੈ।

ਗ੍ਰਹਿ	ਖੰਡਕਾਧਿਆਂਕਾ ਦੇ ਅਨੁਸਾਰ	ਵਰਾਹ ਦੇ ਸੂਰਜ ਸਿਧਾਂਤ ਦੇ ਅਨੁਸਾਰ	ਆਧੁਨਿਕ ਸੂਰਜ ਸਿਧਾਂਤ (ਰੰਗਨਾਥ) ਦੇ ਅਨੁਸਾਰ	ਬੀਜ ਸੰਸਕਾਰ ਦੇ ਬਾਅਦ ਸੰਖਿਆ
ਚੰਦ	57,753,336	57,753,336	57,753,336	57,753,336
ਸੂਰਜ	4,320,000	4,320,000	4,320,000	4,320,000
ਮੰਗਲ	2,296,824	2,296,824	2,296,832(+8)	2,296,832
ਗੁਰੂ	3,64,220	3,64,220	3,64,220	3,64,220(-8)
ਸ਼ਨੀ	1,46,564	1,46,564	1,46,564(+4)	1,46,564(+12)
ਚੰਦਰਮਾ ਦਾ ਸ਼੍ਰੀਸ਼ੋਚ ਬਿੰਦੂ	4,48,219	4,48,219	4,48,219(+4)	4,48,219(-4)
ਸ਼ੁੱਕਰ	7,002,388	7,022,388	7,022,376(-12)	7,022,364(-12)
ਬੁੱਧ	17937000	17937000	17937060(+60)	17937044(-16)
ਚੰਦਰਮਾ ਦਾ ਪਾਤ	2,32,226	2,32,226	2,32,238(+12)	2,32,242(+4)

ਖੰਡਕਾਧਿਆਕਾ ਦੇ ਅਨੁਸਾਰ ਸਾਵਨ ਦਿਨਾਂ (Civil Days) ਦੀ ਸੰਖਿਆ = 1577,917,800 ਦਿਨ (ਆਰਿਆਭੱਟ-I ਦੇ ਅਰਧਹਾਤ੍ਰਿਕਾ ਤੋਂ)

ਵਰਾਹ ਦੇ ਸੂਰਜ ਸਿਧਾਂਤ ਦੇ ਅਨੁਸਾਰ ਸਾਵਨ ਦਿਨਾਂ ਦੀ ਸੰਖਿਆ =1577,917,800 ਦਿਨ (ਪੰਚਸਿਧਾਂਤਿਕਾ ਤੋਂ)

ਆਧੁਨਿਕ ਵਿਗਆਿਨਿਕਾਂ ਦੇ ਅਨੁਸਾਰ ਸਾਵਨ ਦਿਨਾਂ ਦੀ ਸੰਖਿਆ =1577,917,828 ਦਿਨ, ਇਸਤੋਂ ਇਲਾਵਾ ਨੀਚੋਚ ਬਿੰਦੂ (ਬਤਜਤ) ਦਾ ਅਧਿਚੱਕਰ, ਸ਼ੀਘਰੋਚ ਦਾ ਅਧਿਚੱਕਰ ਗ੍ਰਹਾਂ ਦੇ ਭੂ ਕੇਂਦਰੀ ਸਥਾਨਾਂ ਦੇ ਝੁਕਾਵ ਆਦਿ ਦੇ ਬਾਰੇ ਵਿੱਚ ਵੀ ਸਿਥਰਾਂਕਾਂ ਦੇ ਮਾਪ ਵੀ ਸੀ। ਪੰਦਰਹਵੀ ਸ਼ਤਾਬਦੀ ਦੇ ਸ਼ੁਰੂ ਵਿੱਚ ਇਨ੍ਹਾਂ ਵਿੱਚ ਵੀ ਬੀਜ ਸੰਸਕਾਰ ਕੀਤੇ ਗਏ ਸੀ। (ਬੇਨਟਲੇ ਦੇ ਅਨੁਸਾਰ) ਸੂਰਜ ਸਿਧਾਂਤ ਦੇ ਪਹਿਲੇ ਅਧਿਆਇ ਦੇ 34ਵੇਂ ਸ਼ਲੋਕ ਵਿੱਚ ਇੱਕ ਮਹਾਯੁਗ ਵਿੱਚ ਨਕਛਤ੍ਰਾਂ ਦੁਆਰਾ ਪੂਰਾ ਕੀਤੇ ਜਾਣ ਵਾਲੇ ਚੱਕਰਾਂ ਦੀ ਸੰਖਿਆ 1582,237,828 ਦੱਸੀ ਗਈ ਹੈ। ਇਨ੍ਹਾਂ ਵਿੱਚ ਇੱਕ ਮਹਾਯੁਗ ਵਿੱਚ ਨਕਛਤ੍ਰ ਦਿਨਾਂ ਦੀ ਸੰਖਿਆ ਪਤਾ ਲਗਦੀ ਹੈ।

ਇਹਨਾਂ ਖਗੋਲਈ ਸਥਿਰਾਵਾਂ ਦੀ ਤੁਲਨਾ ਕਰਨ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸੂਰਜ ਸਿਧਾਂਤ ਵਰਾਹ ਦੇ ਸਮੇਂ ਤੋਂ ਪਹਿਲਾਂ ਵੀ ਮੋਜੂਦ ਸੀ ਅਤੇ ਵਰਾਹ ਮਿਹਿਰ ਨੇ ਇਸਨੂੰ ਹੋਰ ਵੀ ਅਮੀਰ ਕੀਤਾ। ਵੱਖੋ-ਵੱਖ ਗ੍ਰਹਾਂ ਦੁਆਰਾ ਇੱਕ ਨਕਛਤ੍ਰੀ ਚੱਕਰ ਪੂਰਾ ਕਰਨ ਵਿੱਚ ਲੱਗਾ ਔਸਤ ਸਮਾਂ ਆਧੁਨਿਕ ਸਿਧਾਂਤ ਅਤੇ ਬੀਜ ਸੰਸਕਾਰ ਦੇ ਬਾਅਦ, ਔਸਤ ਸੂਰਜੀ ਦਿਨਾਂ ਵਿੱਚ ਇਸ ਤਰਾਂ ਹੈ।

ਗ੍ਰਹਿ	ਔਸਤ ਸੂਰਜੀ ਦਿਨਾਂ ਵਿੱਚ ਨਕਛਤ੍ਰ-ਚੱਕਰ ਪੂਰਾ ਕਰਣ ਵਿੱਚ ਲਗਾ ਸਮਾਂ	ਬੀਜ ਸੰਸਕਾਰ ਕਰਨ ਦੇ ਬਾਅਦ
ਸੂਰਜ	365,25875648	
ਬੁੱਧ	87,96970228	87,96978075
ਸ਼ੁੱਕਰ	224,69856755	224,69895152
ਮੰਗਲ	686,99749394	
ਗੁਰੂ	4,332,32065235	4,332,45181277
ਸ਼ਨੀ	10,765,77307461	10,764,89171783
ਚੰਦਰਮਾ ਦਾ ਨਕਛਤ੍ਰ ਪਰਿਭ੍ਰਮਨ	27,32167416	

ਚੰਦਰਮਾ ਦਾ (ਸੰਯੁਤੀ ਕਾਲ)		
(Synodic Period)	29,53058795	
ਨੀਚੋਚ ਬਿੰਦੂ (Apsis)	32,3209367415	3,232,12015592
ਪਾਤ (ਰਾਹੂ)	6,794,39983121	6,794,28280845

4,320,000 ਸਾਲਾਂ ਵਿੱਚ ਸੰਪਾਤ ਬਿੰਦੂ ਦਾ (ਧਰਤੀ ਦੇ ਅਕਸ਼ ਦੇ ਝੁਕਾਅ ਦੇ ਕਾਰਣ) 600 ਵਾਰੀ ਦੋਲਨ (Oscillation) ਕਰਦਾ ਹੈ। ਅਰਥਾਤ ਇੱਕ ਦੋਲਨ ਪੂਰਾ ਹੋਣ ਤੇ 7200 ਸਾਲ ਲੱਗ ਜਾਂਦੇ ਹਨ। ਕਲਿਯੁਗ ਦੇ ਸ਼ੁਰੂ ਵਿੱਚ ਅਯਨਾਂਸ਼ ਜੀਰੋ ਸੀ। ਸੰਨ 499 ਈ० (ਆਰਿਆ ਭੱਟ ਦਾ ਸਮਾਂ) ਵਿੱਚ ਇਹ ਦੁਬਾਰਾ ਜੀਰੋ ਸੀ। ਕਲਿਯੁੱਗ ਦੀ ਸ਼ੁਰੂਆਤ (3102 ਈ०ਪੂ०) ਤੋਂ 3600 ਸਾਲ ਬਾਅਦ ਅਯਨਾਂਸ਼ ਦੁਬਾਰਾ ਜੀਰੋ ਹੋਇਆ। ਸੰਪਾਤ ਬਿੰਦੂ ਪ੍ਰਤੀ ਸੂਰਜੀ ਔਸਤ ਸਾਲ 54" ਚਾਪ ਤੋਂ ਪਿੱਛੇ ਖਿਸਕਦਾ ਹੈ।

ਧਾਰਮਿਕ ਜੀਵਨ ਅਤੇ ਪ੍ਰਵਜਿਆ ਯੋਗ

ਆਗਮ ਦਾ ਇਹ ਸਿਧਾਂਤ ਹੈ ਕਿ ਮਨੁੱਖ ਅਪਣੀ ਪਹਿਲਾਂ ਤੋ ਸੰਚਿਤ ਸੰਪਤੀ ਅਤੇ ਪ੍ਰਾਰਬਧ ਨੂੰ ਲੈ ਕੇ ਇਸ ਭਵ ਸਾਗਰ ਨੂੰ ਪਾਰ ਕਰਨ ਦੇ ਲਈ ਅਪਣੀ ਸਾਧਨ ਭੂਤ ਜੀਵਨ ਦੀ ਕਿਸ਼ਤੀ ਨੂੰ ਅਤੇ ਕ੍ਰਿਆ ਦੇ ਕਰਨਧਾਰ ਦੇ ਨਾਲ ਜਨਮ ਲੈਂਦਾ ਹੈ। ਕਿਉਂਕਿ ਕੁੱਝ ਜਨਮ ਲੈ ਕੇ ਕੁੱਝ ਹੀ ਦਿਨਾਂ ਜਨਮ ਦੀਆਂ ਯਾਤਨਾਵਾਂ ਨੂੰ ਭੋਗ ਕੇ ਚਲ ਵਸਦੇ ਹਨ, ਕੁੱਝ ਬਚਪਨ ਵਿੱਚ ਮਾਂ-ਬਾਪ ਦੇ ਪਾਲਨ-ਪੋਸ਼ਣ, ਜਨਮ ਸੁਖ ਅਤੇ ਭਰਾ-ਭੈਣਾਂ ਅਤੇ ਰਿਸ਼ਤੇਦਾਰਾਂ ਨਾਲ ਪ੍ਰੇਮ ਨਾਲ ਰਹਿੰਦੇ ਹੋਏ ਅਪਣੇ ਇਸ ਜੀਵਨ ਅੰਸ਼ ਨੂੰ ਬਤੀਤ ਕਰਦੇ ਹਨ। ਕੁੱਝ ਇੰਨ੍ਹਾਂ ਸੁਖਾਂ ਤੋਂ ਵੀ ਵੰਚਿਤ ਰਹਿ ਜਾਂਦੇ ਹਨ। ਬਹੁਤ ਸਾਰੇ ਲੋਗ ਅਪਣੀ ਪਹਿਲੀ ਅਵਸਥਾ ਵਿੱਚ ਵਿਦਿਆ ਰੂਪੀ ਗਹਿਣੇ ਦੁਆਰਾ ਅਪਣੀ ਜੀਵਨ ਦੀ ਕਿਸ਼ਤੀ ਨੂੰ ਮਜਬੂਤ ਕਰ, ਸ਼ੁਭ ਗੁਣ ਰੂਪੀ ਪਤਵਾਰ ਲਾ ਕੇ, ਅਪਣੀ ਜੀਵਨ ਯਾਤਰਾ ਕਰਦੇ ਹਨ। ਇੰਨ੍ਹਾਂ ਵਿੱਚ ਜੋ ਜਾਇਜ ਗੁਣਾਂ ਤੋਂ ਵੰਚਿਤ ਰਹਿ ਜਾਂਦੇ ਹਨ, ਉਨ੍ਹਾਂ ਦੀ ਜੀਵਨ ਰੂਪੀ ਕਿਸ਼ਤੀ ਮੂਰਖਤਾ ਦੇ ਭੰਵਰ ਵਿੱਚ ਫਸ ਕੇ ਮੌਤ ਰੂਪੀ ਚੱਟਾਨ ਨਾਲ ਟਕਰਾ ਕੇ ਚੂਰ-ਚੂਰ ਹੋ ਜਾਂਦੀ ਹੈ।ਕੁੱਝ ਇਹੋ ਜਿਹੇ ਵੀ ਹੁੰਦੇ ਹਨ ਜੋ ਸ੍ਰਿਸ਼ਟੀ ਦੇ ਵਿਸਤਾਰ ਲਈ ਅਤੇ ਪਿਤਾ ਦੇ ਕਰਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਵਿਆਹ ਆਦਿ ਕਰਦੇ ਹਨ। ਉਸ ਅਵਸਥਾ ਵਿੱਚ ਜੀਵਨਸੰਗਨੀ ਦੇ ਸੁਭਾਵ ਮੁਤਾਬਿਕ ਸ਼ਕਤੀ ਅਤੇ ਬੇਸਬਰੀ ਪ੍ਰਾਪਤ ਕਰਦੇ ਹਨ। ਬਹੁਤ ਸਾਰੇ ਲੋਗ ਸੰਤਾਨ, ਸੁਖ ਤੇ ਭੋਗ ਕਰਦੇ ਹਨ ਅਤੇ ਕੁੱਝ ਬੇਔਲਾਦ ਰਹਿ ਕੇ ਹੀ ਆਤਮ ਸੰਗਮ ਕਰਦੇ ਰਹਿੰਦੇ ਹਨ ਅਤੇ ਥੋੜੇ ਜਿਹੇ ਲੋਗ ਅਪਣੇ ਸੰਚਿਤ ਕਰਮਾਂ ਦੇ ਸਹਾਰੇ ਅਪਣੇ ਪ੍ਰਾਰਬਧ ਅਤੇ ਪਹਿਲਾਂ ਤੋ ਅਰਜਿਤ ਕੀਤੇ ਹੋਏ ਕੰਮਾਂ ਦੀਆਂ ਧਾਰਾਵਾਂ ਵਿੱਚ ਹੀ ਰਹਿੰਦੇ ਹਨ। ਇਹ ਲੋਗ ਸਮਰਿਧੀ ਆਦਿ ਸੰਚਿਤ ਕਰਕੇ ਸੁਖ ਦੀ ਗੋਦ ਵਿੱਚ ਕ੍ਰੀੜਾ ਕਰਦੇ ਹਨ।ਕੁੱਝ ਦੁਖ ਅਤੇ ਦਰਿਦਰਤਾ ਦੇ ਸਾਗਰ ਵਿੱਚ ਗੋਤੇ ਲਗਾਂਦੇ ਹਨ। ਕੁੱਝ ਇਸੇ ਹੀ ਅਵਸਥਾ ਵਿੱਚ ਭਵ ਸਾਗਰ ਦੀ ਗੁੰਝਲ ਵਿੱਚ

ਸਦਾ ਦੇ ਲਈ ਸ਼ਾਂਤ ਹੋ ਜਾਂਦੇ ਹਨ। ਸੱਚੇ-ਮੁੱਚੇ ਲੋਗ ਅਧਿਆਤਮ ਤੱਤ ਅਤੇ ਈਸ਼ਵਰ ਪ੍ਰੇਮ ਅਤੇ ਦੈਵੀ ਦੌਲਤ ਰੂਪੀ ਗੁਣਾਂ ਤੋਂ ਅਪਣੀ ਜੀਵਨ ਦੀ ਕਿਸ਼ਤੀ ਨੂੰ ਸਹਿਜ ਹੀ ਪਾਰ ਉਤਾਰ ਲੈ ਜਾਂਦਾ ਹੈ। ਅਤੇ ਕੁੱਝ ਜਿਆਦਾ ਹੀ ਕਰਮਾਂ ਵਾਲੇ ਜੀਵਨ ਮਰਨ ਦੇ ਬੰਧਨ ਨੂੰ ਕੱਟ ਕੇ ਮੁਕਤੀ ਦੀ ਪ੍ਰਾਪਤੀ ਕਰਦੇ ਹਨ।

ਜੀਵਨ ਸਾਗਰ ਦੀਆਂ ਉਤਾਂਤ ਤਰੰਗਾ ਤੇ ਨੱਚਣ ਵਾਲੇ ਲੋਕ ਵਿਕਾਰਾਂ ਵਿੱਚ ਉਲਝ ਕੇ ਇਸੇ ਸਾਗਰ ਵਿੱਚ ਉਪਰ-ਥੱਲੇ ਹੁੰਦੇ ਰਹਿੰਦੇ ਹਨ। ਸੰਸਾਰਿਕ ਸਮਰਿਧੀ, ਸੰਪਨਤਾ ਅਤੇ ਵਿਭਿੰਨਤਾ ਦੇ ਲਈ ਤਰਾਂ ਤਰਾਂ ਦੇ ਭੋਗ-ਅਭੋਗ ਲੈ ਕੇ ਉਹ ਧਰਤੀ ਤੇ ਆਂਉਦੇ ਹਨ ਤੇ ਵਾਰ-ਵਾਰ ਆਉਂਦੇ ਹਨ। ਕੁੰਡਲੀ ਦੇ ਉਪਚੇ ਭਾਵ ਇਨ੍ਹਾਂ ਨੂੰ ਵਰਗੰਗਿਤ ਕਰਦੇ ਹਨ। ਉਪਰੇ ਦਾ ਅਰਥ ਹੈ ਖਜਾਨਾ, ਸੰਗ੍ਰਿਹ ਅਤੇ ਸਬੰਧ। ਜਨਮ ਦੇ ਨਾਲ ਹੀ ਮਾਨਵ ਨੂੰ ਸਰੀਰ, ਵੈਦਿਕ ਸੁਖ, ਮਾਤਾ-ਪਿਤਾ ਅਤੇ ਜਨਮ-ਭੂਮੀ ਦਾ ਸਵਤਵ ਪ੍ਰਾਪਤ ਹੋ ਜਾਂਦਾ ਹੈ। ਕੁੰਡਲੀ ਦੇ ਪਹਿਲੇ ਅਤੇ ਦੂਜੇ ਭਾਵ ਦੀ ਹੱਦ ਇੱਥੇ ਹੀ ਖਤਮ ਹੋ ਜਾਂਦੀ ਹੈ। ਤੀਜਾ ਭਾਵ ਉਪਚੇ ਦੀ ਪਹਿਲੀ ਪੋੜੀ ਹੈ ਜਿਸਦੇ ਦੁਆਰਾ ਪ੍ਰੇਮ, ਬਹਾਦਰੀ, ਪਿਆਰ ਅਤੇ ਬਾਣੀ ਦੇ ਦੁਆਰਾ ਮਨੁੱਖ ਅਪਣਾ ਵਿਸਤਾਰ ਕਰਦਾ ਹੈ, ਪ੍ਰੀਵਾਰ ਦੀ ਹੱਦ ਦਾ ਵਿਸਤਾਰ ਕਰਦਾ ਹੈ, ਅਨੁਕੂਲ ਪਾਤਰ ਅਤੇ ਪਾਤਰਤਾ ਨੂੰ ਸੰਚਿਤ ਕਰਦਾ ਹੈ ਅਤੇ ਸਾਰਿਆਂ ਦਾ ਵਿਸਤਾਰ ਕਰਦਾ ਹੈ। ਚੋਥੇ ਅਤੇ ਪੰਜਵੇਂ ਭਾਗ ਵਿੱਚ ਸੰਚਿਤ ਅਤੇ ਸੰਕਲਿਤ ਸਾਮਗ੍ਰੀ ਦਾ ਸੁਖ ਸਹਿਤ ਪ੍ਰਯੋਗ ਅਤੇ ਉਸਦੀ ਵਿਵਸਥਾ ਹੋ ਜਾਂਦੀ ਹੈ। ਅਤੇ ਛੇਵੇਂ ਭਾਗ ਵਿੱਚ ਹੋਰ ਜਿਆਦਾ ਵਿਸਥਾਰ ਲਈ ਅਰਿਮਰਦਨ, ਵਪਾਰ ਸੇਵਾ, ਅਤੇ ਨਿਰੋਗਤਾ ਦੀ ਕੋਸ਼ਿਸ਼ ਹੁੰਦੀ ਹੈ। ਉਪਰੇ ਦੀ ਇਹ ਦੂਜੀ ਪੋੜੀ ਹੈ ਪ੍ਰਤਿਰੋਧੀ ਤਾਕਤਾਂ ਦਾ ਮੁਕਾਬਲਾ ਸਤਵੇਂ ਭਾਵ ਵਿੱਚ ਮੂਲ ਰੂਪ ਤੋਂ ਭਾਵੀ ਸੰਜੋਗ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਉਸਦਾ ਉਤਾਰਾ ਅਠਵੇਂ ਭਾਗ ਵਿੱਚ ਕਾਮ-ਸੁਖ ਦੇ ਰੂਪ ਵਿੱਚ ਹੋ ਜਾਂਦਾ ਹੈ। ਇਨ੍ਹਾਂ ਕੰਮਾਂ ਅਤੇ ਕ੍ਰਿਆਵਾਂ ਦੇ ਨਾਲ ਸਫਲਤਾ ਤੇ ਅਸਫਲਤਾ ਨੌਵੇਂ ਭਾਵ ਦੀ ਪ੍ਰੀਪੁਸ਼ਟਤਾ ਤੇ ਨਿਰਭਰ ਕਰਦੀ ਹੈ। ਫ਼ੇਰ ਉਪਚੇ ਦਾ ਸ਼੍ਰੀ

ਗਨੇਸ਼ ਦਸਵੇਂ ਘਰ ਵਿੱਚ ਹੁੰਦਾ ਹੈ ਜਿੱਥੇ ਯਸ਼, ਸੰਮਾਨ ਅਤੇ ਆਦਤਾਂ ਦਾ ਖੇਤਰ ਹੁੰਦਾ ਹੈ ਪਰੰਤੂ ਏਸ਼ਨਾ ਭਾਵ ਵਿੱਚ ਭਲਾ ਇਥੋਂ ਤੱਕ ਦੀ ਗੱਡੀ ਅੱਗੇ ਵਧੇਗੀ ਕਿਵੇਂ ? ਇਹੀ ਏਸ਼ਨਾ ਦੀ ਮੂਰਤੀ ਦਾ ਏਕਾਦਸ਼ ਭਾਵ ਹੈ ਅਤੇ ਬਾਕੀ ਦਵਾਦਸ਼ ਭਾਵ ਮੁਕਤੀਕਾਰਕ ਹੈ ਹੀ। ਇਸੇ ਤਰਾਂ ਹੀ ਤੀਜੇ, ਛੇਵੇਂ, ਦਸਵੇਂ ਅਤੇ ਗਿਆਰਵੇਂ ਉਪਚੇ ਕਹੇ ਜਾਂਦੇ ਹਨ।

ਮੁੱਖ ਰੂਪ ਵਿੱਚ ਚਾਰ ਉਪਚੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਨਿਰਬਲਤਾ ਅਤੇ ਚੌਥੇ ਦੱਸਵੇਂ ਭਾਵ ਦੀ ਸਬਲਤਾ ਅਤੇ ਨਿਰਬਲਤਾ, ਅਧਿਆਤਮਕ ਚਿੰਤਨ, ਈਸ਼ਵਰ ਪ੍ਰੇਮ੍ਹ ਅਤੇ ਯੋਗ ਦੇ ਲਈ ਜਰੂਰੀ ਹੈ। ਤਿੰਨ ਛੇ ਅਤੇ ਗਿਆਰਵਾਂ ਭਾਵ ਜਦੋਂ ਸਬਲ ਹੁੰਦੇ ਹਨ ਤਾਂ ਬਹਾਦਰੀ, ਦੁਸ਼ਮਨੀ ਅਤੇ ਪਰ-ਉਪਕਾਰ ਦੀ ਭਾਵਨਾ ਜੋਰ ਮਾਰਦੀ ਹੈ। ਭਾਵਨਾਵਾਂ ਹੀ ਭਵ-ਚੱਕਰ ਵਿੱਚ ਡੁਬੋਦੀਆਂ ਹਨ ਉਨ੍ਹਾਂ ਤੋਂ ਰਹਿਤ ਮਨੁੱਖ ਹੀ ਪਰ-ਉਪਕਾਰੀ ਅਤੇ ਨਿਸ਼ਕਪਟ ਹੋ ਸਕਦਾ ਹੈ। ਪਰ ਇਹ ਨਕਾਰਤਮਕ ਪੱਖ ਹੈ ਅਧਿਆਮਕਤਾ ਦਾ। ਅਧਿਆਤਮਕਤਾ ਦਾ ਗੁਣਾਤਮਕ ਪੱਖ ਤਾਂ ਪੰਜਵੇਂ, ਨੌਵੇਂ ਅਤੇ ਦਸਵੇਂ ਭਾਗ ਵਿੱਚ ਹੀ ਹੈ। ਪੰਜਵਾਂ ਭਾਵ ਈਸ਼ਵਰ ਪ੍ਰੇਮ, ਨੌਵਾਂ ਭਾਵ ਧਾਰਮਿਕ ਅਨੁਸ਼ਠਾਨ ਅਤੇ ਦਸਵਾਂ ਕਰਮ ਦਾ ਸੂਚਕ ਹੈ। ਈਸ਼ਵਰ ਪ੍ਰੇਮ ਦੇ ਨਾਲ ਅਨੁਸ਼ਠਾਨ ਅਤੇ ਕਰਮ ਦਾ ਸੰਜੋਗ ਹੋਏ ਬਿਨਾਂ ਹੀ ਅਧਿਆਤਮਕਤਾ ਦਾ ਬੂਟਾ ਨਾ ਤਾਂ ਉਗ ਸਕਦਾ ਹੈ ਅਤੇ ਨਾ ਹੀ ਵੱਡਾ ਹੋ ਸਕਦਾ ਹੈ। ਕੁੱਝ ਕੁੰਡਲੀਆਂ ਦੇ ਸਹਾਰੇ ਅਸੀਂ ਆਪਣੀਆਂ ਗੱਲਾਂ ਸਪਸ਼ਟ ਕਰਾਂਗੇ। ਕੁੰਡਲੀਆਂ ਦਾ ਵੇਰਵਾ ਇਸ ਤਰਾਂ ਹੈ :-

ਕੁੰਡਲੀਆਂ ਦਾ ਵੇਰਵਾ

	ਗੌਤਮ ਬੁੱਧ	ਗੁਰੂ ਨਾਨਕ	ਕਬੀਰ	ਰਾਮਤੀਰਥ
ਲਗਨ	4	5	2	12
ਸੂਰਜ	1	8	12	7
ਚੰਦ	7	2	2	7
ਮੰਗਲ	1	8	11	9

ਬੁੱਧ	2	8	12	7
ਗੁਰੂ	1	6	4	6
ਸ਼ੁਕਰ	1	7	2	6
ਸ਼ਨੀ	1	2	7	10
ਰਾਹੂ	3	9	6	1
ਕੇਤੂ	9	3	12	7

	ਸ੦ ਵਿਵੇਕਾਨੰਦ.	ਭੋਗਾਨੰਦ	ਸ੦ ਸ਼ਿਵਾਨੰਦ	ਸ੦ ਰਾਮਕ੍ਰਿਸ਼ਨ
ਲਗਨ	10	5	4	11
ਸੂਰਜ	10	9	5	11
ਚੰਦ	6	5	1	11
ਮੰਗਲ	1	12	4	11
ਬੁੱਧ	10	9	5	11
ਗੁਰੂ	7	12	7	3
ਸ਼ੁਕਰ	10	8	6	12
ਸ਼ਨੀ	6	6	4	7
ਰਾਹੂ	8	5	4	8
ਕੇਤੂ	2	11	10	2

	ਰਮਣ ਮਹਰਿਸ਼ੀ	ਗੁਰੂ ਜਗਜੀਤ ਸਿੰਘ
ਲਗਨ	7	6
ਸੂਰਜ	9	8
ਚੰਦ	3	12
ਮੰਗਲ	1	10
ਬੁੱਧ	8	7
ਗੁਰੂ	11	5
ਸ਼ੁਕਰ	8	9
ਸ਼ਨੀ	12	6

ਰਾਹੂ	9	7
ਕੇਤੂ	3	1

ਨੋਟ : ਸੰਖਿਆ ਰਾਸ਼ੀ ਦਾ ਬੋਧਕ ਹੈ।

ਉਪਚੇ ਭਵਨ ਵਿੱਚ ਪਾਪੀ ਗ੍ਰਹਿ ਸਥਿਤ ਹੁੰਦੇ ਹਨ ਤਾਂ ਇਹ ਭਵਨ ਕਮਜੋਰ ਹੋ ਜਾਂਦਾ ਹੈ ਪਰੰਤੂ ਉਹਦਾ ਸੁਆਮੀ ਜੇਕਰ ਦੁਸ਼ਟ ਭਾਵ ਵਿੱਚ ਰਹੇ ਤਾਂ ਉਹ ਭਾਵ ਹੋਰ ਵੀ ਕਮਜੋਰ ਹੋ ਜਾਂਦਾ ਹੈ ਉਸੇ ਤਰਾਂ ਹੀ ਪਾਪੀ ਗ੍ਰਹਿਆਂ ਦੀ ਨਿਗਾਹ ਵਿੱਚ ਵੀ ਭਾਵ ਫਲ ਦਾ ਨੁਕਸਾਨ ਹੋ ਜਾਂਦਾ ਹੈ।

ਗੋਤਮ ਬੁੱਧ ਦੀ ਕੁੰਡਲੀ ਵਿੱਚ ਗਿਆਰਵਾਂ ਸਵਾਮੀ ਸ਼ੁੱਕਰ ਅਪਣੇ ਸਥਾਨ ਤੋਂ ਦਵਾਦਸ਼ ਅਤੇ ਸ਼ਤਰੂ ਖੇਤਰ ਵਿੱਚ ਹੈ ਛੇਵੇਂ ਸਥਾਨ ਤੋਂ ਪਾਪੀ ਕੇਤੂ ਅਤੇ ਤੀਜੇ ਸਥਾਨ ਦਾ ਸਵਾਮੀ ਪਾਪ ਵਿਚਕਾਰ ਹੈ।

ਗੁਰੂ ਨਾਨਕ ਦੀ ਕੁੰਡਲੀ ਵਿੱਚ ਗਿਆਰਵੇਂ ਭਾਗ ਵਿੱਚ ਕੇਤੂ ਹੈ। ਅਠਵਾਂ ਘਰ ਸ਼ਤਰੂ ਚੰਦ ਦੇ ਨਾਲ ਹੈ ਤਾਂ ਤੀਜੇ ਭਾਵ ਤੇ ਕੇਤੂ ਦੀ ਨਿਗਾਹ ਹੈ।

ਕਬੀਰ ਦੇ ਜਨਮ ਦੇ ਸਮੇਂ ਗਿਆਰਵੇਂ ਭਾਵ ਵਿੱਚ ਕੇਤੂ, ਛੇਵੇਂ ਘਰ ਵਿੱਚ ਸ਼ਨੀ, ਤੀਜੇ ਭਾਵ ਵਿੱਚ ਅਠਵੇਂ ਘਰ ਦਾ ਸੁਆਮੀ ਗੁਰੂ ਹੈ। ਗਿਆਰਵੇਂ ਘਰ ਦਾ ਸੁਆਮੀ ਲਗਨ ਤੋਂ ਤੀਜੇ ਸਥਾਨ ਵਿੱਚ ਛੇਵੇਂ ਘਰ ਦੇ ਸੁਆਮੀ ਤੋਂ ਛੇਵੇਂ ਵਿੱਚ ਅਤੇ ਤੀਜੇ ਸਥਾਨ ਤੇ ਸ਼ਨੀ ਦੀ ਨਿਗਾਹ ਹੈ।

ਸਵਾਮੀ ਰਾਮ ਤੀਰਥ ਦੇ ਗਿਆਰਵੇਂ ਸਥਾਨ ਤੇ ਗੁਰੂ ਦੀ ਨਿਗਾਹ ਹੈ ਜੋ ਸ਼ਨੀ ਏਕਾਦਸ਼ੇਸ਼ ਦਾ ਸ਼ਤਰੂ ਹੈ। ਛੇਵੇਂ ਸਥਾਨ ਦਾ ਸੁਆਮੀ ਨੀਚ ਹੈ ਅਤੇ ਲਗਨ ਤੋਂ ਸਵਸਥਾਨ ਤੇ ਤੀਜੇ ਅਤੇ ਲਗਨ ਦੇ ਸੁਆਮੀ ਤੋਂ ਦੂਜੇ ਸਥਾਨ ਤੇ ਹੈ।

ਸਵਾਮੀ ਵਿਵੇਕਾਨੰਦ ਦੇ ਗਿਆਰਵੇਂ ਵਿੱਚ ਰਾਹੂ ਹੈ, ਤੀਜੇ ਸਥਾਨ ਤੇ ਸ਼ਨੀ ਦੀ ਨਿਗਾਰ ਹੈ ਅਤੇ ਉਸਦੇ ਸਵਾਮੀ ਅਪਣੇ ਸਥਾਨ ਤੋਂ ਅਠਵੇਂ ਵਿੱਚ ਹਨ।

ਛੇਵੇਂ ਸਥਾਨ ਤੇ ਸ਼ਨੀ ਦੀ ਦ੍ਰਿਸ਼ਟੀ ਹੈ ਅਤੇ ਤੀਜੇ ਘਰ ਦੇ ਸੁਆਮੀ ਅਪਣੇ ਖੇਤਰ ਤੋਂ ਅਠਵੇਂ ਸਥਾਨ ਤੇ ਹੈ।

ਭੋਗਾਨੰਦ ਜੀ ਦੀ ਕੁੰਡਲੀ ਵਿੱਚ ਗਿਆਰਵੇਂ ਘਰ ਦਾ ਸੁਆਮੀ ਸ਼ਤਰੂ ਖੇਤਰ ਵਿੱਚ ਹੈ ਅਤੇ ਉਸਤੇ ਰਾਹੂ ਦੀ ਨਿਗਾਹ ਹੈ। ਛੇਵੇਂ ਸਥਾਨ ਤੇ ਪਾਪ ਵਿਚਕਾਰ ਹੈ। ਛੇਵੇਂ ਸਥਾਨ ਦਾ ਸੁਆਮੀ ਅਤੇ ਤੀਜੇ ਸਥਾਨ ਤੇ ਮੰਗਲ ਦੀ ਨਿਗਾਹ ਹੈ। ਤੀਜੇ ਸਥਾਨ ਦੇ ਸੁਆਮੀ ਸ਼ੁੱਕਰ ਤੇ ਸ਼ਨੀ ਦੀ ਨਿਗਾਹ ਹੈ।

ਸਵਾਮੀ ਸ਼ਿਵਾਨੰਦ ਦਾ ਗਿਆਰਵਾਂ ਤੀਜੇ ਵਿੱਚ, ਤੀਜੇ ਘਰ ਦਾ ਸੁਆਮੀ ਅਪਣੇ ਸਥਾਨ ਤੋਂ ਦਵਾਦਸ਼ ਵਿੱਚ, ਛੇਵੇਂ ਘਰ ਦਾ ਸੁਆਮੀ ਸ਼ਤਰੂ ਖੇਤਰ ਵਿੱਚ ਹੈ ਅਤੇ ਉਸਤੇ ਮੰਗਲ ਦੀ ਦ੍ਰਿਸ਼ਟੀ ਹੈ।

ਸਵਾਮੀ ਰਾਮ ਕ੍ਰਿਸ਼ਨ ਦੇ ਗਿਆਰਵੇਂ ਸਥਾਨ ਤੇ ਸ਼ਨੀ ਦੀ ਨਿਗਾਹ ਹੈ; ਚੰਦ ਛੇਵੇਂ ਘਰ ਦਾ ਸੁਆਮੀ ਅਪਣੇ ਸਥਾਨ ਤੋਂ ਅਠਵੇਂ ਵਿੱਚ ਹੈ ਅਤੇ ਛੇਵੇਂ ਸਥਾਨ ਤੇ ਸ਼ਨੀ ਦੀ ਦ੍ਰਿਸ਼ਟੀ ਹੈ। ਤੀਜੇ ਸਥਾਨ ਤੇ ਸ਼ਨੀ ਦੀ ਦ੍ਰਿਸ਼ਟੀ, ਤੀਜੇ ਘਰ ਦਾ ਸੁਆਮੀ ਸ਼ਤਰੂ ਖੇਤਰ ਵਿੱਚ ਅਤੇ ਛੇਵੇਂ ਸਥਾਨ ਤੇ ਰਾਹੂ ਦੀ ਦ੍ਰਿਸ਼ਟੀ ਹੈ।

ਰਮਨ ਮਹਰਿਸ਼ੀ ਦਾ ਗਿਆਰਵਾਂ ਤੀਜੇ ਘਰ ਵਿੱਚ ਰਾਹੂ ਦੇ ਨਾਲ ਹੈ। ਛੇਵੇਂ ਵਿੱਚ ਸ਼ਨੀ ਹੈ, ਅਤੇ ਛੇਵੇਂ ਘਰ ਦਾ ਸੁਆਮੀ ਅਪਣੇ ਖੇਤਰ ਵਿੱਚ ਦਵਾਦਸ਼ ਵਿੱਚ ਹੈ। ਤੀਜੇ ਸਥਾਨ ਵਿੱਚ ਰਾਹੂ ਹੈ ਅਤੇ ਉਸਤੇ ਸ਼ਨੀ ਦੀ ਦ੍ਰਿਸ਼ਟੀ ਹੈ।

ਇਨ੍ਹਾਂ ਵਿਵੇਚਨਾਂ ਤੋਂ ਸਪਸ਼ਟ ਹੈ ਕਿ ਇਨ੍ਹਾਂ ਜਾਤਕਾਂ ਦੇ ਉਪਚੇ ਕਮਜ਼ੋਰ ਹਨ ਅਤੇ ਇਸ ਲਈ ਉਪਕਾਰ, ਕਾਮਨਾ, ਸ਼ਤ੍ਰੁਰਤਾ ਅਤੇ ਹੁਮਲੇ ਦੀਆਂ ਪ੍ਰਵਿਰਤੀਆਂ ਇਨ੍ਹਾਂ ਵਿੱਚ ਸ਼ਾਮਿਲ ਹੋ ਗਈਆਂ ਹਨ।

ਪੰਜਵੇਂ ਭਾਗ ਵਿੱਚ ਈਸ਼ਵਰ ਪ੍ਰੇਮ ਅਤੇ ਨੌਵੇਂ ਭਾਗ ਤੋਂ ਧਰਮ ਦੇ ਬਾਰੇ

ਅਨੁਸ਼ਠਾਨ ਆਦਿ ਦਾ ਵਿਚਾਰ ਹੁੰਦਾ ਹੈ। ਜਦੋਂ ਨੌਵੇਂ ਅਤੇ ਪੰਜਵੇਂ ਦੋਨੋਂ ਸ਼ੁਭ ਲੱਛਣ ਸਹਿਤ ਹੁੰਦੇ ਹਨ, ਤਾਂ ਹੀ ਅਨੁਸ਼ਠਾਨ ਕ੍ਰਿਆ ਭਗਤੀ ਦੇ ਨਾਲ ਹੁੰਦੀ ਹੈ।

ਪੰਜਵੇਂ ਸਥਾਨ ਤੋਂ ਹੀ ਭਗਤੀ ਦੀ ਡੂੰਘਾਈ ਦਾ ਪਤਾ ਲਗਦਾ ਹੈ। ਸੋ ਜਦੋਂ ਨਵਮੇਸ਼ ਅਤੇ ਪੰਚਮੇਸ਼ ਇਨ੍ਹਾਂ ਦੋਵਾਂ ਦਾ ਸਬੰਧ ਬਣਿਆ ਰਹਿੰਦਾ ਹੈ, ਤਾਂ ਭਗਤੀ ਅਤੇ ਅਨੁਸ਼ਠਾਨ ਦੋਨਾਂ ਦੇ ਇੱਕਠੇ ਹੋਣ ਨਾਲ ਜਾਤਕ ਉਚ ਸ਼੍ਰੇਣੀ ਦਾ ਸਾਧਕ ਬਣਦਾ ਹੈ। ਦਸਵੇਂ ਸਥਾਨ ਨੂੰ ਕਰਮ ਸਥਲ ਕਹਿੰਦੇ ਹਨ। ਦਸਵੇਂ ਸਥਾਨ ਤੋਂ ਹੀ ਪ੍ਰਵਜਿਆ ਯੋਗ ਦਾ ਵਿਚਾਰ ਹੁੰਦਾ ਹੈ। ਇਸ ਲਈ ਜੇ ਕਰ ਪੰਜਵੇਂ ਨੌਵੇਂ ਦਾ ਦਸਵੇਂ ਨਾਲ ਸਬੰਧ ਹੋ ਜਾਵੇ ਤਾਂ ਫਲ ਵਿੱਚ ਉਤਕ੍ਰਸ਼ਟਤਾ ਆ ਜਾਂਦੀ ਹੈ।

ਸਵਾਮੀ ਰਾਮ ਕ੍ਰਿਸ਼ਨ ਪਰਮ ਹੰਸ ਦਾ ਪੰਚਮੇਸ਼ ਸ਼ਨੀ ਦੇ ਖੇਤਰ ਵਿੱਚ ਲਗਨਸਥ ਹੈ ਅਤੇ ਲਗਨੇਸ਼ ਸ਼ਨੀ ਸ਼ੁੱਕਰ ਦੇ ਖੇਤਰ ਵਿੱਚ ਹੈ। ਸ਼ੁੱਕਰ ਨਵਮੇਸ਼ ਹੈ। ਕਰਮ ਦਾ ਸੁਆਮੀ ਮੰਗਲ ਲਗਨਸਥ ਹੈ। ਇਸ ਲਈ ਆਪ ਚੰਗੇ ਭਗਤ ਅਤੇ ਸਖਤ ਤਪਸਵੀ ਹੋਏ।

ਸਵਾਮੀ ਵਿਵੇਕਾਨੰਦ ਦਾ ਪੰਚਮੇਸ਼ ਲਗਨ ਵਿੱਚ ਸ਼ਨੀ ਦੇ ਸਥਾਨ ਅਤੇ ਉਚ ਨਵਾਂਸ਼ ਵਿੱਚ ਹੈ ਅਤੇ ਨਵਮੇਸ਼ ਬੁੱਧ ਸ਼ੁੱਕਰ ਦੇ ਨਾਲ ਲਗਨਸਥ ਹੈ ਅਤੇ ਦਸ਼ਮੇਸ਼ ਵੀ ਸ਼ੁੱਕਰ ਹੀ ਹੈ। ਅਰਥਾਤ ਪੰਚਮੇਸ਼, ਨਵਮੇਸ਼ ਅਤੇ ਦਸ਼ਮੇਸ਼ ਇੱਕਠੇ ਹੀ ਲਗਨ ਵਿੱਚ ਹਨ। ਇਸਦਾ ਫਲ ਇਹ ਹੈ ਕਿ ਇਨ੍ਹਾਂ ਦੇ ਧਾਰਮਿਕ ਵਿਚਾਰ ਅਤਿ ਉਤਮ ਹੋਏ ਪਰੰਤੂ ਸ਼ਨੀ ਨੌਵੇਂ ਘਰ ਵਿੱਚ ਹੈ ਅਤੇ ਉਪਯੁਕਤ ਸਾਰੇ ਗ੍ਰਹਿ ਸ਼ਨੀ ਦੇ ਖੇਤਰ ਵਿੱਚ ਹਨ ਇਸ ਲਈ ਇਹ ਕਠੋਰ ਤਪਸਵੀ ਵੀ ਹੋਏ। ਵੇਖਣ ਦੀ ਗੱਲ ਤਾਂ ਇਹ ਹੈ ਕਿ ਲਗਨ ਅਤੇ ਨੌਵੇਂ ਘਰ ਵਿੱਚ ਕਿਨ੍ਹਾਂ ਸੋਹਣਾ ਮੇਲ ਹੈ। ਇਨ੍ਹਾਂ ਦੋਵਾਂ ਭਾਵਾਂ ਤੋਂ ਸਥਾਨ ਪ੍ਰੀਵਰਤਨ ਯੋਗ ਬਣਿਆ ਹੈ।

ਸ਼ਨੀ ਜਰੂਰ ਹੀ ਕਠੋਰ ਤੇ ਪਾਪੀ ਗ੍ਰਹਿ ਹੈ, ਪਰ ਉਹ ਮਨੁੱਖ ਨੂੰ ਆਪਣੀ ਯਾਤਨਾ ਨਾਲ ਪੀਹ ਕੇ ਉਸਦੇ ਵਿਚਾਰਾਂ ਨੂੰ ਸ਼ੁੱਧ ਕਰਦਾ ਹੈ। ਜਿਸ ਤਰ੍ਹਾ ਸੋਨਾ ਅੱਗ ਵਿਚ ਤਪ ਕੇ ਚਮਕ ਜਾਂਦਾ ਹੈ। ਇਸ ਲਈ ਜਦੋਂ ਸ਼ਨੀ ਨੂੰ ਪੰਜਵੀ, ਨੌਵੀਂ ਅਤੇ ਦਸਵੀਂ ਜਗ੍ਹਾਂ ਤੇ ਸਬੰਧ ਹੁੰਦਾ ਹੈ ਤਾਂ ਉਹ ਜਾਤਕ ਨੂੰ ਕਠੋਰ ਤਪਸੱਵੀ ਬਣਾ ਦਿੰਦਾ ਹੈ।

ਕਿਹਾ ਜਾਂਦਾ ਹੈ ਕਿ-

नवम स्थाने सौरी यदि स्थित: सर्व दशात विमुक्त:
भोग जातो नृवाऽपि दीक्षान्विती भवति।

ਗੋਤਮ ਬੁੱਧ ਦੇ ਪੰਚਮੇਸ਼, ਨਵਮੇਸ਼ ਅਤੇ ਦਸਮੇਸ਼ ਇਕੱਠਾ ਕਰਮ ਸਥਾਨ ਵਿੱਚ ਹੈ। ਗੁਰੂ ਨਾਨਕ ਦੀ ਕੁੰਡਲੀ ਵਿੱਚ ਪੰਜਵੇਂ ਘਰ ਦਾ ਸੁਆਮੀ ਗੁਰੂ ਅਤੇ ਨੌਵੇਂ ਘਰ ਦਾ ਸੁਆਮੀ ਮੰਗਲ ਪੂਰੀ ਦ੍ਰਿਸ਼ਟੀ ਨਾਲ ਦਸਵੇਂ ਭਾਵ ਨੂੰ ਦੇਖ ਰਿਹਾ ਹੈ। ਦਸਮੇਸ਼ ਆਪਣੇ ਖੇਤਰ ਵਿਚ ਹੈ, ਰਾਹੂ ਪੰਜਵੇਂ ਵਿਚ ਹੈ ਤੇ ਨੌਵੇਂ ਭਾਵ ਨਾਲ ਦੇਖਦਾ ਹੈ। ਦਸਵੇਂ ਸਥਾਨ ਵਿਚ ਸ਼ਨੀ ਹੈ।

ਗੁਰੂ ਨਾਨਕ ਕਠੋਰ ਤਪੱਸਵੀ, ਸਾਧਕ ਅਤੇ ਭਗਤ ਸੀ। ਕਬੀਰ ਦੀ ਕੁੰਡਲੀ ਵਿਚ ਸ਼ਨੀ ਦੀ ਪੂਰੀ ਦ੍ਰਿਸ਼ਟੀ ਗੁਰੂ ਤੇ ਹੈ ਅਤੇ ਗੁਰੂ ਨੌਵੇਂ ਭਾਵ ਨੂੰ ਦੇਖ ਰਿਹਾ ਹੈ। ਪੰਜਵੇ ਘਰ ਦਾ ਸੁਆਮੀ ਗੁਰੂ ਦੇ ਘਰ ਵਿਚ ਹੈ ਅਤੇ ਗੁਰੂ ਦੀ ਦ੍ਰਿਸ਼ਟੀ ਵੀ ਓਸੇ ਤੋਂ ਹੀ ਹੈ। ਇਸ ਤਰ੍ਹਾਂ ਨੌਵੇਂ ਅਤੇ ਦਸਵੇਂ ਸਥਾਨਾਂ ਦੇ ਸੁਆਮੀਆਂ ਦੇ ਆਪਣੇ ਖੇਤਰ ਵਿਚ ਪੰਜਵੇ ਘਰ ਦਾ ਸੁਆਮੀ ਬੁੱਧ ਗੁਰੂ ਦੇ ਦੁਆਰਾ ਆ ਜਾਂਦਾ ਹੈ।

ਸੁਆਮੀ ਰਾਮ ਤੀਰਥ ਦੇ ਨਵਮੇਸ਼, ਮੰਗਲ ਪੰਜਵੇਂ ਸਥਾਨ ਨੂੰ ਪੂਰੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਨਵਮੇਸ਼ ਆਪ ਦਸਵੇਂ ਸਥਾਨ ਵਿਚ ਵੀ ਹੈ। ਸ਼ਨੀ ਪੰਜਵੇਂ ਸਥਾਨ ਅਤੇ ਪੰਚਮੇਸ਼ ਨੂੰ ਪੂਰੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ।

ਮਹਾਰਿਸ਼ੀ ਰਮਨ ਦੀ ਕੁੰਡਲੀ ਵਿਚ ਗੁਰੂ ਅਤੇ ਸ਼ਨੀ ਇਕੋ ਘਰ ਵਿਚ

ਹਨ ਅਤੇ ਦਸਵੇਂ ਘਰ ਦਾ ਸੁਆਮੀ ਨੌਵੇਂ ਭਾਵ ਵਿਚ ਹੈ। ਪੰਜਵੇ ਘਰ ਦਾ ਸੁਆਮੀ ਸ਼ਨੀ ਗੁਰੂ ਦੇ ਦੁਆਰਾ ਦਸਵੇਂ ਸਥਾਨ ਦੇ ਸੁਆਮੀ ਅਤੇ ਨੌਵੇਂ ਸਥਾਨ ਨੂੰ ਦੇਖ ਰਿਹਾ ਹੈ।

ਸੁਆਮ ਸ਼ਿਵਾਨੰਦ ਜੀ ਦੀ ਕੁੰਡਲੀ ਵਿਚ ਧਰਮ ਦਾ ਸੁਆਮੀ ਗੁਰੂ ਅਤੇ ਮੰਗਲ ਲਗਨ ਅਤੇ ਚੌਥੇ ਘਰ ਵਿਚ ਹਨ। ਪੰਜਵੇ ਘਰ ਦਾ ਸੁਆਮੀ ਵੀ ਮੰਗਲ ਹੀ ਹੈ। ਦਸਵੇਂ ਸਥਾਨ ਵਿਚ ਗੁਰੂ ਦੀ ਦ੍ਰਿਸ਼ਟੀ ਹੈ ਅਤੇ ਗੁਰੂ ਤੇ ਮੰਗਲ ਦੀ ਦ੍ਰਿਸ਼ਟੀ ਹੈ। ਸ਼ਨੀ ਕਰਮ ਦੇ ਘਰ ਦੇ ਸੁਆਮੀ ਮੰਗਲ ਦੇ ਨਾਲ ਸਥਿਤ ਹੈ ਅਤੇ ਦਸਵੇਂ ਸਥਾਨ ਨੂੰ ਦੇਖ ਰਿਹਾ ਹੈ। ਇਸ ਤਰ੍ਹਾਂ ਪੰਜਵੇਂ, ਨੌਵੇਂ ਅਤੇ ਦਸਵੇਂ ਸਥਾਨ ਤੋਂ ਈਸ਼ਵਰ ਪ੍ਰੇਮ ਅਤੇ ਧਰਮ ਨਾਲ ਸਬੰਧਤ ਕੰਮਾਂ-ਕਾਰਾਂ ਦਾ ਪ੍ਰਤੱਖ ਪ੍ਰਮਾਣ ਮਿਲ ਜਾਂਦਾ ਹੈ।

ਉਪਰ ਲਿਖਿਆ ਜਾ ਚੁੱਕਾ ਹੈ ਕਿ ਉਪਚੇ ਭਾਵ ਕਮਜ਼ੋਰ ਹੈ। ਸੋ, ਸਾਧਨਾ ਦੀ ਆਵਾਜ਼ ਉਚੀ ਦਿਖਦੀ ਹੈ ਅਤੇ ਅਧਿਆਤਮਿਕਤਾ ਦੀ ਜੜ੍ਹ ਉਪਰ ਲਿਖੀਆਂ ਕੁੰਡਲੀਆਂ ਵਿਚੋਂ ਖੁਦ ਹੀ ਸਿੱਧ ਹੋ ਜਾਂਦੀ ਹੈ।

ਜੇਕਰ ਜਨਮ ਸਮੇਂ ਚਾਰ, ਪੰਜ, ਛੇ ਜਾਂ ਸੱਤੇ ਗ੍ਰਹਿ ਇੱਕਠੇ ਹੋ ਕੇ ਬੈਠੇ ਹੋਣ ਤਾਂ ਅਜਿਹਾ ਜਾਤਕ ਆਮ ਤੋਰ ਤੇ ਸੰਨਿਆਸੀ ਹੁੰਦਾ ਹੈ ਪਰ ਸਿਰਫ ਚਾਰ ਜਾਂ ਚਾਰ ਤੋ ਜਿਆਦਾ ਗ੍ਰਹਿਆਂ ਦੇ ਇੱਕਠੇ ਹੋਣ ਨਾਲ ਹੀ ਸੰਯੋਗਵਸ਼ ਅਜਿਹਾ ਨਹੀਂ ਹੁੰਦਾ। ਉਨ੍ਹਾਂ ਵਿੱਚੋ ਕਿਸੇ ਇੱਕ ਗ੍ਰਹਿ ਦਾ ਬਲੀ ਹੋਣਾ ਜਰੂਰੀ ਹੈ ਅਤੇ ਜੇਕਰ ਬਲੀ ਗ੍ਰਹਿ ਅਸਤ ਹੋਵੇ ਤਾਂ ਸੰਨਿਆਸ ਯੋਗ ਨਹੀਂ ਹੁੰਦਾ। ਇਸੇ ਤਰਾਂ ਪ੍ਰਵਜਿਆ ਯੋਗਕਾਰਕ ਗ੍ਰਹਿ ਗ੍ਰਹਿਯੁਕਤ ਵਿੱਚ ਹਾਰ ਗਿਆ ਹੋਵੇ ਤਾਂ ਸੰਨਿਆਸ ਯੋਗ ਕਾਰਕ ਨਹੀ ਹੋਵੇਗਾ। ਜੇਕਰ ਉਸ ਗ੍ਰਹਿ ਤੇ ਦੂਜੇ ਗ੍ਰਹਿਆਂ ਦੀ ਦ੍ਰਿਸ਼ਟੀ ਨਾ ਵੀ ਹੋਵੇ ਤਾਂ ਯੋਗ ਕਮਜੋਰ ਹੋ ਜਾਂਦਾ ਹੈ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਉਪਯੁਕਤ ਗ੍ਰਹਿਆਂ ਵਿੱਚੋ ਇੱਕ ਨੂੰ ਦਸਵੇਂ ਘਰ ਦਾ ਸੁਆਮੀ ਹੋਣਾ ਚਾਹੀਦਾ ਹੈ।

ਗੋਤਮ ਬੁੱਧ ਦੀ ਕੁੰਡਲੀ ਵਿੱਚ ਸ਼ਨੀ, ਸੂਰਜ, ਸ਼ੁੱਕਰ, ਗੁਰੂ ਅਤੇ ਮੰਗਲ ਇੱਕਠੇ ਹੀ ਦਸਵੇਂ ਘਰ ਵਿੱਚ ਹਨ। ਕਰਮ ਸਥਾਨ ਦਾ ਸੁਆਮੀ ਆਪਣੇ ਘਰ ਵਿੱਚ ਹੀ ਹੈ ਅਤੇ ਸੂਰਜ ਤੁੰਗੀ ਹੈ।

ਸਵਾਮੀ ਰਾਮਕ੍ਰਿਸ਼ਨ ਦੀ ਕੁੰਡਲੀ ਵਿੱਚ ਚਾਰ ਗ੍ਰਹਿ ਲਗਨ ਵਿੱਚ ਹਨ। ਦਸਵੇਂ ਘਰ ਦਾ ਸੁਆਮੀ ਮੰਗਲ ਹੈ ਅਤੇ ਉਹ ਤਾਕਤਵਰ ਵੀ ਹੈ।

ਪ੍ਰਵਜਿਆ ਯੋਗ ਨਾ ਹੋਣ ਤੇ ਵੀ ਦੀਕਸ਼ਾ ਯੋਗ ਹੋਣ ਕਾਰਣ ਜਾਤਕ ਸੰਨਿਆਸੀ ਹੁੰਦੇ ਹਨ। ਲਗਨ ਤੋਂ ਸਰੀਰ ਦਾ ਅਤੇ ਚੰਦ ਤੋਂ ਮਨ ਦਾ ਬੋਧ ਹੋਂਦਾ ਹੈ। ਸੰਨਿਆਸ ਦੇ ਕਾਰਕ ਗ੍ਰਹਿ ਸ਼ਨੀ ਹਨ। ਇਸੇ ਕਾਰਨ ਸ਼ਨੀ ਦਾ ਲਗਨ ਅਤੇ ਚੰਦ ਨਾਲ ਵਿਸ਼ੇਸ਼ ਸਬੰਧ ਹੁੰਦਾ ਹੈ ਤਾਂ ਦੀਕਸ਼ਾ ਯੋਗ ਬਨ ਜਾਂਦੀ ਹੈ। ਦੀਕਸ਼ਾ ਯੋਗਾਂ ਤੇ ਤਰਤੀਬ ਅਨੁਸਾਰ ਵਿਚਾਰ ਕੀਤਾ ਜਾਂਦਾ ਹੈ :-

(1) ਲਗਨ ਦੇ ਸੁਆਮੀ ਤੇ ਕਿਸੇ ਦੀ ਦ੍ਰਿਸ਼ਟੀ ਚਾਹੇ ਨਾ ਹੋਵੇ ਪਰ ਲਗਨ ਦੇ ਸੁਆਮੀ ਦੀ ਦ੍ਰਿਸ਼ਟੀ ਸ਼ਨੀ ਤੇ ਹੈ ਤਾਂ ਦੀਕਸ਼ਾ ਯੋਗ ਹੁੰਦਾ ਹੈ। ਸਵਾਮੀ ਰਾਮ ਤੀਰਥ ਦੀ ਕੁੰਡਲੀ ਵਿੱਚ ਲਗਨ ਦੇ ਸੁਆਮੀ ਗੁਰੂ ਤੇ ਕਿਸੇ ਦੀ ਦ੍ਰਿਸ਼ਟੀ ਨਹੀਂ ਹੈ, ਪਰੰਤੂ ਗੁਰੂ ਦੀ ਦ੍ਰਿਸ਼ਟੀ ਸ਼ਨੀ ਤੇ ਹੈ।

(2) ਸ਼ਨੀ ਤੇ ਕਿਸੇ ਹੋਰ ਗ੍ਰਹਿ ਦੀ ਦ੍ਰਿਸ਼ਟੀ ਚਾਹੇ ਨਾ ਹੋਵੇ ਪਰ ਸ਼ਨੀ ਦੀ ਦ੍ਰਿਸ਼ਟੀ ਲਗਨ ਦੇ ਸੁਆਮੀ ਤੇ ਹੋਵੇ ਤਾਂ ਜਾਤਕ ਸੰਨਿਆਸੀ ਹੋ ਜਾਂਦਾ ਹੈ।

(3) ਕਮਜ਼ੋਰ ਲਗਨ ਤੇ ਸ਼ਨੀ ਦੀ ਦ੍ਰਿਸ਼ਟੀ ਪੈਂਦੀ ਹੋਵੇ ਤਾਂ ਦੀਕਸ਼ਾ ਯੋਗ ਹੁੰਦਾ ਹੈ।

(4) ਜਨਮ ਰਾਸ਼ੀ ਦੇ ਸੁਆਮੀ ਨਾਲ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਨਾ

ਹੋਵੇ, ਪਰ ਜਨਮ ਰਾਸ਼ੀ ਦੇ ਸਵਾਮੀ ਦੀ ਦ੍ਰਿਸ਼ਟੀ ਸ਼ਨੀ ਤੇ ਹੋਵੇ ਤਾਂ ਦੀਕਸ਼ਾ ਯੋਗ ਹੁੰਦਾ ਹੈ।

(5) ਕਮਜ਼ੋਰ ਜਨਮ ਰਾਸ਼ੀ ਦਾ ਸੁਆਮੀ ਤੇ ਸ਼ਨੀ ਦੀ ਦ੍ਰਿਸ਼ਟੀ ਹੋਵੇ ਤਾਂ ਦੀਕਸ਼ਾ ਯੋਗ ਹੁੰਦਾ ਹੈ।

(6) ਚੰਦਰਮਾ ਤੇ ਕਿਸੇ ਹੋਰ ਗ੍ਰਹਿ ਦੀ ਦ੍ਰਿਸ਼ਟੀ ਨਾ ਹੋਵੇ ਪਰ ਸ਼ਨੀ ਦੀ ਪੂਰੀ ਦ੍ਰਿਸ਼ਟੀ ਹੋਵੇ ਅਤੇ ਚੰਦਰਮਾ ਸ਼ਨੀ ਦੇ ਦਰੇਸ਼ਕਾਰਣ ਅਤੇ ਮੰਗਲ ਜਾਂ ਸ਼ਨੀ ਦੇ ਨੌਵੇਂ ਘਰ ਵਿੱਚ ਹੋਵੇ ਤਾਂ ਦੀਕਸ਼ਾ ਯੋਗ ਹੁੰਦਾ ਹੈ।

(7) ਸ਼ਨੀ ਨੌਵੇਂ ਘਰ ਵਿੱਚ ਹੋਵੇ ਅਤੇ ਉਸਤੇ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਨਾ ਹੋਵੇ। ਸਵਾਮੀ ਵਿਵੇਕਾਨੰਦ ਦੀ ਕੁੰਡਲੀ ਵਿੱਚ ਸ਼ਨੀ ਨੌਵੇਂ ਘਰ ਵਿੱਚ ਸਥਿਤ ਹੈ ਅਤੇ ਉਸਤੇ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਨਹੀਂ ਹੈ।

(8) ਨੌਵੇਂ ਸਥਾਨ ਤੇ ਚੰਦਰਮਾ ਹੋਵੇ ਅਤੇ ਉਸਤੇ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਨਾ ਹੋਵੇ ਤਾਂ ਵੀ ਸੰਨਿਆਸ ਯੋਗ ਹੁੰਦਾ ਹੈ।

(9) ਚੰਦਰ ਰਾਸ਼ੀ ਤੇ ਲਗਨੇਸ਼ ਦੀ ਦ੍ਰਿਸ਼ਟੀ ਹੋਣ ਨਾਲ ਵੀ ਦੀਕਸ਼ਾ ਯੋਗ ਹੁੰਦਾ ਹੈ।

ਗ੍ਰਹਿਆਂ ਦੀ ਆਪਸੀ ਸਥਿਤੀ ਤੇ ਵੀ ਅਧਿਆਤਮਿਕਤਾ ਅਤੇ ਯੋਗ ਦਾ ਫਲਾਫਲ ਨਿਰਭਰ ਕਰਦਾ ਹੈ। ਜੇਕਰ ਸਾਰੇ ਗ੍ਰਹਿ ਚੰਦਰਮਾ ਅਤੇ ਗੁਰੂ ਦੇ ਅਧੀਨ ਹੋਣ ਤਾਂ ਜਾਤਕ ਲੰਬੀ ਉਮਰ ਲੈਂਦਾ ਹੈ। ਉਪਯੁਕਤ ਗ੍ਰਹਿ ਜੇਕਰ ਕੋਲ ਕੋਲ ਵੀ ਹੋਣ ਤਾਂ ਵੀ ਯੋਗ ਲਾਗੂ ਹੁੰਦਾ ਹੈ। ਗੁਰੂ ਨਾਨਕ ਦੀ ਕੁੰਡਲੀ ਵਿੱਚ ਚੰਦਰਮਾ ਦੇ ਨਾਲ ਚੱਲਣ ਤੇ ਅਖੀਰ ਵਿੱਚ ਗੁਰੂ ਮਿਲਦਾ ਹੈ। ਕਬੀਰ ਦੀ ਕੁੰਡਲੀ ਵਿੱਚ ਵੀ ਗੁਰੂ ਅਤੇ ਚੰਦਰ ਦੇਂ ਸਮੁਚਿਤ ਸਾਰੇ ਗ੍ਰਹਿ ਹਨ।

ਸਾਰੇ ਗ੍ਰਹਿ ਜੇਕਰ ਸ਼ਨੀ ਅਤੇ ਮੰਗਲ ਆਪ ਹੀ ਸੰਪੁਟਿਤ ਹੋਣ ਤਾਂ ਦੀਕਸ਼ਾ ਯੋਗ ਹੁੰਦਾ ਹੈ। ਸਵਾਮੀ ਵਿਵੇਕਾਨੰਦ ਦੀ ਕੁੰਡਲੀ ਵਿੱਚ ਸ਼ਨੀ ਅਤੇ

ਮੰਗਲ ਤੋਂ ਸੰਪੁਟਿਤ ਸਾਰੇ ਗ੍ਰਹਿ ਹਨ। ਸਵਾਮੀ ਰਾਮਕ੍ਰਿਸ਼ਨ ਪਰਮ ਹੰਸ ਦੀ ਕੁੰਡਲੀ ਵਿੱਚ ਸਾਰੇ ਗ੍ਰਹਿ ਸ਼ਨੀ ਅਤੇ ਮੰਗਲ ਤੇ ਸੰਪੁਟਿਤ ਹਨ ਅਤੇ ਮਹਾਰਿਸ਼ੀ ਰਮਣ ਦੀ ਕੁੰਡਲੀ ਵਿੱਚ ਵੀ ਸਾਰੇ ਗ੍ਰਹਿ ਮੰਗਲ ਤੇ ਸ਼ਨੀ ਤੋਂ ਸੰਪੁਟਿਤ ਹਨ

(10) ਜੇਕਰ ਸਾਰੇ ਗ੍ਰਹਿ ਸੂਰਜ ਅਤੇ ਮੰਗਲ ਦੇ ਅਧੀਨ ਹੋਣ ਤਾਂ ਵੀ ਦੀਕਸ਼ਾ ਦਾ ਯੋਗ ਹੁੰਦਾ ਹੈ। ਸਵਾਮੀ ਸ਼ਿਵਾਨੰਦ ਅਤੇ ਭੋਗਾਨੰਦ ਦੀਆਂ ਕੁੰਡਲੀਆਂ ਵਿੱਚ ਵੀ ਸਾਰੇ ਗ੍ਰਹਿ ਚੰਦ ਅਤੇ ਗੁਰੂ ਤੋਂ ਸੰਪੁਟਿਤ ਹਨ।

(11) ਨਾਲ ਹੀ ਪੰਚਮਾਂਸ਼ ਚੱਕਰ, ਤ੍ਰਿਸ਼ਾਂਸ਼ ਚੱਕਰ ਅਤੇ ਨਵਾਂਸ਼ ਚੱਕਰ ਦਾ ਅਵਲੋਕਨ ਵੀ ਜਰੂਰੀ ਹੁੰਦਾ ਹੈ। ਮਹਾਂਰਿਸ਼ੀ ਰਮਣ ਦੇ ਨਵਮਾਂਸ਼ ਚੱਕਰ ਨੂੰ ਵੇਖੀਏ। ਇਸ ਵਿੱਚ ਲਗਨ ਵਿੱਚ ਰਾਹੂ, ਦਵਾਦਸ਼ ਵਿੱਚ ਮੰਗਲ ਅਤੇ ਦੂਜੇ ਵਿੱਚ ਸ਼ਨੀ ਹੈ। ਇਸ ਲਈ ਗ੍ਰਹਸਥ ਤੋਂ ਦੂਰ ਅਧਿਆਤਮਕ ਜੀਵਨ ਦੀ ਝਲਕ ਮਿਲ ਜਾਂਦੀ ਹੈ। ਪੰਚਮਾਂਸ਼ ਚੱਕਰ ਵਿੱਚ ਸ਼ਨੀ ਚੋਥੇ ਘਰ ਵਿਚ ਹੈ। ਸ਼ਨੀ ਦੀ ਮਹਾਂਦਸ਼ਾ 5 ਤੋਂ 24 ਸਾਲ ਤੱਕ ਰਹੀ। ਇਸ ਦਸ਼ਾ ਦੇ ਸ਼ੁਰੂ ਵਿੱਚ ਹੀ ਜਾਤਕ ਤੱਤ ਚਿੰਤਨ ਵਿੱਚ ਮਸਤ ਹੋ ਗਏ। ਸ਼ਨੀ ਅਪਣੀ ਰਾਸ਼ੀ ਵਿੱਚ ਹੈ। ਬੁੱਧ ਮਿਥੁਨ ਰਾਸ਼ੀ ਵਿੱਚ ਨੋਵੇਂ ਘਰ ਵਿੱਚ ਹੈ। ਬੁੱਧ ਦੀ ਮਹਾਂਦਸ਼ਾ ਵਿੱਚ ਜਾਤਕ ਨੇ ਆਤਮ ਗਿਆਨ ਪ੍ਰਾਪਤ ਕੀਤਾ। ਕੇਤੂ ਸਤਵੇਂ ਸਥਾਨ ਵਿੱਚ ਹੈ ਅਤੇ ਉਸਤੇ ਗੁਰੂ ਦੀ ਦ੍ਰਿਸ਼ਟੀ ਹੈ। ਕੇਤੂ ਦੀ ਮਹਾਂਦਸ਼ਾ ਵਿੱਚ ਮਹਾਰਿਸ਼ੀ ਨੂੰ ਬ੍ਰਹਮਗਿਆਨ ਪ੍ਰਾਪਤ ਹੋਇਆ।

ਪੰਚਮਾਸ਼ ਚੰਦ ਤੋਂ ਅਧਿਆਤਮਿਕਤਾ, ਤ੍ਰਿਸ਼ਾਂਸ਼ ਚੱਕਰ ਤੋਂ ਉਪਾਸਨਾ ਅਤੇ ਨਵਮਾਂਸ਼ ਚੱਕਰ ਤੋਂ ਵਿਆਹੁਤਾ ਜੀਵਨ ਦਾ ਅਧਿਐਨ ਕੀਤਾ ਜਾਂਦਾ ਹੈ। ਸ਼ਸ਼ਟਾਂਸ਼ ਚੱਕਰ ਤੋਂ ਵੀ ਜਾਤਕ ਦੇ ਕਾਰੋਬਾਰ, ਕਰਮ ਅਤੇ ਸ਼ੀਲ ਸੁਭਾਅ ਦਾ ਪਤਾ ਚਲਦਾ ਹੈ। ਸ੍ਰੀ ਅਭਿਨਵ ਵਿਦਿਆਰਥੀ ਸਵਾਮੀ ਦਾ ਜਨਮ ਦੇਵਾਂਸ਼ ਸ਼ਸ਼ਟਯਾਂਸ਼ ਵਿੱਚ ਹੋਇਆ ਸੀ ਜਿਸਤੋਂ ਉਹ ਉਚ ਸ਼੍ਰੇਣੀ ਦੇ ਭਗਤ ਅਤੇ ਗਿਆਨੀ ਨਿਕਲੇ। ਜਨਮਕਾਲੀਨ ਤੱਤ ਤੇ ਵਿਚਾਰ ਕੀਤੇ ਬਗੈਰ ਅਧਿਐਨ

ਅਧੂਰਾ ਰਹਿ ਜਾਵੇਗਾ। ਅਕਾਸ਼ ਤੱਤ ਦਾ ਅਧਿਆਤਮ ਚਿੰਤਨ ਨਾਲ ਸਬੰਧਤ ਹੁੰਦਾ ਹੈ। ਸੋ ਜਨਮਕਾਲੀਨ ਤੱਤ ਤੋਂ ਜਾਤਕ ਦੀ ਪ੍ਰਵਰਤੀ ਅਤੇ ਵਿਅਕਤੀਤਵ ਦਾ ਅਨੁਭਵ ਹੋ ਜਾਂਦਾ ਹੈ। ਪ੍ਰਿਥਵੀ ਤੱਤ ਵਸਤੂਵਾਦੀ ਬਣਾਂਦਾ ਹੈ, ਪਾਣੀ ਤੱਤ ਅਸਿਥਰ ਸੁਭਾਅ ਦੇਂਦਾ ਹੈ, ਹਵਾ ਤੱਤ ਗਿਆਨੀ ਬਣਾਂਦਾ ਹੈ, ਅਗਨੀ ਤੱਤ ਰਾਜ ਨੇਤਾ ਪ੍ਰਸਤੁਤ ਕਰਦਾ ਹੈ ਅਤੇ ਅਕਾਸ਼ ਤੱਤ ਮਹਾਤਮਾ ਦਾ ਭਾਵ ਦਰਸ਼ਾਉਂਦਾ ਹੈ।

ਵਿਸ਼ੇਸ਼ ਯੋਗ
SPECIAL YOGAS

ਗ੍ਰਹਿਆਂ ਦੇ ਵਿੱਚ ਸਬੰਧ : ਜੋਤਿਸ਼ ਸ਼ਾਸਤ੍ਰ ਵਿੱਚ ਯੋਗ ਸ਼ਬਦ ਦਾ ਅਰਥ ਜਨਮ ਕੁੰਡਲੀ ਦੇ ਭਾਵਾਂ ਅਤੇ ਦੂਜੇ ਗ੍ਰਹਾਂ ਦੇ ਸਬੰਧ ਵਿੱਚ ਗ੍ਰਹਿ ਦੀ ਸਥਿਤੀ ਹੈ. ਇਹ ਯੋਗ ਗ੍ਰਹਿਆਂ ਦੇ ਆਪਸੀ ਸਬੰਧ ਦੇ ਮੁਤਾਬਿਕ ਚੰਗਾ ਅਤੇ ਮਾੜਾ ਫਲ ਦਿੰਦੇ ਹਨ।

(ੳ) ਸਥਿਤੀ ਦੇ ਕਾਰਨ –

(i) ਉਸੇ ਭਾਵ ਵਿੱਚ ਜਾਂ ਸੰਯੁਤਿ

(ii) ਹਰੇਕ ਦੂਜੇ ਦੇ ਭਾਵ ਵਿੱਚ

(iii) ਹਰੇਕ ਦੂਜੇ ਦੇ ਨਕਛਤ੍ਰ ਵਿੱਚ

(iv) ਇੱਕ ਦੂਜੇ ਤੋਂ ਕੇਂਦਰ ਜਾਂ ਤ੍ਰਿਕੋਣ ਵਿੱਚ

(v) ਇੱਕ ਤੋਂ ਦੂਜੇ ਦੀ ਸਥਿਤੀ ਜਾਂ ਅਪਣੇ ਤੋਂ 2,12,6,7, ਅਤੇ 8 ਵਿੱਚ ਪਏ ਗ੍ਰਹਿ।

(ਅ) ਉਨ੍ਹਾਂ ਦੀ ਦ੍ਰਿਸ਼ਟੀ ਦੇ ਕਾਰਨ

ਯੋਗਾਂ ਦੀਆਂ ਕਿਸਮਾਂ :

ਇਹ ਯੋਗ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਅਤੇ ਵੱਖ ਵੱਖ ਸ਼ਾਸਤ੍ਰਾਂ ਦੀਆਂ ਪੁਸਤਕਾਂ ਵਿੱਚ ਮਹਾਰਿਸ਼ੀਆਂ ਨੇ ਹਰੇਕ ਯੋਗ ਦਾ ਵੇਰਵਾ ਦਿੱਤਾ ਹੈ। ਗ੍ਰਹਿਆਂ ਦੇ ਕੁੱਝ ਵਿਸ਼ੇਸ਼ ਯੋਗ ਹੁੰਦੇ ਹਨ ਜਿਨ੍ਹਾਂ ਦੇ ਕਾਰਣ ਜਾਤਕ ਇੱਕ ਪਾਸੇ ਤਾਂ ਉਚ ਰਾਜਨੀਤਿਕ ਅਵਸਥਾ ਅਤੇ ਪ੍ਰਭਾਵ, ਕਾਫੀ ਮਾਤਰਾ ਵਿੱਚ ਧਨ, ਉਚ ਸਿਖਿਆ ਪ੍ਰਾਪਤ ਕਰਦਾ ਹੈ, ਦੂਜੇ ਪਾਸੇ ਜਾਤਕ ਦੁਖੀ, ਕਰਜਦਾਰ ਅਤੇ ਅਨੈਤਿਕ ਆਦਿ ਬਣਦਾ ਹੈ। ਇਨ੍ਹਾਂ ਯੋਗਾਂ ਦੇ ਗਿਆਨ ਨਾਲ ਭਵਿੱਖ

ਵਿੱਚ ਹੋਣ ਵਾਲੀਆਂ ਸਾਰੀਆਂ ਗੱਲਾਂ ਦਾ ਸਹੀ ਸਹੀ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ। ਜੋਤਿਸ਼ ਦੇ ਆਮ ਅਸੂਲਾਂ ਨੂੰ ਲਾਗੂ ਕਰਕੇ ਇਨ੍ਹਾਂ ਦਾ ਵਿਵੇਚਨ ਕੀਤਾ ਜਾ ਸਕਦਾ ਹੈ। ਵੱਖੋ ਵੱਖ ਤਰਾਂ ਦੇ ਯੋਗਾਂ ਦੇ ਨਾਮ **ਇਹ** ਹਨ-ਰਾਜ ਯੋਗ (ਉਚ ਰਾਜਨੀਤਿਕ ਅਵਸਥਾ ਜਾਂ ਸਰਕਾਰ ਵਿੱਚ ਉਚ ਅਵਸਥਾ ਹਾਸਲ ਕਰਨਾ), ਧਨ ਯੋਗ (ਕਾਫੀ ਧਨ ਦਰਸਾਉਣ ਵਾਲੇ ਯੋਗ), ਗਿਆਨ ਯੋਗ (ਵਾਸਤਵਿਕ ਉਚ ਗਿਆਨ ਅਤੇ ਸੰਸਾਰ ਤੋਂ ਵੈਰਾਗ ਦੇ ਯੋਗ) ਅਤੇ ਅਰਿਸ਼ਟ ਯੋਗ (ਘਾਤਕ ਸਵਰੂਪ ਮੰਦੇ ਭਾਗ ਦੀ ਲੜੀ)

ਯੋਗਾਂ ਦੀ ਸੂਚੀ

ਅਪਣੀ ਗੱਲਬਾਤ ਨੂੰ ਜੋਤਿਸ਼ ਪ੍ਰਵੀਨ ਪਾਠਕ੍ਰਮ ਤੱਕ ਸੀਮਿਤ ਕਰਦੇ ਹੋਏ (ਭਾਰਤੀ ਜੋਤਿਰਵਿਗਿਆਨ ਪ੍ਰਿਸ਼ਦ ਮਦਰਾਸ ਦੁਆਰਾ ਨਿਰਧਾਰਿਤ ਪਾਠਕ੍ਰਮ ਅਨੁਸਾਰ) ਇਸ ਪਾਠ ਵਿੱਚ ਥੱਲੇ ਲਿਖੇ ਯੋਗਾਂ ਤੇ ਵਿਚਾਰ ਕਰਨਾ ਜਰੂਰੀ ਹੋਵੇਗਾ :-

ਚੰਦਰ ਸਬੰਧੀ

ਚੰਦਰਮਾ ਤੋਂ ਗ੍ਰਹਿਆਂ ਦੀ ਸਥਿਤੀ ਦੇ ਕਾਰਣ ਯੋਗ –

(i) ਸੁਨਫਾ ਯੋਗ	ਜਦੋਂ ਚੰਦਰਮਾ ਤੋਂ ਦੂਜੇ ਭਾਵ ਵਿੱਚ ਕੋਈ ਹੋਵੇ (ਸੂਰਜ ਨੂੰ ਛੱਡ ਕੇ)
(ii) ਅਨਫਾ ਯੋਗ	ਜਦੋਂ ਚੰਦਰਮਾ ਤੋਂ 12ਵੇਂ ਭਾਵ ਵਿੱਚ ਕੋਈ ਗ੍ਰਹਿ ਸਥਿਤ ਹੋਵੇ (ਸੂਰਜ ਨੂੰ ਛੱਡ ਕੇ)
(iii) ਦੁਰਦਰਾ ਯੋਗ	ਜਦੋਂ ਚੰਦਰਮਾ ਤੋਂ ਦੂਜੇ ਅਤੇ 12ਵੇਂ ਭਾਵ ਵਿੱਚ ਕੋਈ ਗ੍ਰਹਿ ਸਥਿਤ ਹੋਵੇ (ਸੂਰਜ ਨੂੰ ਛੱਡ ਕੇ)
(iv) ਕੇਮਦ੍ਰੁਮ ਯੋਗ	ਜਦੋਂ ਉਪਰ ਦੇ ਤਿੰਨਾ ਵਿਚੋਂ ਕੋਈ ਕੋਈ ਵੀ ਯੋਗ

	ਨਾ ਹੋਵੇ ਅਰਥਾਤ ਚੰਦਰਮਾ ਤੋਂ ਦੂਜੇ ਅਤੇ 12ਵੇਂ ਭਾਂਵਾਂ ਵਿੱਚ ਗ੍ਰਹਿ ਨਾ ਹੋਵੇ
(v) ਗਜਕੇਸਰੀ ਯੋਗ	ਜਦੋ ਗੁਰੂ ਅਤੇ ਚੰਦਰਮਾ ਦੋਵੇਂ ਇੱਕ ਰਾਸ਼ੀ ਵਿੱਚ ਹੋਣ੍ਹ ਜਾਂ ਇੱਕ ਦੂਜੇ ਦੇ ਕੇਂਦਰ ਵਿੱਚ ਹੋਣ
(vi) ਚੰਦ-ਮੰਗਲ ਯੋਗ	ਜਦੋਂ ਚੰਦਰਮਾ ਅਤੇ ਮੰਗਲ ਦੋਵੇਂ ਸਹਿਯੁਕਤ ਹੋਣ
(vii) ਚੰਦਰਾਧੀ ਯੋਗ	ਜਦੋਂ ਚੰਦਰਮਾ ਤੋਂ 6,7 ਅਤੇ 8 ਵਿੱਚ ਚੰਗੇ ਗ੍ਰਹਿ ਹੋਣ
(viii) ਅਮਲ ਯੋਗ	ਜਦੋਂ ਚੰਦਰਮਾ ਤੋਂ ਦਸਵੇਂ ਵਿੱਚ ਸ਼ੁਭ ਗ੍ਰਹਿ ਹੋਣ
(ix) ਗਰੁੜ ਯੋਗ	ਜਦੋਂ ਚੰਦਰਮਾ ਦਾ ਨਵਾਂਸ਼ ਸਵਾਮੀ ਉਚ ਦਾ ਹੋਵੇ ਅਤੇ ਜਨਮ ਦਿਨ ਦਾ ਹੋਵੇ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ਚੰਦਰਮਾ ਸ਼ੁਕਲ ਪੱਖ ਦਾ ਹੋਵੇ
ਨੋਟ	ਇਸ ਯੋਗ ਵਿੱਚ ਨਵਾਂਸ਼ ਦਾ ਪ੍ਰਯੋਗ ਦੇਖੀਏ
ਸੂਰਜ ਸਬੰਧੀ	ਸੂਰਜ ਤੋਂ ਗ੍ਰਹਿਆਂ ਦੀ ਸਥਿਤੀ ਦੇ ਕਾਰਨ ਯੋਗ
(i) ਵੇਸਿ ਯੋਗ	ਜਦੋਂ ਸੂਰਜ ਦੇ ਦੂਜੇ ਭਾਵ ਵਿੱਚ ਕੋਈ ਗ੍ਰਹਿ ਸਥਿਤ ਹੋਵੇ (ਚੰਦਰਮਾ ਨੂੰ ਛੱਡ ਕੇ)
(ii) ਵਾਸੀ ਯੋਗ	ਜਦੋਂ ਸੂਰਜ ਤੋਂ 12ਵੇਂ ਭਾਵ ਵਿੱਚ ਕੋਈ ਗ੍ਰਹਿ ਸਥਿਤ ਹੋਵੇ (ਚੰਦਰਮਾ ਨੂੰ ਛੱਡ ਕੇ)
(iii) ਉਭੇਚਾਰੀ ਯੋਗ	ਜਦੋਂ ਸੂਰਜ ਤੋਂ ਦੂਜੇ ਅਤੇ 12ਵੇਂ ਭਾਵ ਵਿੱਚ ਕੋਈ ਗ੍ਰਹਿ ਸਥਿਤ ਹੋਵੇ (ਚੰਦਰਮਾ ਨੂੰ ਛੱਡ ਕੇ)

(iv) ਬੁੱਧ ਆਦਿਤ ਯੋਗ	ਜਦੋਂ ਬੁੱਧ ਤੇ ਸੂਰਜ ਇੱਕਠੇ ਹੋਣ
ਨੋਟ	ਰਾਹੂ ਅਤੇ ਕੇਤੂ ਨੂੰ ਛੱਡ ਦਿੱਤਾ ਗਿਆ ਹੈ ਚਾਹੇ ਉਹ ਚੰਦਰਮਾ ਤੋਂ ਜਾਂ ਸੂਰਜ ਤੋਂ 12ਵੇਂ ਭਾਵ ਵਿੱਚ ਸੁਨਫਾ, ਅਨਫਾ, ਦੁਰਧਰਾ, ਕੇਮਦੁਰਮ, ਵੇਸਿ, ਵਾਸੀ ਅਤੇ ਉਭੇਚਾਰੀ ਯੋਗ ਬਨਾ ਰਹੇ ਹੋਣ।

ਲਗਨ ਸਬੰਧੀ

ਜਦੋਂ ਲਗਨ ਤੋਂ ਕਤਿਪੇ ਭਾਵਾਂ ਵਿੱਚ ਗ੍ਰਹਿ ਸਥਿਤ ਹੋਣ ਤਾਂ ਹੇਠ ਲਿਖੇ ਯੋਗ ਬਣਦੇ ਹਨ

(i) ਲਗਨਾਧੀ ਯੋਗ	ਜਦੋਂ ਲਗਨ ਤੋਂ 6,7 ਅਤੇ 8 ਵਿੱਚ ਸ਼ੁਭ ਗ੍ਰਹਿ ਹੋਣ
(ii) ਅਮਲ ਯੋਗ	ਜਦੋਂ ਲਗਨ ਤੋਂ ਦਸਵੇਂ ਭਾਵ ਵਿੱਚ ਸ਼ੁਭ ਗ੍ਰਹਿ ਹੋਣ

ਪੰਚਮਹਾਪੁਰਸ਼ ਯੋਗ

(iii) ਰੂਚਕ ਯੋਗ	ਜਦੋਂ ਮੰਗਲ ਲਗਨ ਤੋਂ ਕੇਂਦਰ ਵਿੱਚ ਅਪਣੀ ਰਾਸ਼ੀ ਵਿੱਚ ਹੋਵੇ ਜਾਂ ਉਚ ਰਾਸ਼ੀ ਵਿੱਚ ਹੋਵੇ
(iv) ਭਦਰ ਯੋਗ	ਜਦੋਂ ਬੁਧ ਲਗਨ ਤੋਂ ਕੇਂਦਰ ਵਿੱਚ ਅਪਣੀ ਰਾਸ਼ੀ ਵਿੱਚ ਹੋਣ ਜਾਂ ਉਚ ਰਾਸ਼ੀ ਵਿੱਚ ਹੋਣ
(v) ਹੰਸ ਯੋਗ	ਜਦੋਂ ਗੁਰੂ ਲਗਨ ਤੋਂ ਕੇਂਦਰ ਵਿੱਚ, ਅਪਣੀ ਰਾਸ਼ੀ ਵਿੱਚ ਜਾਂ ਉਚ ਰਾਸ਼ੀ ਵਿੱਚ ਹੋਵੇ
(vi) ਮਾਲਵਯ ਯੋਗ	ਜਦੋਂ ਸ਼ੁੱਕਰ ਲਗਨ ਤੋਂ ਕੇਂਦਰ ਵਿੱਚ ਅਪਣੀ ਰਾਸ਼ੀ ਵਿੱਚ ਜਾਂ ਉਚ ਰਾਸ਼ੀ ਵਿੱਚ ਹੋਵੇ

(vii) ਸਸ ਯੋਗ	ਜਦੋਂ ਸ਼ਨੀ ਲਗਨ ਤੋਂ ਕੇਂਦਰ ਵਿੱਚ ਅਪਣੀ ਰਾਸ਼ੀ ਵਿੱਚ ਜਾਂ ਉਚ ਰਾਸ਼ੀ ਵਿੱਚ ਹੋਵੇ

ਹੋਰ ਦੂਜੇ ਯੋਗ

(i) ਕੇਦਾਰ ਯੋਗ	ਜਦੋਂ ਸਾਰੇ ਗ੍ਰਹਿ ਸਿਰਫ ਚਾਰ ਭਾਵਾਂ ਵਿੱਚ ਸਥਿਤ ਹੋਵੇ.
(ii) ਸਕਟ ਯੋਗ	ਜਦੋਂ ਚੰਦਰਮਾ ਗੁਰੂ ਤੋਂ ਛੇਵੇਂ ਜਾਂ ਅਠਵੇਂ ਵਿੱਚ ਸਥਿਤ ਹੋਵੇ ਜਾਂ ਸਾਰੇ ਗ੍ਰਹਿ ਪਹਿਲੇ ਅਤੇ ਸਤਵੇਂ ਭਾਵ ਵਿੱਚ ਸਥਿਤ ਹੋਵੇ
(iii) ਮਹਾਭਾਗ ਯੋਗ	ਜੇਕਰ ਕਿਸੇ ਪੁਰਖ ਦਾ ਜਨਮ ਦਿਨ ਦਾ ਹੋਵੇ ਅਤੇ ਲਗਨ, ਸੂਰਜ ਅਤੇ ਚੰਦਰਮਾ ਵਿਸ਼ਮ ਰਾਸ਼ੀ ਵਿੱਚ ਸਥਿਤ ਹੋਣ, ਇਸੇ ਤਰਾਂ ਜੇਕਰ ਕਿਸੇ ਔਰਤ ਦਾ ਜਨਮ ਰਾਤ ਦਾ ਹੋਵੇ ਅਤੇ ਲਗਨ, ਸੂਰਜ ਅਤੇ ਚੰਦਰਮਾ ਬਰਾਬਰ ਰਾਸ਼ੀ ਵਿੱਚ ਸਥਿਤ ਹੋਵੇ
(iv) ਵਿਪਰੀਤ ਯੋਗ	ਜੇਕਰ 6, 8 ਅਤੇ 12ਵੇਂ ਭਾਵਾਂ ਦੇ ਸੁਆਮੀ 6 ਜਾਂ 8 ਜਾਂ 12 ਭਾਵ ਵਿੱਚ ਸਥਿਤ ਹੋਣ ਤਾਂ ਹੇਠ ਲਿਖੇ ਯੋਗ ਬਣਦੇ ਹਨ
(ੳ) ਹਰਸ਼	ਸ਼ਸ਼ਟੇਸ਼ 8 ਜਾਂ 12ਵੇਂ ਭਾਵ ਵਿੱਚ ਹੋਵੇ।
(ਅ) ਸਰਲ	ਅਸ਼ਟਮੇਸ਼ 6 ਜਾਂ 12ਵੇਂ ਭਾਵ ਵਿੱਚ ਹੋਵੇ।
(ੲ) ਵਿਮਲ	ਦਵਾਦੇਸ਼ 6 ਜਾਂ 8ਵੇਂ ਭਾਵ ਵਿੱਚ ਹੋਵੇ।
(ਸ) ਰਾਜ ਯੋਗ	ਪੁਰਾਣੇ ਸਮੇਂ ਵਿੱਚ ਜਿਆਦਾਤਰ ਰਾਜਾ ਲੋਕ ਜੋਤਿਸ਼ ਤੋਂ ਲਾਭ ਉਠਾਂਦੇ ਸੀ। ਜਿਹੜੇ ਯੋਗਾਂ ਤੋਂ

ਰਾਜਾ ਤਾਕਤਵਰ, ਅਮੀਰ, ਵਿਜੇਤਾ ਆਦਿ ਬਣਦੇ ਸੀ ਉਨ੍ਹਾਂ ਨੂੰ ਰਾਜਯੋਗ ਕਿਹਾ ਜਾਂਦਾ ਹੈ। ਆਧੁਨਿਕ ਯੁਗ ਵਿੱਚ ਰਾਜਯੋਗ ਦਾ ਅਰਥ ਜਨਮ ਕੁੰਡਲੀ ਵਿੱਚ ਗ੍ਰਹਾਂ ਦੇ ਉਹ ਯੋਗ ਹਨ ਜਿਨ੍ਹਾਂ ਤੋਂ ਉਚ ਸਿਖਿਆ, ਰੁਤਬਾ, ਧਨ, ਪ੍ਰਸਥਿਤੀ ਆਦਿ ਪ੍ਰਾਪਤ ਹੁੰਦੇ ਹਨ। ਮੂਲ ਅਰਥ ਵਿੱਚ ਰਾਜਯੋਗ ਨੂੰ ਅਜਿਹਾ ਯੋਗ ਮੰਨਿਆ ਜਾਂਦਾ ਹੈ ਜਿਸਤੋਂ ਜਾਤਕ ਰਾਜਾ ਬਣਦਾ ਹੈ। ਇਸ ਤੋਂ ਗ੍ਰਹਿਆਂ ਦੇ ਉਸ ਯੋਗ ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜਿਸਤੋਂ ਜਾਤਕ ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ, ਜਿਸਤੋਂ ਜਾਤਕ ਨੂੰ ਰਾਜਾ ਦੀ ਪਦਵੀ ਜਾਂ ਰਾਜਾ ਦੇ ਨਾਲ ਦੀ ਪਦਵੀ ਜਾਂ ਮੰਤਰੀ ਦੀ ਪਦਵੀ ਜਾਂ ਸਰਕਾਰ ਵਿੱਚ ਉਚ ਪਦਵੀ ਜਾਂ ਅਪਣੇ ਕਾਰੋਬਾਰ ਦੇ ਖੇਤਰ ਵਿੱਚ ਉਚ ਪ੍ਰਸਥਿਤੀ, ਨਾਮ, ਪ੍ਰਸਿਧੀ, ਅਰਾਮ, ਸੁਖ, ਧਨ ਆਦਿ ਪ੍ਰਾਪਤ ਹੁੰਦਾ ਹੈ।

ਸਤਿਗੁਰੂ ਜਗਜੀਤ ਸਿੰਘ ਜੀ ਦੀ ਜਨਮ ਕੁੰਡਲੀ

ਲਿੰਗ	ਪੁਰਖ
ਜਨਮ ਮਿਤੀ	22/11/1920
ਜਨਮ ਦਿਨ	ਸੋਮਵਾਰ
ਜਨਮ ਦਾ ਸਮਾਂ	4-00 ਵਜੇ ਸਵੇਰੇ
ਘਾਟੀ ਦਾ ਸਮਾਂ	52:32:39 ਘਾਟੀ
ਦੇਸ਼	ਭਾਰਤ
ਸ਼ਹਿਰ	ਲੁਧਿਆਣਾ
ਲੈਟੀਯੂਡ	30:56 ਉਤਰ
ਲੌਂਗਿਯੂਡ	75:52 ਪੂਰਬ
ਦਿਸ਼ਾ	82:32 ਪੂਰਬ
ਲੋਕਲ ਸਮਾਂ	0:26:32 ਵਜੇ
ਸਰਦੀ/ਗਰਮੀ ਸਮਾਂ	0:0:0 ਵਜੇ
ਲੋਕਲ ਮੁੱਖ ਸਮਾਂ	3:33:28 ਵਜੇ
ਸਮੇਂ ਦਾ ਅਧਾਰ	0:15:52 ਵਜੇ
Siderial Time	7:35:55 ਵਜੇ
ਸੂਰਜ ਚੜ੍ਹਨ ਦਾ ਵੇਲਾ	6:58:56 ਵਜੇ
ਸੂਰਜ ਡੁੱਬਣ ਦਾ ਵੇਲਾ	17:26:47 ਵਜੇ
ਦਿਨ ਦੀ ਮਿਆਦ	10:27:51 ਵਜੇ
ਦਿਨ ਦੀ ਮਿਆਦ	26:9:36 ਵਜੇ ਘਾਟੀ
ਸੂਰਜ ਦੀ ਦਸ਼ਾ (ਅਯਾਨ) :	ਦਕਸ਼ਿਨਿਆਨ
ਸੂਰਜ ਦੀ ਦਸ਼ਾ (ਗੋਲਾ)	ਦਖੱਣ
ਰੁੱਤ	ਹੇਮੰਤ
ਸੂਰਜ ਦੀ ਡਿਗਰੀ	6:34:51 ਬ੍ਰਿਸ਼ਚਕ
ਲਗਨ ਦੀ ਡਿਗਰੀ	27:55:21 ਮੇਖ

ਭਯਤ	42:25:30 ਘਾਟੀ
ਭਾਭੋਗ	61:15:11 ਘਾਟੀ
ਦਾਸਾ ਦਾ ਸੰਤੁਲਨ	ਸ਼ਨੀ ਅਤੇ ਐਤ ਦਾ ਮੱਧ

ਅਵਖਾਦਾ ਚੱਕਰ :

ਲਗਨ ਦੇ ਸੁਆਮੀ	ਮੇਖ ਅਤੇ ਬੁੱਧ
ਰਾਸ਼ੀ ਦੇ ਸੁਆਮੀ	ਬਿਰਖ ਅਤੇ ਗੁਰੂ
ਨਕਸ਼ਤ੍ਰ ਚਰਨ :	ਉਤਰ ਭਾਦਰਪਦ-3
ਨਕਸ਼ਤ੍ਰ ਦੇ ਸੁਆਮੀ	ਸ਼ਨੀ
ਯੋਗ	ਵਜਰ
ਕਰਨ	ਵਨਿਜ
ਗਣ	ਮਨੁੱਖ
ਯੌਨਿ	ਗਊ
ਨਾੜੀ	ਮੱਧ
ਵਰਣ	ਵਿਪਰ
ਵੈਸ਼ਿਆ	ਜਲਚਰ
ਵਰਗ	ਸਿਮਹਾ
ਯੁੰਜਾ	ਅੰਤਿਆ
ਹੰਸਕ	ਜਾਲ
ਨਾਂ ਅਲਫਾਬਿਟ	ਜਾਹ
ਪਾਯਾ (ਰਾਸ਼ੀ-ਨਕਸ਼ਤ੍ਰ)	ਤਾਂਬਾ-ਸੋਨਾ
ਸੂਰਜ ਚਿਨ੍ਹ	ਬ੍ਰਿਸ਼ਚਕ
ਵਿਕ੍ਰਮੀ ਸੰਵਤ	1977
ਸਾਕਾ	1842
ਮਹੀਨਾ	ਕਾਰਤਿਕ
ਪੱਖ	ਸ਼ੁਕਲ


ਸੂਰਜ ਚੜਨ ਦੀ ਮਿਤੀ	10
ਸੂਰਜ ਡੁਬਣ ਦੀ ਮਿਤੀ	16:7:7 ਵਜੇ
	22:50:26 ਘਾਟੀ
ਜਨਮ ਦੀ ਮਿਤੀ	11
ਸੂਰਜ ਚੜਣ ਵੇਲੇ ਨਕਸ਼ਤ੍ਰ :	ਪੀ੦ ਭਾਦਰਪਦ
ਨਕਸ਼ਤ੍ਰ ਸੂ੦ ਡੁਬਣ ਵੇਲੇ	11:1:48 ਵਜੇ
ਜਨਮ ਦੇ ਵੇਲੇ ਨਕਸ਼ਤ੍ਰ	ਉ੦ ਭਾਦਰਪਦ
ਸੂ੦ ਚੜਣ ਵੇਲੇ ਯੋਗ	ਵਜਰ
ਸੂ੦ ਡੁਬਣ ਵੇਲੇ ਯੋਗ	29:25:57 ਵਜੇ
	56:7:31 ਘਾਟੀ
ਜਨਮ ਵੇਲੇ ਯੋਗ	ਵਣਿਜ
ਸੂ੦ ਚੜਣ ਵੇਲੇ ਕਰਣ	ਘਾਰਾ
ਸੂ੦ ਡੁਬਣ ਵੇਲੇ ਕਰਣ	5-10-15
	22:50:26 ਘਾਟੀ
ਜਨਮ ਵੇਲੇ ਕਰਣ	ਵਣਿਜ
ਘਟਕ :	
ਮਹੀਨਾ	ਫੱਗਣ
ਮਿਤੀ	5-10-15
ਦਿਨ	ਸ਼ੁਕਰਵਾਰ
ਨਕਸ਼ਤ੍ਰ	ਅਸਲੇਸਾ
ਯੋਗ	ਵਜਰ
ਕਰਣ	ਚਤੁਸਪਾਦਾ
ਪ੍ਰਹਾਰ	4
ਵ਼ਰਗ	ਬੁੱਧ
ਲਗਨ	ਸਿੰਘ

ਸੂਰਜ	ਮਿਥੁਨ
ਚੰਦ	ਕੁੰਭ
ਮੰਗਲ	ਕਰਕ
ਬੁੱਧ	ਕੁੰਭ
ਗੁਰੂ	ਸਿੰਘ
ਸ਼ੁਕੱਰ	ਕੰਨਿਆ
ਸ਼ਨੀ	ਬ੍ਰਿਖ
ਰਾਹੂ	ਤੁਲਾ

ਗ੍ਰਹਾਂ ਦੀਆਂ ਦਿਸ਼ਾਵਾਂ ਅਤੇ ਸਥਿਤੀਆਂ

ਗ੍ਰਹਿ	ਚਿੰਨ੍ਹ	ਡਿਗਰੀ	ਗਤੀ	ਨਕਸ਼ਤ੍ਰ
ਲਗਨ	ਕੰਨਿਆ	27:55:21	——	ਚਿਤਰਾ
ਸੂਰਜ	ਬ੍ਰਿਸ਼ਚਕ	6:34:51	1:0:39	ਅਨੁਰਾਧਾ
ਚੰਦ	ਮੀਨ	12:34:6	13:3:40	ੳ. ਭਾਦਰਪਦ
ਮੰਗਲ	ਮਕਰ	2:56:29	0:45:49	ਉਤਰਸਾਧਾ
ਬੁੱਧ	ਤੁਲਾ	24:33:48	0:38:3	ਵਿਸ਼ਾਕਾ
ਗੁਰੂ	ਸਿੰਘ	23:22:58	0:7:24	ਪੀ. ਫਾਗੁਨੀ
ਸ਼ੁੱਕਰ	ਧਨੁ	12:22:40	1:13:1	ਮੂਲਾ
ਸ਼ਨੀ	ਕੰਨਿਆ	0:26:5	0:4:19	ੳ. ਫਾਗੁਨੀ
ਰਾਹੂ	ਤੁਲਾ	12:22:2	0:3:10	ਸਵਾਤਿ
ਕੇਤੂ	ਮੇਖ	12:22:2	0:3:10	ਅਸਵਿਨ
ਯੂਰੇਨਸ	ਕੁੰਭ	9:1:5	0:0:34	ਸਤਾਭਿਸ਼ਾ
ਨੇਪਚੂਨ	ਕਰਕ	20:59:31	0:0:13	ਅਸੀਲੇਸਾ
ਪਲੂਟੋ	ਮਿਥੁਨ	16:1:43	0:0:55	ਅਰਦਰਾ
ਦਸ਼ਮ	ਮਿਥੁਨ	29:26:30	-------	ਪੁਨਰਵਾਸੂ

ਪੀ.ਏ.ਡੀ.	ਨੰ:	ਸਵਾਮੀ	ਸਥਾਨ	ਸੀ.ਐਮ.ਬੀ.ਐਸ.ਟੀ.
2	14	ਮੰਗਲ	——	——
1	17	ਸ਼ਨੀ	ਮਿੱਤਰ	——
3	26	ਸ਼ਨੀ	ਮਿੱਤਰ	——
2	21	ਸੂਰਜ	ਐਕਸਾਲਟਿਡ	——
2	16	ਗੁਰੂ	ਮਿੱਤਰ	——
4	11	ਸ਼ੁੱਕਰ	ਮਿੱਤਰ	——
4	19	ਕੇਤੂ	ਸਾਂਝਾ	——
2	12	ਸੂਰਜ	ਮਿੱਤਰ	——
2	15	ਰਾਹੂ	ਮਿੱਤਰ	——
4	1	ਕੇਤੂ	ਮਿੱਤਰ	——
1	24	ਰਾਹੂ	——	——



ਲਗਨ ਚਾਰਟ

2	9	ਬੁੱਧ	——	——
3	6	ਰਾਹੂ	——	——
3	7	ਗੁਰੂ	——	——

ਚਿੱਤਰ ਪਕਸ਼ ਅਯਾਨਮਾਸਾ : 22:45:18 ਡਿਗਰੀ

Note : Degrees given for Rahu & Ketu are for their Mean Positions.

ਕਾਰਕ, ਅਵਸਥਾ ਅਤੇ ਰੋਸ਼ਨੀ


ਗ੍ਰਹਿ	ਕਾਰਕ	ਅਵਸਥਾ	ਰੋਸ਼ਨੀ	ਗ੍ਰਹਿ ਤਾਕਤ
ਸੂਰਜ	ਪੁਤਰ-ਪਿਤ੍ਰ	ਵਰਿਧ-ਮੁਦਿਤ-ਕੌਤੁਕ	4.96	45%
ਚੰਦ	ਭਰਾਤ੍ਰਾ-ਮਾਤ੍ਰਾ	ਯੁਵਾ-ਸ਼ਾਂਤ-ਗਾਮਨਾ	3.23	33%
ਮੰਗਲ	ਗਣਾਤੀ-ਭਰਾਤ੍ਰਾ	ਮ੍ਰਿਤ-ਦੀਪਤਾ-ਪ੍ਰਕਾਸ਼ਨਾਂ	12.91	52%
ਬੁੱਧ	ਆਤਮਾ-ਗਣਾਤੀ	ਮ੍ਰਿਤ-ਮੁਦਿਤ-ਭੋਜਨਾ	5.20	48%
ਗੁਰੂ	ਅਮਾਤਿਆ-ਧਨ	ਵਿਰਧ-ਮੁਦਿਤ-ਪ੍ਰਕਾਸ਼ਨਾਂ	6.82	40%
ਸ਼ੁੱਕਰ	ਮਾਤ੍ਰਾ-ਕਲਾਤਰਾ	ਯੁਵਾ-ਸ਼ਕਤੀ-ਸਾਯਨਾਂ	1.67	24%
ਸ਼ਨੀ	ਕਲਾਤਰਾ-ਅਯੂਸ਼	ਮ੍ਰਿਤ-ਮੁਦਿਤ-ਸਾਯਨਾਂ	4.83	22%
ਰਾਹੂ	—— ਗਿਆਨ	ਯੁਵਾ-ਮੁਦਿਤ-ਸਾਯਨਾਂ	-----	5%
ਕੇਤੂ	—— ਮੋਕਸ਼	ਯੁਵਾ-ਮੁਦਿਤ-ਸਾਯਨਾਂ	-----	5%
		ਕੁੱਲ	39.65%	

ਤਾਰਾ ਚੱਕਰ


ਜਨਮ	ਸੰਵਤ	ਵਿਪਤ	ਕਸ਼ੇਮ	ਪ੍ਰਾਯਤਰੀ
ਉ. ਭਾਦਰਪਦ	ਰੇਵਤੀ	ਅਸ਼ਵਿਨ	ਭਾਰਨੀ	ਕ੍ਰਿਤਕਾ
ਪੁਸ਼ਯ	ਅਸਲੇਸਾ	ਮਾਘ	ਪੀ. ਫਾਗੁਨੀ	ਉ. ਫਾਗੁਨੀ
ਅਨੁਰਾਧਾ	ਜਯੇਸ਼ਠ	ਮੂਲਾ	ਪੀ. ਸਦਾ	ਉ. ਸਦਾ

ਸਾਧਕ	ਵਧ	ਮਿੱਤਰ	ਅਤਿਮਿੱਤਰ
ਰੋਹਣੀ	ਮ੍ਰਿਗਸਿਰ	ਅਰਧਰ	ਪੁਨਰਵਸੂ
ਹਸਤ	ਚਿੱਤਰ	ਸਵਾਤੀ	ਵਿਸਾਖ
ਸਰਵਨ	ਦਾਨਿਸ਼ਤ	ਸਤਬਿਸ਼	ਪੀ. ਭਾਦਰ


Moon Chart
ਚੰਦਰਮਾ ਕੁੰਡਲੀ



Navamasa Chart
ਨਵਮਾਸਾ ਕੁੰਡਲੀ



ਸੁਦਰਸ਼ਨ ਚੱਕਰ



Note : Sudershan Chakkra represents the comparative positions of the planets in the Lagna, Moon and Sun charts simultaneously from outer to inner circle respectively.


To study a house consider the signs in all the three charts simultaneously.

ਚਲਿਤ ਅਤੇ ਨਰਾਇਣਾ ਭਾਵ ਚਲਿਤ

ਚਲਿਤ

ਭਾਵ	ਭਾਵ ਦੀ ਸ਼ੁਰੂਆਤ		ਭਾਵ ਵਿਚਕਾਰਲਾ
1	ਕੰਨਿਆ	-13:10:33	27:55:21
2	ਤੁਲਾ	-13:10:33	28:25:44
3	ਬ੍ਰਿਸ਼ਚਕ	-13:40:56	28:56:7
4	ਧਨੁ	-14:11:19	29:26:30
5	ਮਕਰ	-14:11:19	28:56:7
6	ਕੁੰਭ	-13:40:56	28:25:44
7	ਮੀਨ	-13:10:33	27:55:21
8	ਮੇਖ	-13:10:33	28:25:44
9	ਬ੍ਰਿਖ	-13:40:56	28:56:7
10	ਮਿਥੁਨ	-14:11:19	29:26:30
11	ਕਰਕ	-14:11:19	28:56:7
12	ਸਿੰਘ	-13:40:56	28:25:44


ਚਲਿਤ



ਨਿਰਾਇਣ ਭਾਵ

ਭਾਵ	ਰਾਸ਼ੀ	ਡਿਗਰੀ
1	ਕੰਨਿਆ	-27:55:21
2	ਤੁਲਾ	-26:24:21
3	ਬ੍ਰਿਸ਼ਚਕ	-27:10:44
4	ਧਨੁ	-29:26:30
5	ਕੁੰਭ	-1:39:15
6	ਮੀਨ	-1:39:6
7	ਮੀਨ	-27:55:21
8	ਮੇਖ	-26:24:26
9	ਬ੍ਰਿਖ	-27:10:44
10	ਮਿਥੁਨ	-29:26:30
11	ਸਿੰਘ	-1:39:15
12	ਕੰਨਿਆ	-1:39:6

ਨਿਰਾਇਣ ਭਾਵ ਕੁੰਡਲੀ




ਕੇ० ਪੀ० ਪਦਤੀ

ਗ੍ਰਹਿ

ਗ੍ਰਹਿ	ਰਾਸ਼ੀ	ਡਿਗਰੀ	ਸਵਾਮੀ	ਨਕਸ਼ਤ੍ਰ	ਸ.ਸੁਆਮੀ	ਐਸ.ਐਸ.
ਸੂਰਜ	ਬ੍ਰਿਸ਼ਚਕ	6:40:39	ਮੰਗਲ	ਸ਼ਨੀ	ਬੁੱਧ	ਰਾਹੂ
ਚੰਦ	ਮੀਨ	12:39:53	ਗੁਰੂ	ਸ਼ਨੀ	ਮੰਗਲ	ਸ਼ੁੱਕਰ
ਮੰਗਲ	ਮਕਰ	3:2:16	ਸ਼ਨੀ	ਸੂਰਜ	ਸ਼ਨੀ	ਸ਼ਨੀ
ਬੁੱਧ	ਤੁਲਾ	24:39:36	ਸ਼ੁੱਕਰ	ਗੁਰੂ	ਬੁੱਧ	ਸੂਰਜ
ਗੁਰੂ	ਸਿੰਘ	23:38:46	ਸੂਰਜ	ਸ਼ੁੱਕਰ	ਸ਼ਨੀ	ਰਾਹੂ
ਸ਼ੁੱਕਰ	ਧਨੁ	12:28:28	ਗੁਰੂ	ਕੇਤੂ	ਬੁੱਧ	ਮੰਗਲ
ਸ਼ਨੀ	ਕੰਨਿਆ	0:31:53	ਬੁੱਧ	ਸੂਰਜ	ਰਾਹੂ	ਸ਼ੁੱਕਰ
ਰਾਹੂ	ਤੁਲਾ	12:27:50	ਸ਼ੁੱਕਰ	ਰਾਹੂ	ਸ਼ਨੀ	ਗੁਰੂ
ਕੇਤੂ	ਮੇਖ	12:27:50	ਮੰਗਲ	ਕੇਤੂ	ਬੁੱਧ	ਮੰਗਲ
ਯੂਰੇਨਸ	ਕੁੰਭ	9:6:53	ਸ਼ਨੀ	ਰਾਹੂ	ਗੁਰੂ	ਸ਼ਨੀ
ਨੇਪਚੂਨ	ਕਰਕ	21:5:18	ਚੰਦ	ਬੁੱਧ	ਸ਼ੁੱਕਰ	ਸ਼ਨੀ
ਪਲੂਟੋ	ਮਿਥੁਨ	16:7:31	ਬੁੱਧ	ਰਾਹੂ	ਸ਼ੁੱਕਰ	ਰਾਹੂ


ਲਗਨ



ਨਿਰਾਇਣ ਭਾਵ

ਨੰ:	ਰਾਸ਼ੀ	ਡਿਗਰੀ	ਸਵਾਮੀ	ਨਕਸ਼ਤ੍ਰ	ਸ.ਸੁਆਮੀ	ਐਸ.ਐਸ.
1	ਕੰਨਿਆ	28:1:9	ਬੁੱਧ	ਮੰਗਲ	ਸ਼ਨੀ	ਸ਼ਨੀ
2	ਤੁਲਾ	26:30:14	ਸ਼ੁੱਕਰ	ਗੁਰੂ	ਕੇਤੂ	ਬੁੱਧ
3	ਬ੍ਰਿਸ਼ਚਕ	27:16:32	ਮੰਗਲ	ਬੁੱਧ	ਗੁਰੂ	ਸ਼ੁੱਕਰ
4	ਧਨੁ	29:32:18	ਗੁਰੂ	ਸੂਰਜ	ਰਾਹੂ	ਗੁਰੂ
5	ਕੁੰਭ	1:45:3	ਸ਼ਨੀ	ਮੰਗਲ	ਬੁੱਧ	ਸ਼ਨੀ
6	ਮੀਨ	1:44:53	ਗੁਰੂ	ਗੁਰੂ	ਰਾਹੂ	ਗੁਰੂ
7	ਮੀਨ	28:1:9	ਗੁਰੂ	ਬੁੱਧ	ਸ਼ਨੀ	ਸ਼ਨੀ
8	ਮੇਖ	26:30:14	ਮੰਗਲ	ਸ਼ੁੱਕਰ	ਕੇਤੂ	ਸ਼ਨੀ
9	ਬ੍ਰਿਖ	27:16:32	ਸ਼ੁੱਕਰ	ਮੰਗਲ	ਗੁਰੂ	ਸ਼ੁੱਕਰ
10	ਮਿਥੁਨ	29:32:18	ਬੁੱਧ	ਗੁਰੂ	ਚੰਦ	ਮੰਗਲ
11	ਸਿੰਘ	1:45:3	ਸੂਰਜ	ਕੇਤੂ	ਸ਼ੁੱਕਰ	ਰਾਹੂ
12	ਕੰਨਿਆ	1:44:53	ਬੁੱਧ	ਸੂਰਜ	ਗੁਰੂ	ਬੁੱਧ

ਨਰਾਇਣ ਭਾਵ ਕੁੰਡਲੀ



ਭਾਵ : ਕੁੰਭ : 4:0:24

ਕੇ० ਪੀ० ਅਯਾਨਮਾਸਾ : 22:39:31

ਬੈਲੇਂਸ ਆਫ ਦਾਸਾ : ਸ਼ਨੀ 5 ਸਾਲ 8 ਮਹੀਨੇ ਅਤੇ 12 ਦਿਨ

ਗੋਰਵਪੂਰਣਐਤਰਾਜਗ੍ਰਹਿ

ਘਰਾਂਦੀਮਹੱਤਤਾ

ਪਹਿਲਾ ਘਰ :	ਬੁੱਧ, ਰਾਹੂ+
ਦੂਜਾ ਘਰ :	ਸੂਰਜ, ਮੰਗਲ,ਗੁਰੂ- ਸ਼ੁੱਕਰ- ਸ਼ਨੀ,
ਤੀਜ਼ਾ ਘਰ :	ਮੰਗਲ- ਗੁਰੂ, ਸ਼ੁੱਕਰ
ਚੋਥਾ ਘਰ :	ਮੰਗਲ, ਬੁੱਧ- ਗੁਰੂ-
ਪੰਜਵਾਂ ਘਰ :	ਸੂਰਜ- ਚੰਦ- ਸ਼ਨੀ-
ਛੇਵਾਂ ਘਰ :	ਚੰਦ, ਬੁੱਧ- ਗੁਰੂ-
ਸਤਵਾਂ ਘਰ :	ਬੁੱਧ- ਗੁਰੂ- ਸ਼ੁੱਕਰ, ਕੇਤੂ+
ਅਠਵਾਂ ਘਰ :	ਮੰਗਲ-
ਨੋਵਾਂ ਘਰ :	ਗੁਰੂ- ਸ਼ੁੱਕਰ-
ਦਸਵਾਂ ਘਰ :	ਬੁੱਧ-
ਗਿਆਰਵਾਂ ਘਰ :	ਸੂਰਜ+ ਚੰਦ, ਮੰਗਲ- ਬੁੱਧ, ਗੁਰੂ, ਸ਼ਨੀ+
ਬਾਹਰਵਾਂ ਘਰ :	ਬੁੱਧ-

ਗ੍ਰਹਾਂਦੀਮਹੱਤਤਾ

ਸੂਰਜ	ਦੂਜਾ, ਪੰਜਵਾਂ- ਗਿਆਰਵਾਂ+
ਚੰਦ	ਪੰਜਵਾਂ- ਛੇਵਾਂ, ਗਿਆਰਵਾਂ,
ਮੰਗਲ	ਦੂਜਾ, ਤੀਜਾ- ਚੋਥਾ, ਅਠਵਾਂ- ਗਿਆਰਵਾਂ-
ਬੁੱਧ	ਪਹਿਲਾ, ਚੋਥਾ- ਛੇਵਾਂ- ਸਤਵਾਂ- ਦਸਵਾਂ- ਗਿਆਰਵਾਂ, ਬਾਹਰਵਾਂ-
ਗੁਰੂ	ਦੂਜਾ- ਤੀਜਾ, ਚੋਥਾ- ਛੇਵਾਂ- ਸਤਵਾਂ- ਨੋਵਾਂ- ਗਿਆਰਵਾਂ,
ਸ਼ੁੱਕਰ :	ਦੂਜਾ- ਤੀਜਾ, ਸਤਵਾਂ, ਨੋਵਾਂ-

ਸ਼ਨੀ	ਦੂਜਾ, ਪੰਜਵਾਂ- ਗਿਆਰਵਾਂ+
ਰਾਹੂ	ਪਹਿਲਾ+
ਕੇਤੂ	ਸਤਵਾਂ+

ਰਾਜਗ੍ਰਹਿ


ਲਗਨ ਤਾਰਾ ਸੁਆਮੀ :	ਮੰਗਲ
ਲਗਨ ਦਾ ਸੁਆਮੀ :	ਬੁੱਧ
ਚੰਦ ਦਾ ਸੁਆਮੀ	ਗੁਰੂ
ਚੰਦ ਨਕਸ਼ਤ੍ਰ ਦਾ ਸੁਆਮੀ :	ਸ਼ਨੀ
ਦਿਨ ਦਾ ਸੁਆਮੀ	ਸੂਰਜ

Significators are the Planets in the constellation of the occupants of the house, occupants of the house, Planets in the constellation of the owner of the house and the owner of the house.

'+', ',' and '-' with the planet or house name indicate strong, average and weak signification by the planet.


ਸ਼ੋਡਸ਼ਵਰਗ ਕੁੰਡਲੀਆਂ

ਲਗਨ ਕੁੰਡਲੀ




ਇਸ ਤੋਂ ਸਰੀਰਿਕ ਬਣਤਰ ਅਤੇ ਸਿਹਤ ਦਾ ਪਤਾ ਲਗਦਾ ਹੈ।

ਹੋਰਾ ਕੁੰਡਲੀ




ਇਸ ਤੋਂ ਮਾਲੀ ਹਾਲਤ ਦਾ ਪਤਾ ਲਗਦਾ ਹੈ।

ਦਰਕਨਾ ਕੁੰਡਲੀ




ਇਸ ਤੋਂ ਭਾਈਆਂ ਨਾਲ ਮਿਲਵਰਤਣ ਬਾਰੇ ਪਤਾ ਲਗਦਾ ਹੈ।

ਚਤੁਰਮਾਸਾ ਕੁੰਡਲੀ




ਇਸ ਤੋਂ ਕਿਸਮਤ ਬਾਰੇ ਪਤਾ ਲਗਦਾ ਹੈ।

ਸਪਤਮਾਸਾ ਕੁੰਡਲੀ




ਇਸ ਤੋਂ ਬਚਿੱਆਂ ਅਤੇ ਪੋਤੇ-ਪੋਤੀਆਂ ਬਾਰੇ ਪਤਾ ਲਗਦਾ ਹੈ।

ਨਵਮਾਸਾ ਕੁੰਡਲੀ




ਇਸ ਤੋਂ ਬਰੀਕੀ ਦੀਆਂ ਗੱਲਾਂ ਬਾਰੇ ਪਤਾ ਲਗਦਾ ਹੈ।

ਦਸਮਾਸਾ ਕੁੰਡਲੀ




ਇਸ ਤੋਂ ਸਮਾਜ ਵਿੱਚ ਦਰਜੇ ਅਤੇ ਰੁਤਬੇ ਬਾਰੇ ਪਤਾ ਲਗਦਾ ਹੈ।

ਦਵਾਦਸਮਾਸਾ ਕੁੰਡਲੀ




ਇਸ ਤੋਂ ਮਾਂ-ਬਾਪ ਬਾਰੇ ਪਤਾ ਲਗਦਾ ਹੈ।

ਸੋਡਸਮਾਸਾ ਕੁੰਡਲੀ




ਇਸ ਤੋਂ ਕਾਰ ਮੋਟਰ ਆਦਿ ਦੇ ਸੁਖ ਬਾਰੇ ਦੇਖਿਆ ਜਾਂਦਾ ਹੈ।

ਵਿਮਸਮਾਸਾ ਕੁੰਡਲੀ




ਇਸ ਤੋਂ ਪੂਜਾ ਪਾਠ ਬਾਰੇ ਪਤਾ ਲਗਾਇਆ ਜਾਂਦਾ ਹੈ।

ਚਤੁਰਵਿਮਾਸਾ ਕੁੰਡਲੀ




ਇਸ ਤੋਂ ਪੜਾਈ ਲਿਖਾਈ ਬਾਰੇ ਪਤਾ ਲਗਦਾ ਹੈ।

ਸਪਤਵਿਮਾਸਾ ਕੁੰਡਲੀ




ਇਸ ਤੋਂ ਪੂਜਾ ਪਾਠ ਕਰਨ ਦੀ ਤਾਕਤ ਬਾਰੇ ਪਤਾ ਲਗਦਾ ਹੈ।

ਤ੍ਰਿਮਾਸਾ ਕੁੰਡਲੀ




ਇਸ ਤੋਂ ਜ਼ਿੰਦਗੀ ਦੇ ਬੁਰੇ ਵਕਤ ਬਾਰੇ ਪਤਾ ਲਗਦਾ ਹੈ।

ਖਾਵੇਦਮਾਸਾ ਕੁੰਡਲੀ




ਇਸ ਤੋਂ ਚੰਗੇ ਅਤੇ ਮਾੜੇ ਵਕਤ ਦਾ ਪਤਾ ਲਗਦਾ ਹੈ।

ਅਕਸ਼ਵੇਦਾਮਾਸਾ ਕੁੰਡਲੀ



ਇਸ ਤੋਂ ਸਾਰੀਆਂ ਗੱਲਾਂ (ਪੜਤਾਲ) ਬਾਰੇ ਪਤਾ ਲਗਦਾ ਹੈ।

ਸ਼ਾਸਤੀਮਾਸਾ ਕੁੰਡਲੀ



ਇਸ ਤੋਂ ਸਾਰੀਆਂ ਗੱਲਾਂ (ਪੜਤਾਲ) ਬਾਰੇ ਪਤਾ ਲਗਦਾ ਹੈ।

ਸ਼ੋਡਸ਼ਵਰਗ ਚਾਰਟ

	ਲਗਨ	ਸੂਰਜ	ਚੰਦ	ਮੰਗਲ	ਬੁੱਧ	ਗੁਰੂ
ਰਾਸ਼ੀ	ਕੰਨਿਆ	ਬ੍ਰਿਸ਼ਚਕ	ਮੀਨ	ਮਕਰ	ਤੁਲਾ	ਸਿੰਘ
ਹੋਰਾ	ਸਿੰਘ	ਕਰਕ	ਕਰਕ	ਕਰਕ	ਕਰਕ	ਸਿੰਘ
ਦਰੇਕਨਮਾਸਾ	ਬ੍ਰਿਖ	ਬ੍ਰਿਸ਼ਚਕ	ਕਰਕ	ਮਕਰ	ਮਿਥੁਨ	ਮੇਖ
ਚਤੁਰਮਾਸਾ	ਮਿਥੁਨ	ਬ੍ਰਿਸ਼ਚਕ	ਮਿਥੁਨ	ਮਕਰ	ਕਰਕ	ਬ੍ਰਿਖ
ਸਪਤਮਾਸਾ	ਕੰਨਿਆ	ਮਿਥੁਨ	ਬ੍ਰਿਸ਼ਚਕ	ਕਰਕ	ਮੀਨ	ਮਕਰ
ਨਵਮਾਸਾ	ਕੰਨਿਆ	ਸਿੰਘ	ਤੁਲਾ	ਮਕਰ	ਬ੍ਰਿਖ	ਬ੍ਰਿਸ਼ਚਕ
ਦਸਮਾਸਾ	ਕੁੰਭ	ਕੰਨਿਆ	ਮੀਨ	ਕੰਨਿਆ	ਮਿਥੁਨ	ਮੀਨ
ਦਵਾਦਸਮਾਸਾ	ਸਿੰਘ	ਮਕਰ	ਸਿੰਘ	ਕੁੰਭ	ਕਰਕ	ਬ੍ਰਿਖ
ਸ਼ੋਡਸ਼ਮਾਸਾ	ਕੁੰਭ	ਬ੍ਰਿਸ਼ਚਕ	ਮਿਥੁਨ	ਬ੍ਰਿਖ	ਬ੍ਰਿਖ	ਸਿੰਘ
ਵਿਮਸਮਾਸਾ	ਕੁੰਭ	ਮੇਖ	ਮੇਖ	ਬ੍ਰਿਖ	ਸਿੰਘ	ਮੀਨ
ਚਤੁਰਵਿਮਾਸਾ	ਬ੍ਰਿਖ	ਧਨੁ	ਬ੍ਰਿਖ	ਕੰਨਿਆ	ਮੀਨ	ਕੁੰਭ
ਸਪਤਵਿਮਾਸਾ	ਸਿੰਘ	ਮਿਥੁਨ	ਧਨੁ	ਕੰਨਿਆ	ਸਿੰਘ	ਮਕਰ
ਤ੍ਰਿਮਾਸਾ	ਬ੍ਰਿਸ਼ਚਕ	ਕੰਨਿਆ	ਮੀਨ	ਬ੍ਰਿਖ	ਮਿਥੁਨ	ਮਿਥੁਨ
ਖਾਵੇਦਮਾਸਾ	ਬ੍ਰਿਸ਼ਚਕ	ਮਿਥੁਨ	ਕੁੰਭ	ਮਕਰ	ਧਨੁ	ਬ੍ਰਿਸ਼ਚਕ
ਅਕਸ਼ਵੇਦਮਾਸਾ	ਬ੍ਰਿਖ	ਬ੍ਰਿਖ	ਮਿਥੁਨ	ਸਿੰਘ	ਮੇਖ	ਕਰਕ
ਸਾਸਤੀਮਾਸਾ	ਮੇਖ	ਧਨੁ	ਮੇਖ	ਮਿਥੁਨ	ਬ੍ਰਿਸ਼ਚਕ	ਮਿਥੁਨ

	ਸ਼ੁੱਕਰ	ਸ਼ਨੀ	ਰਾਹੂ	ਕੇਤੂ
ਰਾਸ਼ੀ	ਧਨੁ	ਕੰਨਿਆ	ਤੁਲਾ	ਮੇਖ
ਹੋਰਾ	ਸਿੰਘ	ਕਰਕ	ਸਿੰਘ	ਸਿੰਘ
ਦਰੇਕਨਮਾਸਾ	ਮੇਖ	ਕੰਨਿਆ	ਕੁੰਭ	ਸਿੰਘ
ਚਤੁਰਮਾਸਾ	ਮੀਨ	ਕੰਨਿਆ	ਮਕਰ	ਕਰਕ
ਸਪਤਮਾਸਾ	ਕੁੰਭ	ਮੀਨ	ਧਨੁ	ਮਿਥੁਨ
ਨਵਮਾਸਾ	ਕਰਕ	ਮਕਰ	ਮਕਰ	ਕਰਕ

ਦਸਮਾਸਾ	ਮੇਖ	ਬ੍ਰਿਖ	ਕੁੰਭ	ਸਿੰਘ
ਦਵਾਦਸਮਾਸਾ	ਮੇਖ	ਕੰਨਿਆ	ਕੁੰਭ	ਸਿੰਘ
ਸ਼ੋਡਸ਼ਮਾਸਾ	ਮਿਥੁਨ	ਧਨੁ	ਤੁਲਾ	ਤੁਲਾ
ਵਿਮਸਮਾਸਾ	ਮੇਖ	ਸਿੰਘ	ਧਨੁ	ਧਨੁ
ਚਤੁਰਵਿਮਾਸਾ	ਬ੍ਰਿਖ	ਕਰਕ	ਬ੍ਰਿਖ	ਬ੍ਰਿਖ
ਸਪਤਵਿਮਾਸਾ	ਮੀਨ	ਕਰਕ	ਕੰਨਿਆ	ਮੀਨ
ਤ੍ਰਿਮਾਸਾ	ਧਨੁ	ਬ੍ਰਿਖ	ਧਨੁ	ਧਨੁ
ਖਾਵੇਦਮਾਸਾ	ਸਿੰਘ	ਤੁਲਾ	ਸਿੰਘ	ਸਿੰਘ
ਅਕਸ਼ਵੇਦਮਾਸਾ	ਮਿਥੁਨ	ਧਨੁ	ਤੁਲਾ	ਤੁਲਾ
ਸਾਸਤੀਮਾਸਾ	ਧਨੁ	ਕੰਨਿਆ	ਤੁਲਾ	ਮੇਖ

ਵਰਗ-ਭੇਦ

	ਸ਼ਾਦਵਰਗ	ਸਪਤਵਰਗ	ਦਾਸਵਰਗ	ਸ਼ੋਡਸ਼ਵਰਗ
ਸੂਰਜ	1----	1------	1------	2-ਭੇਦਕਾ
ਚੰਦ	2-ਕਿਮਸੁਕਾ	2-ਕਿਮਸੁਕਾ	2-ਪਾਰੀਜਾਤ	3-ਕੁਸੁਮਾ
ਮੰਗਲ	3-ਵਿਐਜਨ	3-ਵਿਐਜਨ	3-ਉਤਮ	5-ਕੰਡੁਕਾ
ਬੁੱਧ	2-ਕਿਮਸੁਕਾ	2-ਕਿਮਸੁਕਾ	3-ਉਤਮ	3-ਕੁਸੁਮਾ
ਗੁਰੂ	1——	1——	2-ਪਾਰੀਜਾਤ	4-ਨਾਗਪੁਸ਼ਪ
ਸ਼ੁੱਕਰ	0——	0——	0——	3-ਕੁਸੁਮਾ
ਸ਼ਨੀ	1——	1——	1——	2-ਭੇਦਕਾ
ਰਾਹੂ	0——	0——	0——	1——
ਕੇਤੂ	1——	1——	1——	3-ਕੁਸੁਮਾ

ਵਿਸੋਸ਼ੋਪਾਕਾਤਾਕਤ

	ਸੂਰਜ	ਚੰਦ	ਮੰਗਲ	ਬੁੱਧ	ਗੁਰੂ
ਸ਼ਾਦਵਰਗ	16.75	13.2	8.5	15.9	11.9
ਸਪਤਵਰਗ	16.32	13.35	9.875	15.42	12.12
ਦਾਸਾਵਰਗ	16.27	12.59	10.82	15.52	12.55
ਸ਼ੋਡਸ਼ਵਰਗ	17.05	12.22	10.32	16.05	12.02

	ਸ਼ੁੱਕਰ	ਸ਼ਨੀ	ਰਾਹੂ	ਕੇਤੂ
ਸ਼ਾਦਵਰਗ	10.45	17.02	17.05	10.25
ਸਪਤਵਰਗ	11.35	16.77	16.67	9.725
ਦਾਸਾਵਰਗ	10.89	16.72	16.95	11.25
ਸ਼ੋਡਸ਼ਵਰਗ	10.65	16.35	16.82	11.75

ਨੈਸਰਗਿਕ ਚਾਰਟ (ਮਿੱਤਰ ਗ੍ਰਹਾਂ ਬਾਰੇ)

	ਸੂਰਜ	ਚੰਦ	ਮੰਗਲ	ਬੁੱਧ	ਗੁਰੂ	ਸ਼ੁੱਕਰ	ਸ਼ਨੀ	ਰਾਹੂ	ਕੇਤੂ
ਸੂਰਜ	—	ਮਿੱਤਰ	ਮਿੱਤਰ	ਵਿੱਚਕਾਰ	ਮਿੱਤਰ	ਸ਼ਤਰੂ	ਸ਼ਤਰੂ	ਸ਼ਤਰੂ	ਸ਼ਤਰੂ
ਚੰਦ	ਮਿੱਤਰ	—	ਵਿੱਚਕਾਰ	ਮਿੱਤਰ	ਵਿੱਚਕਾਰ	ਵਿੱਚਕਾਰ	ਵਿੱਚਕਾਰ	ਸ਼ਤਰੂ	ਸ਼ਤਰੂ
ਮੰਗਲ	ਮਿੱਤਰ	ਮਿੱਤਰ	—	ਸ਼ਤਰੂ	ਮਿੱਤਰ	ਵਿੱਚਕਾਰ	ਵਿੱਚਕਾਰ	ਸ਼ਤਰੂ	ਮਿੱਤਰ
ਬੁੱਧ	ਮਿੱਤਰ	ਸ਼ਤਰੂ	ਵਿੱਚਕਾਰ	—	ਵਿੱਚਕਾਰ	ਮਿੱਤਰ	ਵਿੱਚਕਾਰ	ਵਿੱਚਕਾਰ	ਵਿੱਚਕਾਰ
ਗੁਰੂ	ਮਿੱਤਰ	ਮਿੱਤਰ	ਮਿੱਤਰ	ਸ਼ਤਰੂ	—	ਸ਼ਤਰੂ	ਵਿੱਚਕਾਰ	ਵਿੱਚਕਾਰ	ਵਿੱਚਕਾਰ
ਸ਼ੁੱਕਰ	ਸ਼ਤਰੂ	ਸ਼ਤਰੂ	ਵਿੱਚਕਾਰ	ਮਿੱਤਰ	ਵਿੱਚਕਾਰ	—	ਮਿੱਤਰ	ਮਿੱਤਰ	ਮਿੱਤਰ
ਸ਼ਨੀ	ਸ਼ਤਰੂ	ਸ਼ਤਰੂ	ਸ਼ਤਰੂ	ਮਿੱਤਰ	ਵਿੱਚਕਾਰ	ਮਿੱਤਰ	—	ਮਿੱਤਰ	ਸ਼ਤਰੂ
ਰਾਹੂ	ਸ਼ਤਰੂ	ਸ਼ਤਰੂ	ਸ਼ਤਰੂ	ਵਿੱਚਕਾਰ	ਵਿੱਚਕਾਰ	ਮਿੱਤਰ	ਮਿੱਤਰ	—	ਸ਼ਤਰੂ
ਕੇਤੂ	ਸ਼ਤਰੂ	ਸ਼ਤਰੂ	ਮਿੱਤਰ	ਵਿੱਚਕਾਰ	ਵਿੱਚਕਾਰ	ਮਿੱਤਰ	ਸ਼ਤਰੂ	ਸ਼ਤਰੂ	—


ਤਤਕਾਲਿਕਾ ਚਾਰਟ (ਮਿੱਤਰ ਗ੍ਰਹਾਂ ਬਾਰੇ)

	ਸੂਰਜ	ਚੰਦ	ਮੰਗਲ	ਬੁੱਧ	ਗੁਰੂ	ਸ਼ੁੱਕਰ	ਸ਼ਨੀ	ਰਾਹੂ	ਕੇਤੂ
ਸੂਰਜ	—	ਸ਼ਤਰੂ	ਮਿੱਤਰ	ਮਿੱਤਰ	ਮਿੱਤਰ	ਮਿੱਤਰ	ਮਿੱਤਰ	ਮਿੱਤਰ	ਸ਼ਤਰੂ
ਚੰਦ	ਸ਼ਤਰੂ	—	ਮਿੱਤਰ	ਸ਼ਤਰੂ	ਸ਼ਤਰੂ	ਮਿੱਤਰ	ਸ਼ਤਰੂ	ਸ਼ਤਰੂ	ਮਿੱਤਰ
ਮੰਗਲ	ਮਿੱਤਰ	ਮਿੱਤਰ	—	ਮਿੱਤਰ	ਸ਼ਤਰੂ	ਮਿੱਤਰ	ਸ਼ਤਰੂ	ਮਿੱਤਰ	ਮਿੱਤਰ
ਬੁੱਧ	ਮਿੱਤਰ	ਸ਼ਤਰੂ	ਮਿੱਤਰ	—	ਮਿੱਤਰ	ਮਿੱਤਰ	ਮਿੱਤਰ	ਸ਼ਤਰੂ	ਸ਼ਤਰੂ
ਗੁਰੂ	ਮਿੱਤਰ	ਸ਼ਤਰੂ	ਸ਼ਤਰੂ	ਮਿੱਤਰ	—	ਸ਼ਤਰੂ	ਮਿੱਤਰ	ਮਿੱਤਰ	ਸ਼ਤਰੂ
ਸ਼ੁੱਕਰ	ਮਿੱਤਰ	ਮਿੱਤਰ	ਮਿੱਤਰ	ਮਿੱਤਰ	ਸ਼ਤਰੂ	—	ਮਿੱਤਰ	ਮਿੱਤਰ	ਸ਼ਤਰੂ
ਸ਼ਨੀ	ਮਿੱਤਰ	ਸ਼ਤਰੂ	ਸ਼ਤਰੂ	ਮਿੱਤਰ	ਮਿੱਤਰ	ਮਿੱਤਰ	—	ਮਿੱਤਰ	ਸ਼ਤਰੂ
ਰਾਹੂ	ਮਿੱਤਰ	ਸ਼ਤਰੂ	ਮਿੱਤਰ	ਸ਼ਤਰੂ	ਮਿੱਤਰ	ਮਿੱਤਰ	ਮਿੱਤਰ	—	ਸ਼ਤਰੂ
ਕੇਤੂ	ਸ਼ਤਰੂ	ਮਿੱਤਰ	ਮਿੱਤਰ	ਸ਼ਤਰੂ	ਸ਼ਤਰੂ	ਸ਼ਤਰੂ	ਸ਼ਤਰੂ	ਸ਼ਤਰੂ	—

ਪੰਚਧਾ ਚਾਰਟ (ਮਿੱਤਰ ਗ੍ਰਹਾਂ ਬਾਰੇ)

	ਸੂਰਜ	ਚੰਦ	ਮੰਗਲ	ਬੁੱਧ	ਗੁਰੂ	ਸ਼ੁੱਕਰ	ਸ਼ਨੀ	ਰਾਹੂ	ਕੇਤੂ
ਸੂਰਜ	——	ਵਿੱਚਕਾਰ	ਅੰਸ਼ਕ ਮਿੱਤਰ	ਮਿੱਤਰ	ਅੰਸ਼ਕ ਮਿੱਤਰ	ਵਿੱਚਕਾਰ	ਵਿੱਚਕਾਰ	ਵਿੱਚਕਾਰ	ਸਖਤ ਸ਼ਤਰੂ
ਚੰਦ	ਵਿੱਚਕਾਰ	——	ਮਿੱਤਰ	ਵਿੱਚਕਾਰ	ਸ਼ਤਰੂ	ਮਿੱਤਰ	ਸ਼ਤਰੂ	ਸਖਤ ਸ਼ਤਰੂ	ਵਿੱਚਕਾਰ
ਮੰਗਲ	ਅੰਸ਼ਕ ਮਿੱਤਰ	ਅੰਸ਼ਕ ਮਿੱਤਰ	——	ਵਿੱਚਕਾਰ	ਵਿੱਚਕਾਰ	ਮਿੱਤਰ	ਸ਼ਤਰੂ	ਵਿੱਚਕਾਰ	ਅੰਸ਼ਕ ਮਿੱਤਰ
ਬੁੱਧ	ਅੰਸ਼ਕ ਮਿੱਤਰ	ਸਖਤ ਸ਼ਤਰੂ	ਮਿੱਤਰ	——	ਮਿੱਤਰ	ਅੰਸ਼ਕ ਮਿੱਤਰ	ਮਿੱਤਰ	ਸ਼ਤਰੂ	ਸ਼ਤਰੂ
ਗੁਰੂ	ਅੰਸ਼ਕ ਮਿੱਤਰ	ਵਿੱਚਕਾਰ	ਵਿੱਚਕਾਰ	ਵਿੱਚਕਾਰ	——	ਸਖਤ ਸ਼ਤਰੂ	ਮਿੱਤਰ	ਮਿੱਤਰ	ਸ਼ਤਰੂ
ਸ਼ੁੱਕਰ	ਵਿੱਚਕਾਰ	ਵਿੱਚਕਾਰ	ਮਿੱਤਰ	ਅੰ੦ ਮਿੱਤਰ	ਸ਼ਤਰੂ	——	ਅੰ੦ ਮਿੱਤਰ	ਅੰ੦ ਮਿੱਤਰ	ਵਿੱਚਕਾਰ
ਸ਼ਨੀ	ਵਿੱਚਕਾਰ	ਸਖਤ ਸ਼ਤਰੂ	ਸਖਤ ਸ਼ਤਰੂ	ਅੰ੦ ਮਿੱਤਰ	ਮਿੱਤਰ	ਅੰ੦ ਮਿੱਤਰ	——	ਅੰ੦ ਮਿੱਤਰ	ਸਖਤ ਸ਼ਤਰੂ
ਰਾਹੂ	ਵਿੱਚਕਾਰ	ਸਖਤ ਸ਼ਤਰੂ	ਵਿੱਚਕਾਰ	ਸ਼ਤਰੂ	ਮਿੱਤਰ	ਅੰ੦ ਮਿੱਤਰ	ਅੰ੦ ਮਿੱਤਰ	——	ਸਖਤ ਸ਼ਤਰੂ
ਕੇਤੂ	ਸਖਤ ਸ਼ਤਰੂ	ਵਿੱਚਕਾਰ	ਅੰ੦ ਮਿੱਤਰ	ਸ਼ਤਰੂ	ਸ਼ਤਰੂ	ਵਿੱਚਕਾਰ	ਸਖਤ ਸ਼ਤਰੂ	ਸਖਤ ਸ਼ਤਰੂ	——

ਭਾਵਬਲ



1. ਪਹਿਲੇ ਘਰ ਦਾ ਸੁਆਮੀ ਅਤੇ ਪਹਿਲਾ ਘਰ ਬਲਵਾਨ ਹਨ ਇਸ ਕਰਕੇ ਇੱਕ ਆਕਰਸ਼ਕ, ਚਮਤਕਾਰੀ ਵਿਅਕਤੀਤਵ ਬਣਿਆ ਹੈ।

2. ਵਿਦਿਆ ਅਤੇ ਪੂਰਵ ਜਨਮ ਦਾ ਬਲ ਤੀਜੇ ਨੰਬਰ ਤੇ ਹੈ ਜੋ ਕਿ ਇੱਕ ਪਰਮਾਤਤਵ ਵਿਦਵਾਨ ਹੋਣ ਦਾ ਯੋਗ ਦਰਸਾਂਦਾ ਹੈ।

3. ਬੁੱਧ ਅਤੇ ਦਸਵਾਂ ਘਰ ਬਲਵਾਨ ਹਨ। ਕਈ ਤਰਾਂ ਦੀ ਵਿਦਿਆ ਜਾਣਨ ਵਾਲਾ ਯੋਗ ਹੈ।

4. ਧਰਮ ਦਾ ਘਰ ਅਤੇ ਉਸਦਾ ਸੁਆਮੀ ਚੰਦਰਮਾ ਬਲੀ ਹਨ ਜੋ ਇੱਕ ਅਧਿਆਤਮਕ ਯੋਗ ਦਿਖਾਂਦਾ ਹੈ।

ਜਿਸ ਕੁੰਡਲੀ ਦਾ ਲਗਨ ਅਤੇ ਦਸਵਾਂ ਘਰ ਬਲਵਾਨ ਹੋਵੇ ਉਹ ਕੁੰਡਲੀ ਸਰਵਸ਼੍ਰੇਸ਼ਠ ਹੁੰਦੀ ਹੈ ਅਤੇ ਇਹੋ ਗੱਲ ਗੁਰੂ ਸਾਹਿਬ ਜੀ ਦੀ ਕੁੰਡਲੀ ਤੇ ਲਾਗੂ ਹੁੰਦੀ ਹੈ।

ਸ਼ਦ ਬਲ ਅਤੇ ਭਾਵ ਬਲ ਚਾਰਟ
(ਸ਼ਦ ਬਲ)

	ਸੂਰਜ	ਚੰਦ	ਮੰਗਲ	ਬੁੱਧ	ਗੁਰੂ	ਸ਼ੁੱਕਰ	ਸ਼ਨੀ
ਉਚਾ ਬਲ	8.86	43.18	51.64	46.81	43.87	25.12	43.47
ਸਪਤਵਰਗਜ਼ਾ ਬਲ	120.00	105.00	75.00	123.75	69.37	75.00	136.87
ਉਜਯੋਗਮਾਰਸਮਾਸਾ ਬਲ	15.00	15.00	0.00	15.00	15.00	15.00	0.00
ਕੇਂਦਰ ਬਲ	15.00	60.00	30.00	30.00	15.00	60.00	60.00
ਦਰੇਕਣਾਂ ਬਲ	15.00	0.00	15.00	0.00	0.00	0.00	0.00
1. ਕੁੱਲ ਸਥਾਨ ਬਲ	173.86	223.18	171.64	215.56	143.24	175.12	240.35
2. ਕੁੱਲ ਦਿਗ ਬਲ	17.62	35.62	1.16	51.11	48.48	54.31	9.16
ਨਾਥੋਨਾਥਾ ਬਲ	19.10	40.90	40.90	60.00	19.10	19.10	40.90

ਪਕਸ਼ ਬਲ	18.10	83.80	18.10	41.90	41.90	41.90	18.10
ਤ੍ਰਿਭਾਗਾ ਬਲ	0.00	0.00	0.00	0.00	0.00	0.00	0.00
ਅਬਦਾ ਬਲ	0.00	0.00	0.00	0.00	0.00	15.00	0.00
ਮਾਸਾ ਬਲ	0.00	0.00	0.00	0.00	0.00	0.00	30.00
ਵਾਰਾ ਬਲ	45.00	0.00	0.00	0.00	0.00	0.00	0.00
ਹੋਰਾ ਬਲ	60.00	0.00	0.00	0.00	0.00	0.00	0.00
ਆਯਨ ਬਲ	8.38	27.20	2.96	52.00	37.10	0.12	26.40
ਯੁੱਧ ਬਲ	0.00	0.00	0.00	0.00	0.00	0.00	0.00
3. ਕੁੱਲ ਕਾਲਾ ਬਲ	150.00	151.90	121.96	153.90	158.10	76.12	115.40
4. ਕੁੱਲ ਚੇਸ਼ਟਾ ਬਲ	0.00	0.00	24.20	44.70	27.07	24.37	24.82
5. ਕੁੱਲ ਨੈਸ੍ਰਗਿਕ ਬਲ	60.00	51.43	17.14	25.70	34.28	42.85	8.57
6. ਕੁੱਲ ਦ੍ਰਿਕ ਬਲ	1.23	1.18	9.48	9.73	2.41	4.39	1.84
ਕੁੱਲ ਸ਼ਦ ਬਲ	400.82	463.32	345.61	500.71	408.77	377.17	400.15

ਰੂਪਾਂ ਵਿੱਚ ਸ਼ਦ ਬਲ	6.68	7.72	5.76	8.34	6.81	6.28	6.66
ਘੱਟੋ-ਘੱਟ ਜਰੂਰਤ	5.00	6.00	5.00	7.00	6.50	5.50	5.00
ਅਨੁਪਾਤ	1.33	1.28	1.15	1.19	1.04	1.14	1.33
ਸਬੰਧਿਤ ਰੁਤਬਾ	1	3	5	4	7	6	2
ਈਸਥਾ ਪਹਿਲ	9.51	42.50	35.30	45.70	34.80	24.70	32.80
ਕਾਸਥਾ ਪਹਿਲ	50.40	17.30	17.20	14.20	23.00	35.20	24.10


(ਭਾਵ ਬਲ)

	I	II	III	IV	V	VI	VII	VIII	IX	X	XI	XII
1. ਭਾਵਾਦਿਪਤੀ ਬਲ	500	377	345	408	400	400	408	345	377	500	463	400
2. ਭਾਵਦਿਗ ਬਲ	60	50	20	0	50	10	30	40	50	30	10	40
3. ਭਾਵਾਦ੍ਰਿਸ਼ਟੀ ਬਲ	12	25	27	64	46	65	35	90	54	16	8.9	59
ਕੁੱਲ ਭਾਵ ਬਲ	572	452	392	472	496	475	473	475	481	546	481	440
ਰੂਪਾਂ ਵਿੱਚ ਬਲ	9.5	7.5	6.5	7.8	8.2	7.9	7.8	7.9	8	9.1	8	7.3
ਸਬੰਧਿਤ ਰੁਤਬਾ	1	10	12	9	3	6	8	7	5	2	4	11

ਲੇਖਕ ਦੇ ਬਾਰੇ

(ਜੋਤਿਸ਼ ਦੀ ਨਜ਼ਰ ਤੋਂ)

Birth Chart of Scribe



DOB 7-6-1952 12.25 P.M. Ambala

ਦਸਮੇਸ਼ ਸ਼ੁੱਕਰ ਵਿੱਚ ਸਪਤਮੇਸ਼ ਅਤੇ ਸ਼ਸ਼ਟੇਸ਼ ਦੀ ਮਹਾਦਸ਼ਾ ਵਿੱਚ ਸ਼ਨੀ ਦੀ ਅੰਤਰਦਸ਼ਾ ਸ਼ੁਰੂ ਹੋਈ ਤਾਂ ਮੋਜੂਦਾ ਕਿਤਾਬ ਲਿਖਣ ਦੇ ਹਾਲਾਤ ਬਣੇ। ਚੰਦ ਕੁੰਡਲੀ ਤੋਂ ਸਪਤਮੇਸ਼ ਸ਼ੁੱਕਰ ਦੀ ਮਹਾਦਸ਼ਾ ਵਿੱਚ ਤੀਜੇ ਅਤੇ ਚੋਥੇ ਘਰ ਦੇ ਮਾਲਿਕ ਸ਼ਨੀ ਦੀ ਅੰਤਰਦਸ਼ਾ ਸ਼ੁਰੂ ਹੋਈ। ਤੀਜੇ ਘਰ ਨੂੰ ਲਿਖਣ ਦੇ ਬਾਰੇ ਵਿੱਚ ਦੇਖਿਆ ਜਾਂਦਾ ਹੈ। ਸ਼ੁੱਕਰ ਡੀ-1 ਵਿੱਚ ਤੀਜੇ ਘਰ ਦਾ ਸੁਆਮੀ ਹੈ। ਚੰਦਰ ਕੁੰਡਲੀ ਵਿੱਚ ਸ਼ਨੀ ਤੀਜੇ ਘਰ ਦਾ ਮਾਲਿਕ ਹੈ। ਅੱਜਕਲ ਸ਼ੁੱਕਰ ਦੀ ਮਹਾਦਸ਼ਾ ਵਿੱਚ ਸ਼ਨੀ ਦੀ ਅੰਤਰਦਸ਼ਾ ਚਲ ਰਹੀ ਹੈ। ਜਿੱਥੋਂ ਤੱਕ ਧਰਮ ਦੇ ਬਾਰੇ ਵਿੱਚ ਲਿਖਣ ਦੀ ਗੱਲ ਹੈ। ਡੀ-1 ਵਿੱਚ ਚੰਦਰਮਾ ਤੇ ਸ਼ਨੀ ਦੀ ਦ੍ਰਿਸ਼ਟੀ ਹੈ। ਚੰਦਰਮਾ ਮੁਕਤੀ ਦੇ ਘਰ ਦਾ ਸੁਆਮੀ ਹੈ। ਗੁਰੂ ਨੋਵੇਂ ਘਰ ਵਿੱਚ ਬੈਠ ਕੇ ਵਿਦਿਆ ਦੇ ਪੰਜਵੇਂ ਘਰ ਨੂੰ ਅਤੇ ਲਗਨ ਨੂੰ ਪੂਰੀ ਨਜ਼ਰ ਨਾਲ ਵੇਖ ਰਿਹਾ ਹੈ। ਗੁਰੂ ਦੀ ਮੁਕਤੀ ਕਾਰਕ ਕੇਤੂ ਤੇ ਵੀ ਨਜ਼ਰ ਹੈ। ਕੇਤੂ ਨੋਵੇਂ

ਘਰ ਨੂੰ ਵੀ ਵੇਖ ਰਿਹਾ ਹੈ ਇਸ ਲਈ ਇਸ ਸਮੇਂ ਵਿੱਚ ਧਰਮ ਦੇ ਬਾਰੇ ਵਿੱਚ ਲਿਖਣ ਦਾ ਪੂਰਾ ਯੋਗ ਬਣ ਰਿਹਾ ਹੈ।

1995-97 ਵਿੱਚ ਸ਼ੁੱਕਰ ਦਸਮੇਸ਼ ਦੀ ਮਹਾਂਦਸ਼ਾ ਵਿੱਚ ਪੰਚਮੇਸ਼ ਗੁਰੂ ਦੀ ਅੰਤਰਦਸ਼ਾ ਚਲ ਰਹੀ ਸੀ ਇਸ ਸਮੇਂ ਵਿੱਚ ਗੁਰੂ ਪੰਚਮੇਸ਼ ਬਣਨ ਤੇ ਵਿਦਿਆ ਦੇਣ ਦਾ ਕਾਰਕ ਵੀ ਹੋਣ ਨਾਲ ਚੰਡੀਗੜ੍ਹ ਵਿੱਚ ਇੰਡੀਅਨ ਕੌਂਸਿਲ ਆਫ ਅਏ ਸਟਰੋਲੋਜਿਕਲ ਸਾਈਂਸ ਮਦਰਾਸ ਦੀ ਨਵੀ ਸੰਸਥਾ ਦੀ ਲੇਖਕ ਦੁਆਰਾ ਖੋਲਣਾ ਵੀ ਜੋਤਿਸ਼ ਦੀ ਨਜ਼ਰ ਤੋਂ ਠੀਕ ਬੈਠਦਾ ਹੈ। ਫਰਵਰੀ 1995 ਤੋਂ ਪੰਚਮੇਸ਼ ਗੁਰੂ ਦੀ ਅੰਤਰਦਸ਼ਾ ਸ਼ੁਰੂ ਹੋਈ ਤਾਂ ਇਸ ਦੇ ਨਾਲ ਜੋਤਿਸ਼ ਦਾ ਕਾਲੇਜ ਖੋਲਣ ਦਾ ਬੀਜ ਬੋਇਆ ਗਿਆ ਜੋ ਕਿ ਜੂਨ 1995 ਨੂੰ ਪੁੰਗਰਿਆ।

ਅੱਜ ਕਲ ਭਾਰਤੀਆ ਵਿਦਿਆ ਭਵਨ ਵਿੱਚ (ਸੈਕਟਰ 27, ਚੰਡੀਗੜ੍ਹ) ਵਿੱਚ ਜੋਤਿਸ਼ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਜਿੱਥੇ 150 ਤੋਂ ਜਿਆਦਾ ਵਿਦਿਆਰਥੀ ਜੋਤਿਸ਼ ਦੀਆਂ ਕਲਾਸਾਂ ਪੜ੍ਹ ਰਹੇ ਹਨ। ਤਕਰੀਬਨ 100 ਵਿਦਿਆਰਥੀ ਕੋਰਸ ਪੂਰਾ ਕਰ ਚੁੱਕੇ ਹਨ। ਲੇਖਕ ਭਾਰਤੀਆ ਵਿਦਿਆ ਭਵਨ ਵਿੱਚ ਸੀ. ਏ. ਐਸ. (ਮਦਰਾਸ) ਦੁਆਰਾ ਸਥਾਪਿਤ ਚੰਡੀਗੜ੍ਹ ਚੈਪਟਰ ਦਾ ਚੇਅਰਮੈਨ ਹੈ।

ਸਾਰੇ ਗ੍ਰਹਿ ਅਪਣੀ ਅਪਣੀ ਮਹਾਂਦਸ਼ਾ/ਅੰਤਰਦਸ਼ਾ ਵਿੱਚ ਅਪਣੇ ਕਾਰਕ ਤੱਤਾਂ ਦੇ ਅਨੁਸਾਰ ਫਲ ਦਿੰਦੇ ਰਹਿੰਦੇ ਹਨ। ਗੁਰੂ ਦੀ ਅੰਤਰਦਸ਼ਾ ਧਰਮ ਵਿੱਚ ਆਸਥਾ ਹੋਣ ਨਾਲ ਧਾਰਮਿਕ ਸੰਸਥਾ ਦਾ ਖੋਲਨਾ ਅਤੇ ਧਾਰਮਿਕ ਲੇਖਾਂ ਦਾ ਲਿਖਣਾ ਅਤੇ ਧਾਰਮਿਕ ਸੰਸਥਾ ਦਾ ਖੁਲਣਾ ਕੁਦਰਤੀ ਸੀ।

"ग्रहा: राज्यं प्रयच्छन्ति ग्रहा: राज्य हरन्ति च ।
ग्रहैर्व्याप्तमिंद एवं त्रैलोक्य सचराचरम् ।।"

ਗ੍ਰਹਿ ਰਾਜ, ਵਿਗਿਆਨ, ਇੱਜਤ, ਵਿਦਿਆ, ਸਿੱਧੀ ਗਿਆਨ, ਉਮਰ, ਚੰਗਾ ਰੁਤਬਾ ਅਤੇ ਸਫਲਤਾ ਦਿੰਦੇ ਹਨ ਅਤੇ ਇਨ੍ਹਾਂ ਦਾ ਹਰਣ ਵੀ ਕਰਦੇ ਹਨ। ਗ੍ਰਹਾਂ ਤੇ ਵਿਚਾਰ ਕਰਣ ਵਾਲਾ ਵਿਸ਼ਾ ਜੋਤਿਸ਼ ਹੈ ਜੋ ਕਿ ਵੇਦ ਦਾ ਅੰਗ ਜਾਂ ਵੇਦਾਂਗ ਹੈ। ਇਸ ਦੇ ਦੁਆਰਾ ਭਗਵਾਨ ਨੂੰ ਵੀ ਜਾਣਿਆ ਜਾ ਸਕਦਾ ਹੈ।

ਜੋਤਿਸ਼ ਅਕਾਲ ਪੁਰਖ ਦੀ ਅੱਖ ਹੈ। ਇਸ ਅੱਖ ਦੇ ਦੋ ਪਾਸੇ ਹਨ :

ੳ) ਨਾਮਤ ਗਤਿ (ਗਣਿਤ)

ਅ) ਗਿਆਨ (ਫਲਿਤ)

ਜਿਸ ਤਰਾਂ ਸ਼ਰੀਰ ਨੂੰ ਅੱਖਾਂ ਦੀ ਜਰੂਰਤ ਹੈ ਉਸੇ ਹੀ ਤਰਾਂ ਵੇਦਾਂ ਨੂੰ ਜਾਣਨ ਵਾਸਤੇ ਗਿਆਨ ਦੀ ਜਰੂਰਤ ਹੈ। ਵੇਦਾਂ ਨੂੰ ਜਾਣਨ ਦੇ ਲਈ ਜੋਤਿਸ਼ ਵਿਦਿਆ ਹੀ ਇੱਕ ਪੂਰਣ ਵਿਦਿਆ ਹੈ।

ਲੇਖਕ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਉਹ ਅਪਣੀ ਯੋਗਤਾ ਦੇ ਨਾਲ ਅਤੇ ਈਸ਼ਵਰ ਕ੍ਰਿਪਾ ਨਾਲ ਜਿੰਨ੍ਹਾਂ ਹੋ ਸਕੇ ਜੋਤਿਸ਼ ਵਿਗਿਆਨ ਦਾ ਪ੍ਰਚਾਰ ਅਤੇ ਪ੍ਰਸਾਰ ਪੰਜਾਬ ਅਤੇ ਹਰਿਆਣਾ ਵਿੱਚ ਕਰੇ ਅਤੇ ਇਸੇ ਗੱਲ ਨੂੰ ਨਿਗਾਹ ਵਿੱਚ ਰਖ ਕੇ ਚੰਡੀਗੜ ਵਿੱਚ ਜੋਤਿਸ਼ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਲੇਖਕ ਦਾ ਇਸ ਕਿਤਾਬ ਨੂੰ ਲਿਖਣਾ ਵੀ ਇੱਕ ਈਸ਼ਵਰ ਭਗਤੀ ਹੈ ਕਿਉਂਕਿ ਮਹਾਂਪੁਰਸ਼ਾਂ ਦੀਆਂ ਕੁੰਡਲੀਆਂ ਜੋਤਿਸ਼ ਦੀ ਨਜ਼ਰ ਤੋਂ ਦੇਖਨਾ, ਪੜਨਾ, ਪੜਾਣਾ ਅਤੇ ਅਪਣੇ ਲੈਕਚਰਾਂ ਦੇ ਦੁਆਰਾ ਵੇਦਾਂ ਦਾ ਗਿਆਨ ਪ੍ਰਦਸ਼ਿਤ ਕਰਨਾ ਈਸ਼ਵਰ ਭਗਤੀ ਹੈ।

ਦਰਬਾਰ ਭੈਣੀ ਸਾਹਿਬ, ਲੁਧਿਆਣਾ ਦੇ ਸਹਿਯੋਗ ਨਾਲ ਧਾਰਮਿਕ ਗੁਰੂਆਂ ਤੇ ਅੰਗ੍ਰਜ਼ੀ ਵਿੱਚ ਵੀ ਇੱਕ ਕਿਤਾਬ ਲਿਖੀ ਜਾ ਰਹੀ ਹੈ ਜੋ ਕਿ ਜਨਵਰੀ 1998 ਵਿੱਚ ਰਿਲੀਜ ਕਰ ਦਿੱਤੀ ਜਾਵੇਗੀ। ਜੇਕਰ ਭੈਣੀ ਸਾਹਿਬ ਦਰਬਾਰ ਦੁਆਰਾ ਸਹਿਯੋਗ ਨਾ

ਹੁੰਦਾ ਤਾਂ ਸ਼ਾਇਦ ਈਸ਼ਵਰ ਭਗਤੀ ਵਿੱਚ ਕਮੀ ਰਹਿ ਜਾਂਦੀ ਪਰੰਤੂ ਈਸ਼ਵਰ ਦੀ ਇਹੀ ਇੱਛਾ ਸੀ ਕਿ ਉਸਦੇ ਭਗਤ ਉਸਦੀ ਭਗਤੀ ਕਰਦੇ ਰਹਿਣ।

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਖੁਦ ਹੀ ਇੱਕ ਧਾਰਮਿਕ ਸੰਸਥਾ ਹਨ ਜੋ ਕਿ ਧਰਮ ਦੇ ਕਾਰਕ, ਪ੍ਰਤੀਕ ਅਤੇ ਧਰਮ ਸਵਰੂਪ ਹਨ। ਇਹ ਕਿਤਾਬ ਸਨਮਾਨਪੂਰਵਕ ਉਹਨਾਂ ਨੂੰ ਸਮਰਪਿਤ ਹੈ।


1.1.98

(ਨਰਸਿੰਘ ਦਾਸ 'ਅਚਿੰਤ')

ਏ-4, ਮਿਨੀ ਸੈਕਟਰੀਏਟ,

ਸ਼ਰਸ਼ਾ

☎ 01666-32584



Shri Satguru Partap Singh Ji Academic Shree Bhaini Sahib



NARSINGH DASS ACHINT

This book propagates Vedic Astrology and aims at investigating astrological combinations for religiousness. The author sincerely expresses his gratitude towards **Namdhari Darbar Shree Bhaini Sahib**, Ludhiana for assisting this publications. The author has rendered honourary services towards this noble cause.

Jan. 1, 1998

N.D. ACHINT

Author